



ਕਾਮ-ਵੇਦਾ

ਗਰਦੇਸ਼ਾਂ ਦੀਆਂ  
ਗੁਰੂਆਂ ਦੀਆਂ  
ਗੁਰੂਆਂ ਦੀਆਂ  
ਗੁਰੂਆਂ ਦੀਆਂ

ਗਿਆਨੀ ਸੰਤ ਸਿੰਘ ਬਾਬੀ

£2.50



ੴ ਸਤਿਗੁਰ ਪ੍ਰਸਾਦਿ ॥

# ਦੇਸ਼-ਵਿਦੇਸ਼ ਦੇ ਗੁਰਦਾਰਿਆਂ ਦਾ ਪ੍ਰਬੰਧਕੀ ਫਾਂਚਾ ਅਤੇ ਪ੍ਰਚਾਰਕ ਮੈਟੋ

ਲੇਖਕ :

ਗਿ: ਸੰਤ ਸਿੰਘ 'ਮਸਕੀਨ'

ਗੁਰਮਤਿ ਸਮਾਜ ਅਸਥਾਨ

ਰੋਡ ਨੰ: 2,

ਅਲੋਵਰ - 301 001 (ਗ਼ਜ਼ਸਥਾਨ)

ਫੋਨ : 2331313

ਸੀਸ ਗ਼ਰਾਂ

ਅਲੋਵਰ - 301 001 (ਗ਼ਜ਼ਸਥਾਨ)

ਫੋਨ : 0144-2701123

ਮੋਬਾਈਲ : 98102-70140

DESH VIDESH DE  
GURDWARIAN DA PRABANDHAKI DHANCHAA  
ATE PRACHARAK SHRENI

by  
GIANI SANT SINGH "MASKEEN"

ਛਾਂਕੁ ਫਿਲਮਾਂ ਦੇ ਮਾਚੀਅਤਾਵਾਂ

ਸਭ ਹੱਕ ਲੇਖਕ ਦੇ ਰਾਖਵੇਂ ਹਨ।  
ਬਿਨਾਂ ਆਗਿਆ ਕੋਈ ਨਾ ਛਾਪੇ।

ਤਿੰਨ ਵਰ਷ਾਂ

ਪਹਿਲੀ ਵਾਰ ਜਨਵਰੀ 1999  
ਤੀਜੀ ਵਾਰ ਨਵੰਬਰ 2004  
ਚੌਥੀ ਵਾਰ ਜਨਵਰੀ 2006

ਮੁੱਲ : 55-00 ਰੁਪਏ

ਮਿਲਣ ਦੇ ਪਤੇ :

ਗੁਰ ਜੋਤੀ ਐਂਟਰਪ੍ਰਾਈਜ਼ਜ਼

ਰੋਡ ਨੰ: 2, ਅਲਵਰ - 301 001  
ਫੋਨ : 0144-2344312, 2331313

ਸਿੰਘ ਬ੍ਰਾਚਰਜ਼

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143 006

S.C.O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143 001

E-mail : singhbros@vsnl.com

Website : www.singhbros.com

ਲੇਖਕ ਤੇ ਪ੍ਰਕਾਸ਼ਕ :

ਗਿ: ਸੰਤ ਸਿੰਘ ਮਸਕੀਨ  
ਸੀਸ ਗਰਾ, ਅਲਵਰ - 301 001 (ਰਾਜਸਥਾਨ)

ਫੋਨ : 0144-2701123, 2335478 ਮੋਬਾਈਲ : 98102-70140

ਪ੍ਰਿੰਟਰਜ਼ :

ਪ੍ਰਿੰਟਵੈਲ, 146, ਇੰਡਸਟੀਅਲ ਫੋਕਲ ਪੁਆਇੰਟ, ਅੰਮ੍ਰਿਤਸਰ

ਤਤਕਰਾ

—ਮੁਖਬੰਧ

- |  |    |
|--|----|
| 1. ਗੁਰਦਵਾਰੇ ਅਤੇ ਪ੍ਰਚਾਰਕ ਸ੍ਰੋਣੀ                     | 5  |
| 2. ਦੇਸ਼ ਦੇ ਗੁਰਦਵਾਰੇ ਤੇ ਉਨ੍ਹਾਂ ਦਾ ਪ੍ਰਬੰਧਕੀ ਢਾਂਚਾ    | 7  |
| 3. ਵਿਦੇਸ਼ਾਂ ਦੇ ਗੁਰਦਵਾਰੇ ਅਤੇ ਪ੍ਰਬੰਧਕੀ ਨਿਜ਼ਾਮ        | 36 |
| 4. ਗੁਰਦਵਾਰਾ ਪ੍ਰਬੰਧ ਅਤੇ ਪ੍ਰਚਾਰਕ ਸ੍ਰੋਣੀ ਲਈ ਦਿਸ਼ਾ-ਸੇਧ | 43 |
|  | 62 |

## ਮੁਖਬੰਧ

ਚਾਲੀ ਸਾਲ ਦੇ ਪ੍ਰਚਾਰਕ ਜੀਵਨ ਵਿਚ ਮੈਂ ਪ੍ਰਚਾਰ ਤੇ ਪ੍ਰਬੰਧ ਦੇ ਸੰਬੰਧ ਵਿਚ ਜੋ ਦੇਖਿਆ ਹੈ, ਸਮਝਿਆ ਹੈ, ਉਸ ਨੂੰ ਇਸ ਪ੍ਰਸਤਰਕ ਵਿਚ ਕਾਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਨੀਤੀ ਤੇ ਸੁਆਰਥ ਸਿੱਧੀ ਦੇ ਆਧਾਰ 'ਤੇ ਖੜਾ ਇਹ ਪ੍ਰਬੰਧਕੀ ਢਾਂਚਾ, ਗੁਰਮਤਿ ਪ੍ਰਚਾਰ ਦੇ ਬਿਲਕੁਲ ਅਨੁਕੂਲ ਨਹੀਂ ਹੈ। ਦਿਸ਼ਾਹੀਣ ਤੇ ਸਿਰਫ਼ ਉਪਜੀਵਕਾ ਨੂੰ ਮੁੱਖ ਰੱਬ ਕੇ ਚੱਲ ਰਿਹਾ ਪ੍ਰਚਾਰਕ ਢਾਂਚਾ, ਪ੍ਰਚਾਰ ਦੇ ਸੰਬੰਧ ਵਿਚ ਅਸਫਲ ਹੈ। ਸੰਗਤ ਦੀ ਬਹੁ-ਗਿਣਤੀ ਛੋਟੇ ਛੋਟੇ ਧਾਰਮਿਕ ਧਕ਼ਿਆਂ ਵਿਚ ਵੰਡੀ ਪਈ ਹੈ ਅੱਗ ਕੁਛ ਵਿਅਕਤੀਗਤ ਗੁਰਆਂ ਦੇ ਚੱਕਰ ਵਿਚ ਫਸੀ ਹੋਈ ਹੈ। ਕੁਛ ਗੁਰਮਤਿ-ਹਿਤੈਸੀ ਸੂਝ-ਬੂਝ ਰੱਖਣ ਵਾਲੇ ਇਸ ਬੀਮਾਰ ਢਾਂਚੇ ਨੂੰ ਮਹਿਸੂਸ ਤਾਂ ਕਰਦੇ ਹਨ ਪਰ ਸਹੀ ਇਲਾਜ ਕੀਤੇ, ਇਹ ਸਮਝਣ ਤੋਂ ਅਸਾਰੋਂ ਹਨ। ਇਲਾਜ ਕਿਵੇਂ ਲੱਭਿਆ ਜਾਏ, ਇਹ ਵੀ ਸਮਝਣ ਤੋਂ ਅਸਾਰੋਂ ਹਨ ਅਤੇ ਇਲਾਜ ਲੱਭਣ ਲਈ ਉਤਸ਼ਾਹਤ ਨਹੀਂ ਹਨ। ਮੈਂ ਪਹਿਲੀ ਦਫ਼ਾ ਕਾਲਮ ਰਾਹੀਂ ਸਾਰੇ ਗਾਲਾਤ ਸੰਗਤਾਂ ਦੇ ਸਾਹਮਣੇ ਰੱਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ ਤਾਂਕਿ ਲਿਖੇ ਹੋਏ ਸਮਾਧਾਨ ਨੂੰ ਅਪਣਾ ਕੇ ਕੋਈ ਉਤਸ਼ਾਹ-ਜਨਕ ਢਾਂਚਾ ਤਿਆਹ ਹੋਵੇ, ਜੋ ਇਸ ਬੀਮਾਰ ਢਾਂਚੇ ਨੂੰ ਤੁੰਦਰੂਸਤ ਕਰ ਸਕੇ। ਮੇਰੀ ਕਿਸੇ ਨਾਲ ਇਸ ਸੰਬੰਧ ਵਿਚ ਜਾਤੀ ਰੰਜਸ਼ ਨਹੀਂ ਹੈ, ਸਿਰਫ਼ ਕੌਮੀ ਤੇ ਧਾਰਮਿਕ ਦਰਦ ਨੂੰ ਮੁੱਖ ਰੱਬ ਕੇ ਇਹ ਪ੍ਰਸਤਰਕ ਲਿਖੀ ਹੈ। ਪਾਠਕਜਨ ਉਸਾਹੀ ਸੁਧਾਰਕ ਤੇ ਪ੍ਰਚਾਰਕ ਪੈਦਾ ਕਰ ਸਕਣ; ਕੇਵਲ ਇਹ ਹੀ ਮਨੋਰਥ ਹੈ। ਸਤਿਗੁਰੂ ਜੀ ਆਪਣੀ ਅਰੰਮੀ ਤੇ ਗੈਬੀ ਸਕਤੀ ਸੁਧਾਰਕ ਲਾਹਿਰ ਨੂੰ ਪ੍ਰਦਾਨ ਕਰਨ, ਇਹ ਹੀ ਅਰਦਾਸ ਹੈ। ਲਿਖਤ ਨੂੰ ਸਹੀ ਢੰਗ ਨਾਲ ਸੁਧਾਰ ਕੇ, ਸਾਰੀ ਕਿਤਾਬ ਦੁਬਾਰਾ ਲਿਖਣ ਵਿਚ ਗਿਆਨੀ ਬਲਵਿਦਰ ਸਿੰਘ (ਵੈਨਕੂਵਰ) ਨੇ ਆਖਾਹ ਮਿਹਨਤ ਕੀਤੀ ਹੈ, ਜੋ ਅਤਿਅੰਤ ਸਲਾਘਾਣੇਗਾ ਹੈ।

੧੭ ਵਾਹਿਗੁਰੂ ਜੀ ਕੀ ਫਤਹਿ ॥

## ਭੂਮਿਕਾ

ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥ ਦੇ ਸਿਰਮੌਰ ਵਿਦਵਾਨ ਹਨ। ਆਪ ਨੇ ਦੇਸ਼ਾਂ-ਵਿਦੇਸ਼ਾਂ ਵਿਚ ਕਬਾ-ਲੈਕਚਰਾਂ ਰਾਹੀਂ ਗੁਰ-ਸ਼ਬਦ ਦੀ ਐਸੀ ਗ੍ਰੰਜ ਪੈਦਾ ਕੀਤੀ ਹੈ ਕਿ ਅਨੇਕਾਂ ਭੁੱਲੜਾਂ ਨੂੰ ਮਾਰਗ ਦੀ ਸੋਝੀ ਪਈ ਹੈ ਤੇ ਉਹ ਗੁਰੂ ਦੇ ਲੜ ਲੱਗੇ ਹਨ। ਅਪਦੀ ਰਸਨਾ ਤੇ ਹਿਰਦੇ ਵਿਚ ਬਾਣੀ ਦਾ ਵਾਸਾ ਹੈ। ਗੁਰ-ਸੰਗਤ ਵਿਚ ਜਦੋਂ ਆਪ ਗੁਰ-ਸ਼ਬਦ ਦੀ ਰਸ-ਭਰਪੂਰ ਵਿਚਾਰ ਕਰਦੇ ਹਨ ਤਾਂ ਸੰਗਤ ਮੰਤਰ-ਮੁਗਧ ਹੋ ਜਾਂਦੀ ਹੈ, ਘੜੀਆਂ ਰੁਕ ਜਾਂਦੀਆਂ ਹਨ ਤੇ ਰਾਹੀਂ ਦੇ ਪੈਰ ਰੁਕ ਜਾਂਦੇ ਹਨ।

ਮਸਕੀਨ ਜੀ ਨੇ ਸੰਗਤ ਸਨਮੁਖ ਕਬਾ-ਲੈਕਚਰਾਂ ਦੀ ਛਹਿਬਰ ਤਾਂ ਲਾਈ ਹੀ ਹੈ, ਪਰ ਉਹ ਗੁਰਮਤਿ ਲਿਖਤ ਰਾਹੀਂ ਵੀ ਗੁਰਬਾਣੀ ਦੇ ਪ੍ਰਚਾਰ ਦਾ ਅਨੂਠਾ ਕਾਰਜ ਕਰ ਰਹੇ ਹਨ। ਪਹਿਲਾਂ ਵੀ ਉਨ੍ਹਾਂ ਦੀਆਂ ਕਾਫ਼ੀ ਪੁਸਤਕਾਂ ਛਘ ਚੁੱਕੀਆਂ ਹਨ। ਹੱਥਲੀ ਪੁਸਤਕ ਗੁਰਮਤਿ ਪ੍ਰਚਾਰ ਸੰਬੰਧੀ ਉਨ੍ਹਾਂ ਦੇ ਤਜਰਬਿਆਂ ਦਾ ਨਿਚੋੜ ਹੈ।

ਹਕੀਕਤ ਇਹੀ ਹੈ ਕਿ ਗੁਰਦੁਆਰਿਆਂ ਵਿਚ ਗੁਰਮਤਿ ਦੀ ਗੱਲ ਨਹੀਂ ਹੋ ਰਹੀ, ਰਾਜਨੀਤੀ ਚੱਲ ਰਹੀ ਹੈ। ਪ੍ਰਚਾਰਕ ਤੇ ਰਾਗੀ ਸ਼੍ਰੋਣੀ ਵੀ ਮਾਇਆ ਦੇ ਚੱਕਰ ਵਿਚ ਫਸੀ ਪਈ ਹੈ। ਹਰ ਪਾਸੇ ਨਿਘਾਰ ਦੀ ਦਸ਼ਾ ਵੇਖ ਕੇ ਮਸਕੀਨ ਜੀ ਵਰਗੇ ਪੰਥ-ਦਰਦੀ ਦਾ ਚਿੰਤਤ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਇਸ ਨਿਘਰਦੀ ਦਸ਼ਾ ਦਾ ਬਿਓਰਾ ਦਿੱਤਾ ਹੈ ਤੇ ਆਪਣੇ ਵੱਲੋਂ ਆਤਮ-ਰਸੀ ਤੇ ਨਾਮ ਅਭਿਆਸੀ ਜੀਊਂਝਿਆਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ।

ਸਤਿਗੁਰੂ ਕਿਰਪਾ ਕਰਨ, ਮਸਕੀਨ ਜੀ ਦੀ ਭਾਵਨਾ ਅਨੁਸਾਰ ਗੁਰਮਤਿ ਪ੍ਰਚਾਰ ਦਾ ਅਮਲੀ ਕੰਮ ਸ਼ੁਰੂ ਹੋ ਸਕੇ, ਮੇਰੀ ਤਾਂ ਇਹੀ ਅਰਦਾਸ ਹੈ।

ਗੁਰੂ ਪੰਥ ਦਾ ਦਾਸ :

ਗਿਆਨੀ ਚੇਤ ਸਿੰਘ

ਸਾਬਕਾ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ

177, ਅਜੀਤ ਨਗਰ,  
ਸ੍ਰੀ ਅੰਮ੍ਰਿਤਸਰ

## ਗੁਰਦਵਾਰੇ ਅਤੇ ਪ੍ਰਚਾਰਕ ਸ਼੍ਰੋਣੀ

1. ਮਨੁੱਖ ਇਕ ਬੌਧਿਕ ਪ੍ਰਾਣੀ ਹੈ, ਬੌਧਿਕ ਬਲ ਦੇ ਆਸਰੇ ਇਸ ਨੇ ਬਹੁਤ ਵਿਕਾਸ ਕੀਤਾ ਹੈ ਤੇ ਪਸੂਆਂ ਨੂੰ ਪਿੱਛੇ ਸੁੱਟਿਆ ਹੈ। ਨਿੰਦਾ, ਆਲਸ, ਭੁੱਖ ਤੇ ਵਾਸਨਾ ਪਸੂਆਂ ਵਿਚ ਵੀ ਪਾਈ ਜਾਂਦੀ ਹੈ। ਮੌਤ ਤੋਂ ਭੈ ਪਸੂ ਵੀ ਖਾਂਦੇ ਹਨ। ਪਰ ਮਨੁੱਖ ਆਪਣੀ ਸੋਚ-ਸ਼ਕਤੀ ਦੇ ਆਸਰੇ ਸਮਾਜ, ਰਾਜਨੀਤੀ ਤੇ ਧਰਮ ਨੂੰ ਵਿਗਸਤ ਕਰਨ ਵਿਚ ਸਫਲ ਹੋਇਆ ਹੈ, ਜਦੋਂ ਕਿ ਪਸੂ, ਸਮਾਜ ਤੇ ਧਰਮ ਤੋਂ ਬੱਲੇ ਜੀ ਰਿਹਾ ਹੈ। ਜਦੋਂ ਕਦੀ ਮਨੁੱਖ ਸਮਾਜ ਦੇ ਰਸਮੋ-ਰਿਵਾਜ ਨੂੰ ਠੋਕਰ ਮਾਰਦਾ ਹੈ ਤੇ ਧਰਮ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਨੂੰ ਪਸੂ ਭੁੱਲ ਆਖਿਆ ਜਾਂਦਾ ਹੈ :

**ਕਰਤੂਤਿ ਪਸੂ ਕੀ ਮਾਨਸ ਜਾਤਿ ॥** (ਗੁਰੂ ਨਾਨਕ ਦੇਵ, ਪੰਨਾ 267)

ਮਨੁੱਖ ਸਿਰਫ ਮਨੁੱਖ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਪਰ ਮਨੁੱਖਤਾ ਤੋਂ ਦੂਰ ਹੋਈ ਜਾਂਦਾ ਹੈ। ਈਰਾਨੀ ਸੂਫ਼ੀ ਸੰਤ ਸ਼ੇਖ ਸਾਅਦੀ ਦਾ ਕਹਿਣਾ ਹੈ ਕਿ ਇਨਸਾਨ ਦੇ ਅੰਦਰ ਇਨਸਾਨੀਅਤ ਲਾਜ਼ਮੀ ਚਾਹੀਦੀ ਹੈ; ਅਗਰ ਚੰਦਨ ਵਿਚ ਖੁਸ਼ਬੂ ਹੀ ਨਹੀਂ ਹੈ ਤਾਂ ਉਸ ਨੂੰ ਚੰਦਨ ਆਖਣ ਦੀ ਲੋੜ ਹੀ ਕੀ ਹੈ :

**ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ ।**

**ਉਦ ਗਰ ਬੂ ਨਾ ਬਾਸਦ ਹੈਜਮ ਅਸਤ ।**

ਬਹੁਤੀ ਮਨੁੱਖਤਾ ਤਾਂ ਮਨੁੱਖਤਾ ਤੋਂ ਬੱਲੇ ਜੀ ਰਹੀ ਹੈ, ਇਸ ਵਾਸਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਕੇਵਲ ਮਨੁੱਖੀ ਜਗਤ ਵਿਚ ਹੀ ਹਨ। ਪਸੂ ਸਾਰੇ ਸੁਖੀ ਜੀ ਰਹੇ ਹਨ ਜਦੋਂ ਕਿ ਮਨੁੱਖ ਸਾਰੇ ਦੁਖੀ ਜੀ ਰਹੇ ਹਨ। ਮਨੁੱਖੀ ਸਮੱਸਿਆਵਾਂ ਦਾ ਸਮਾਧਾਨ ਕਰਨ ਹਿਤ ਅਨੰਤ ਅਵਤਾਰੀ ਪੁਰਸ਼ ਪ੍ਰਿਥਮੀ 'ਤੇ ਆਏ, ਲੇਕਿਨ ਉੱਗਲੀਆਂ 'ਤੇ ਗਿਣੇ ਜਾਣ ਵਾਲੇ ਮਨੁੱਖ ਹੀ ਉਨ੍ਹਾਂ ਤੋਂ ਲਾਭ ਉਠਾ ਸਕੇ। ਐਸਾ ਨਹੀਂ ਕਿ ਉਨ੍ਹਾਂ ਦੀ ਦਿੱਤੀ ਹੋਈ ਅੱਸਥੀ ਨਕਾਰਾ ਸੀ, ਬਲਕਿ ਮਨੁੱਖਤਾ ਨੇ ਇਸ ਅੱਸਥੀ ਨੂੰ ਖਾਣ ਤੋਂ ਇਨਕਾਰ ਕੀਤਾ, ਜੇ ਕਿਧਰੇ ਖਾਣੀ ਵੀ ਤਾਂ ਪਰਹੇਜ਼ ਨਹੀਂ ਰੱਖਿਆ। ਵੈਸੇ ਤਾਂ ਮਨੁੱਖੀ ਮਾਨਸਕ ਮੰਡਲ

ਦੀਆਂ ਕਮਜ਼ੋਰੀਆਂ ਸਾਰਿਆਂ ਦੀਆਂ ਇਕੋ ਜਿਹੀਆਂ ਹੀ ਹੁੰਦੀਆਂ ਹਨ, ਲੇਕਿਨ ਫਿਰ ਵੀ ਆਬੋਂ-ਹਵਾ ਤੇ ਧਰਤੀ ਮਨੁੱਖ ਦੇ ਰਹਿਣ-ਸਹਿਣ ਨੂੰ ਅੱਡ ਅੱਡ ਕਰ ਦਿੰਦੀ ਹੈ ਅਤੇ ਇਸ ਤੋਂ ਹੀ ਸਹਿਜੇ ਸਹਿਜੇ ਵੱਖ ਵੱਖ ਕੌਮਾਂ ਦਾ ਤੇ ਮੁਲਕਾਂ ਦਾ ਜਨਮ ਹੋ ਜਾਂਦਾ ਹੈ। ਬਨਸਪਤੀ, ਪਸੂ ਤੇ ਮਨੁੱਖ ਆਬੋਂ-ਹਵਾ ਤੇ ਧਰਤੀ ਦਾ ਅਸਰ ਪ੍ਰਬਲ ਰੂਪ ਵਿਚ ਕਬਲ ਕਰਦੇ ਹਨ। ਕੁਛ ਬਨਸਪਤੀ ਤੇ ਪਸੂਆਂ ਦਾ, ਕਿਸੇ ਕਿਸੇ ਧਰਤੀ ਤੇ ਆਬੋਂ-ਹਵਾ ਵਿਚ ਜੀਵਨ ਪ੍ਰਭੁਲਤਾ ਹੋਣਾ ਕਠਿਨ ਹੁੰਦਾ ਹੈ ਤੇ ਉਹ ਆਪਣਾ ਵਜੂਦ ਗਵਾ ਬੈਠਦੇ ਹਨ। ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਪਰਿਸਥਿਤੀ ਨੂੰ ਆਪਣੇ ਅਨੁਕੂਲ ਕਰ ਕੇ ਜੀਵਨ ਬਤੀਤ ਕਰਨ ਦੀ ਬੱਧਿਕ ਸ਼ਕਤੀ ਦਿੱਤੀ ਹੈ, ਇਸ ਵਾਸਤੇ ਮਨੁੱਖ ਬਿਪਰੀਤ ਸਥਿਤੀਆਂ ਵਿਚ ਵੀ ਜਿਉਂਦਾ ਦੇਖਿਆ ਜਾਂਦਾ ਹੈ ਅਤੇ ਇਸੇ ਕਰਕੇ ਮਨੁੱਖ ਦੇਸ਼ ਛੱਡ ਪਰਦੇਸ਼ਾਂ ਵਿਚ ਜੀਵਨ ਬਸਰ ਕਰਨ ਵਿਚ ਸਫਲ ਹੋਇਆ ਹੈ। ਪਰ ਇਹ ਸਫਲਤਾ ਭੌਤਕ ਤੌਰ 'ਤੇ ਅਤੇ ਉਪਜੀਵਕਾ ਤੱਕ ਹੀ ਸੀਮਿਤ ਰਹੀ ਹੈ। ਅਕਸਰ ਮਨੁੱਖ ਆਪਣੀ ਸੰਸਕਿਤੀ, ਭਾਸ਼ਾ ਤੇ ਧਰਮ ਨੂੰ ਤਿਆਗ ਬੈਠਦਾ ਹੈ। ਇਸ ਨਜ਼ਗੀਏ ਨਾਲ ਮੈਂ ਜਦ ਸਿਖ ਜਗਤ ਨੂੰ ਦੇਖਦਾ ਹਾਂ ਤਾਂ ਇਹ ਬਿਆਲ ਬਾਰ ਬਾਰ ਆਉਂਦਾ ਹੈ ਕਿ ਬਾਕੀ ਕੌਮਾਂ ਦੀ ਤਰ੍ਹਾਂ ਸਿਖ ਵੀ ਆਪਣੀ ਭਾਸ਼ਾ, ਰਹੁ-ਗੀਤੀ ਤੇ ਧਰਮ ਕਿਧਰੇ ਪਿੱਛੇ ਤਾਂ ਨਹੀਂ ਸੁੱਟਦਾ ਜਾ ਰਿਹਾ। ਇਸ ਨੁਕਤੇ ਨਾਲ ਮੈਂ ਵਿਦੇਸ਼ਾਂ ਦੇ ਗੁਰਦਵਾਰੇ, ਉਨ੍ਹਾਂ ਦੇ ਪ੍ਰਬੰਧਕੀ ਢਾਂਚੇ ਅਤੇ ਸਿਖ ਸੰਗਤਾਂ ਨੂੰ ਗੁਰਮਤਿ ਦੇ ਦਰਪਾਨ ਵਿਚ ਦੇਖਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ। ਜੇ ਮੈਰੇ ਅਨੁਭਵ ਵਿਚ ਆਇਆ ਹੈ ਉਹ ਮੈਂ ਇਨ੍ਹਾਂ ਅੱਖਰਾਂ ਵਿਚ ਕਲਮਬੰਦ ਕਰ ਰਿਹਾ ਹਾਂ:

ਸਿਖ, ਇਕ ਐਸੀ ਕੌਮ ਹੈ, ਜੋ ਭਾਰਤ ਦੇਸ਼ ਦੇ ਹਰ ਕੋਨੇ 'ਤੇ ਹਰ ਸੂਬੇ ਵਿਚ ਵੱਸਦੇ ਹਨ, ਪਰ ਤਕਗੀਬਨ ਪਰਦੇਸ਼ਾਂ ਵਿਚ ਵੀ ਇਹ ਵਿਆਪਕ ਤੌਰ 'ਤੇ ਵਸਨੀਕ ਹਨ। ਦੇਸ਼ ਵਿਚ ਜਦ ਝਲਕ ਮਾਰੀਏ ਤਾਂ ਪੰਜਾਬ ਤੇ ਬਾਕੀ ਦੇਸ਼ ਦੇ ਸੂਬਿਆਂ ਦੀ ਸਿਖ ਸੰਗਤ ਵਿਚ ਕਾਫੀ ਸਮਾਨਤਾ ਦਿਖਾਈ ਦਿੰਦੀ ਹੈ, ਕਰੀਬ ਕਰੀਬ ਪ੍ਰਬੰਧਕੀ ਢਾਂਚਾ ਵੀ ਇਕੋ ਜਿਹਾ ਹੀ ਲੱਗਦਾ ਹੈ, ਪੰਤੂ ਵਿਦੇਸ਼ ਦੇ ਗੁਰਦਵਾਰਿਆਂ 'ਤੇ ਨਿਗਾਹ ਮਾਰਿਆਂ ਬਿੰਨਤਾ ਸਾਫ਼ ਦਿਖਾਈ ਦੇ ਜਾਂਦੀ ਹੈ। ਇਸ ਨੂੰ ਮੈਂ ਵਿਚਾਰਕ ਦਿਸ਼ਟੀਕੋਨ ਨਾਲ ਪਾਠਕਾਂ ਦੇ ਸਾਹਮਣੇ ਰੱਖ ਰਿਹਾ ਹਾਂ।

ਗੁਰਦਵਾਰੇ ਪ੍ਰਭੂ-ਮਿਲਾਪ ਦੇ ਲਈ ਸਾਧਨ ਹਨ। ਇਹ ਸਾਧਨ ਸੁਲੱਭ ਢੰਗ ਨਾਲ ਤੇ ਅਧਿਆਤਮਕ ਤੌਰ 'ਤੇ ਲਾਭਪੂਰਕ ਹੋਵੇ, ਸ਼ੁਰੂ ਤੋਂ ਹੀ ਇੰਤਜ਼ਾਮੀ ਢਾਂਚੇ ਦੀ ਆਧਾਰਸ਼ਿਲਾ ਰੱਖੀ ਗਈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜਾ

ਨੇ 22 ਮਸੰਦਾਂ ਦੀ ਸਥਾਪਨਾ ਇਸੇ ਹੀ ਨੁਕਤੇ ਨੂੰ ਮੁੱਖ ਰੱਖ ਕੇ ਕੀਤੀ ਸੀ ਤਾਂਕਿ ਪ੍ਰਭੂ-ਮਿਲਾਪ ਦੇ ਸਹੀ ਤੇ ਸੁਚੱਜੇ ਢੰਗ ਨਾਲ ਵਸੀਲੇ ਮੁਹੱਈਆ ਕੀਤੇ ਜਾਣ। ਗੁਰਮਤਿ ਦੀ ਰੌਸ਼ਨੀ ਦੂਰ-ਦੂਰਾਡੇ ਫੈਲ ਸਕੇ, ਵਿਆਪਕ ਤੌਰ 'ਤੇ ਸੋਚਣੀ ਤੇ ਇੰਤਜ਼ਾਮੀ ਢਾਂਚੇ ਨੂੰ ਗੁਰੂ ਅਮਰਦਾਸ ਮਹਾਰਾਜਾ ਨੇ ਜਨਮ ਦਿੱਤਾ। 22 ਮਸੰਦਾਂ ਵਿਚੋਂ ਤਿੰਨ ਬੀਬੀਆਂ ਸਨ ਤਾਂਕਿ ਇਸਤ੍ਰੀ ਪੁਰਸ਼ ਦੋਨਾਂ ਨੂੰ ਵਿਆਪਕ ਪੱਧਰ 'ਤੇ ਗੁਰਮਤਿ ਦੀ ਸ਼ਿਕਸ਼ਾ ਤੋਂ ਜਾਣੂੰ ਕਰਾਇਆ ਜਾ ਸਕੇ। ਜਿਵੇਂ ਕੋਈ ਵੀ ਦਰਿਆ ਮੂਲ ਰੂਪ ਵਿਚ ਪਹਾੜਾਂ ਦੀ ਕੁਖ ਚੋਂ ਝਰਨੇ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਤਾਂ ਉਸ ਵਿਚ ਸਾਗਰ-ਮਿਲਾਪ ਦੀ ਬੜੀ ਤੇਜ਼ੀ ਹੁੰਦੀ ਹੈ, ਸਵੱਛਤਾ ਤੇ ਨਿਰਮਲਤਾ ਉਸ ਦੇ ਦਾਮਨ ਵਿਚ ਹੁੰਦੀ ਹੈ, ਰਸਤੇ ਦੇ ਰੋੜੇ ਪੱਥਰਾਂ ਨਾਲ ਟਕਰਾ ਕੇ ਵੀ ਆਪਣੀ ਰਵਾਨੀ ਕਾਇਮ ਰੱਖਣ ਦਾ ਉਤਸ਼ਾਹ ਹੁੰਦਾ ਹੈ, ਲੇਕਿਨ ਮੈਦਾਨੀ ਇਲਾਕਿਆਂ ਵਿਚ ਆਉਂਦਿਆਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨਾਲ ਅੰਗ ਛੁਹਾ, ਆਪਣੀ ਸ਼ੁੱਧਤਾਂ ਨੂੰ ਦਾਗੀ ਕਰ ਬੈਠਦਾ ਹੈ ਤੇ ਰਵਾਨੀ ਵੀ ਮੱਧਮ ਪੈ ਜਾਂਦੀ ਹੈ। ਸ਼ੁਰੂ ਸ਼ੁਰੂ ਵਿਚ ਇਨ੍ਹਾਂ ਮਸੰਦਾਂ ਨੇ ਬੜੇ ਚਾਉਂ ਤੇ ਗੁਰੂ-ਭਗਤੀ ਦੇ ਜ਼ਜਬੇ ਨਾਲ ਗੁਰਮਤਿ ਦਾ ਪ੍ਰਚਾਰ ਆਚੰਭ ਕੀਤਾ। ਧੰਨ ਧੰਨ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨੂੰ ਵਿਦਵਾਨ ਤੇ ਉਤਸ਼ਾਹੀ ਜਾਣ ਕੇ ਇਹ ਮਹਾਨ ਸੇਵਾ ਸੌਂਪੀ ਅਤੇ ਇਨ੍ਹਾਂ ਨੂੰ ਮੰਜੀ (ਤਖਤ) ਬਖਸ਼ੀ।

ਮੰਜੇ (ਤਖਤ) ਨੂੰ ਪਰਸ਼ੀਅਨ ਵਿਚ ਮਸਨਦ ਕਹਿੰਦੇ ਹਨ, ਜਿਸ ਦਾ ਪੰਜਾਬੀ ਉਚਾਰਣ ਮਸੰਦ ਹੋ ਗਿਆ। ਇਹ ਮਸੰਦ ਧਰਮ ਦੇ ਮੁਖੀ ਸਨ ਤੇ ਗੁਰਮਤਿ ਨੂੰ ਪੂਰੀ ਲੱਗਨ ਤੇ ਇਮਾਨਦਾਰੀ ਨਾਲ ਪ੍ਰਚਾਰ ਰਹੇ ਸਨ। ਮਸੰਦ ਸ਼ਬਦ ਸਿਖ ਜਗਤ ਵਿਚ ਸਨਮਾਨਤ ਸ਼ਬਦ ਸੀ। ਮਸੰਦਾਂ ਨੂੰ ਵੇਖ ਕੇ ਸੰਗਤਾਂ ਫਖਰ ਕਰਦੀਆਂ ਸਨ ਕਿ ਇਹ ਸਾਡੇ ਮਸੰਦ ਹਨ ਅਤੇ ਮਸੰਦ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ। ਸਿਖ ਸੰਗਤਾਂ ਨੇ ਤਨ ਮਨ ਧਨ ਨਾਲ ਮਸੰਦਾਂ ਦੀ ਭਰਪੂਰ ਸੇਵਾ ਕੀਤੀ, ਲੇਕਿਨ ਸਮਾਂ ਪਾ ਕੇ ਮਸੰਦ ਪ੍ਰਥਾ, ਜੋ ਸਿਖ ਜਗਤ ਦਾ ਪਹਿਲਾ ਤੇ ਮੁਢਲਾ ਢਾਂਚਾ ਸੀ, ਭ੍ਰਿਸ਼ਟ ਹੋ ਗਿਆ। ਇਸ ਤੁਰ੍ਹਾਂ ਇਸ ਪ੍ਰਬੰਧਕੀ ਢਾਂਚੇ ਦਾ ਮਲੀਨ ਹੋਣਾ, ਸੰਗਤਾਂ ਤੇ ਗੁਰੂ ਦਵਾਰਾ ਫਿਟਕਾਰੇ ਜਾਣਾ, ਇਤਿਹਾਸਕ ਘਟਨਾਵਾਂ ਹਨ। ਜੈਸੇ ਕਮਜ਼ੋਰ ਮਿਹਦੇ ਦਾ ਮਨੁੱਖ ਭਾਰੀ ਭੋਜਨ ਨੂੰ ਪਚਾਉਣ ਵਿਚ ਅਸਮਰੱਥ ਹੁੰਦਾ ਹੈ, ਇਸੇ ਤਰ੍ਹਾਂ ਮਾਣ, ਸੇਨਮਾਨ, ਧਨ, ਪ੍ਰਭੂਤਾ, ਇਹ ਮਸੰਦ ਹਜ਼ਮ ਨਾ ਕਰ ਸਕੇ ਅਤੇ ਭ੍ਰਿਸ਼ਟਕਾਰ ਤੇ ਦੁਰਾਚਾਰ ਦੀਆਂ ਉਲਟੀਆਂ ਕਰਨ ਲੱਗ ਪਏ। ਸਨਮਾਨਤ ਸ਼ਬਦ ਮਸੰਦ ਸਿਖ ਜਗਤ ਵਿਚ ਗਾਲੂ ਬਣ ਗਿਆ। ਮਸੰਦਾਂ ਨੇ ਗੁਰਮਤਿ ਨਾਮ 'ਤੇ ਇਤਨਾ ਅਨੁਚਾਰ ਕੀਤਾ ਕਿ ਬਹੁਤੇ ਸਿੱਖੀ ਤੇ ਗੁਰੂ ਤੋਂ ਹੀ ਇਨਕਾਰੀ ਹੋਣ ਲੱਗ ਪਏ। ਸ਼ਰਧਾਲੂ

ਸਿੱਖਾਂ ਰਾਹੀਂ ਮਸੰਦਾਂ ਦੀਆਂ ਸਾਰੀਆਂ ਕਾਰਗੁਜ਼ਾਰੀਆਂ ਜਦ ਧੰਨ ਗੁਰੂ ਗੋਬਿੰਦ ਸਿੱਖ ਜੀ ਤਕ ਪੁੱਜੀਆਂ ਤਾਂ ਧੰਨ ਗੁਰੂ ਗੋਬਿੰਦ ਸਿੱਖ ਜੀ ਨੇ ਇਸ ਪ੍ਰਬੰਧਕੀ ਢਾਂਚੇ ਨੂੰ ਬਦਲਣ ਦਾ ਤਹਿਈਆ ਕਰ ਲਿਆ।

2. ਪਹਿਲੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ਼ ‘ਪੁਰ ਕੀ ਬਾਣੀ’ ਨੂੰ ਘਰ ਘਰ ਪਹੁੰਚਾਉਣ ਵਾਸਤੇ ਖੁਦ ਨੌਂ-ਖੰਡ ਪ੍ਰਿਬਵੀ ਦੇ ਘਰ ਘਰ ਪੁਜਦੇ ਰਹੇ। ਫਿਰ ਬਾਲੇ ਦੇ ਘਰ ਰੈਣਕਾਂ ਲੱਗੀਆਂ। ਦੂਰ ਘਰਾਂ ਵਾਲੇ, ਬਾਬੇ ਦੇ ਘਰ ਆਉਣ ਲੱਗ ਪਏ। ਆਏ ਗਏ ਦੀ ਸੰਭਾਲ, ਰਹਿਣ-ਸਹਿਣ ਤੇ ਲੰਗਰ ਦਾ ਪ੍ਰਬੰਧ ਬਾਬਾ ਸਿਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਕਰਦੇ ਰਹੇ। ਦੂਸਰੀ ਪਾਤਸ਼ਾਹੀ ਨਾਲ ਇੰਤਜ਼ਾਮੀ ਢਾਂਚਾ ਵਧਿਆ, ਲੋਕਿਨ ਗੁਰੂ ਨਾਨਕ ਬਾਣੀ ਦਾ ਪ੍ਰਚਾਰ ਬਾਬਾ ਸਿਰੀ ਚੰਦ ਜੀ ਉਦਾਸੀਨ ਪੰਥ ਰਚ ਕੇ ਕਰਦੇ ਰਹੇ। ਖਰਚ ਪਾਣੀ ਲਈ ਕਾਰ-ਭੇਟ ਬਾਬਾ ਸਿਰੀ ਚੰਦ ਜੀ ਨੂੰ ਗੁਰੂ-ਘਰ ਤੋਂ ਮਿਲਦੀ ਰਹੀ। ਇਹ ਕਾਰ-ਭੇਟ ਬਾਬਾ ਸਿਰੀ ਚੰਦ ਜੀ ਖੁਦ ਆ ਕੇ ਲੈ ਜਾਂਦੇ ਰਹੇ। ਦੂਰ-ਦੁਰਾਡੇ ਉਦਾਸੀਨ ਮੱਠ ਰਚ ਕੇ ਗੁਰੂ ਨਾਨਕ ਪੰਥ ਦਾ ਪ੍ਰਚਾਰ ਕਰਦੇ ਰਹੇ। ਅਠਾਹਠ ਤੀਰਥ, ਕਾਬਲ, ਕੰਧਾਰ ਤਕ ਬਾਬਾ ਸਿਰੀ ਚੰਦ ਜੀ ਨੇ ਆਪਣੀ ਪਹੁੰਚ ਨਾਲ ਗੁਰੂ ਨਾਨਕ ਮਤ ਨੂੰ ਪ੍ਰਚਾਰਿਆ। ਕਾਬਲ (ਅਫ਼ਗਾਨਿਸਤਾਨ) ਵਿਚ ਤੇ ਭਾਰਤ ਦੇ ਰਾਮੇਸ਼ਵਰਮ ਤੇ ਜਗਨ ਨਾਥ ਪੁਰੀ ਵਰਗੇ ਵੱਡੇ ਵੱਡੇ ਤੀਰਥਾਂ ‘ਤੇ ਅੱਜ ਵੀ ਬਣੇ ਹੋਏ ਗੁਰਦਵਾਰਿਆਂ ਦੀ ਦੇਖ-ਰੇਖ ਉਦਾਸੀ ਹੀ ਕਰ ਰਹੇ ਹਨ। ਨੇਪਾਲ ਦਾ ਇਤਿਹਾਸਕ ਅਸਥਾਨ ਵੀ ਉਦਾਸੀਆਂ ਪਾਸ ਹੀ ਹੈ। ਧੰਨ ਗੁਰੂ ਗੋਬਿੰਦ ਸਿੱਖ ਜੀ ਮਹਾਰਾਜ਼ ਨੇ ਭਿਸ਼ਟ ਹੋਈ ਮਸੰਦ ਪ੍ਰਥਾ ਨੂੰ ਖਤਮ ਕੀਤਾ ਤੇ ਅੱਗੋਂ ਲਈ ਗੁਰ ਦੀਕਸ਼ਤ ਹੋਣ ਲਈ ਅਧਿਕਾਰ ਪੰਜ ਪਿਆਰਿਆਂ ਨੂੰ ਦੇ ਦਿੱਤਾ, ਪਰੰਤੂ ਉਦਾਸੀ ਉਸੇ ਤਰ੍ਹਾਂ ਲੜੀਵਾਰ ਗੁਰਮਤਿ ਪ੍ਰਚਾਰ ਦੇ ਇੰਤਜ਼ਾਮੀ ਢਾਂਚੇ ਨਾਲ ਜੁੜੇ ਰਹੇ। ਧੰਨ ਗੁਰੂ ਗੋਬਿੰਦ ਸਿੱਖ ਜੀ ਨੇ ਪੰਜ ਸਿੱਖ ਬਨਾਰਸ ਵਿਖੇ ਸੰਸਕ੍ਰਿਤ ਪੜ੍ਹਨ ਲਈ ਭੇਜੇ। ਜਦ ਉਹ ਪੜ੍ਹ ਲਿਖ ਕੇ ਵਾਪਸ ਆਏ ਤਾਂ ਉਨ੍ਹਾਂ ਦੀ ਸਰੀਰਕ ਸੁਚਤਾ ਤੇ ਨਿਰਮਲਤਾ ਨੂੰ ਦੇਖ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਬੋਲ ਨਿਕਲੇ ਕਿ ਇਹ ਤਾਂ ਅਤਿਅੰਤ ਨਿਰਮਲੇ ਹਨ। ਸੋ, ਸੰਸਕ੍ਰਿਤ ਪੜ੍ਹਨ ਦੌਰਾਨ ਇਨ੍ਹਾਂ ਨੂੰ ਭਗਵਾ ਭੇਸ ਧਾਰਨ ਕਰਨਾ ਪਿਆ। ਉਦਾਸੀਨ ਪਰੰਪਰਾ ਦੇ ਨਾਲ ਨਾਲ ਇਸ ਤਰ੍ਹਾਂ ਨਿਰਮਲਿਆਂ ਦੀ ਵੀ ਇਕ ਪਰੰਪਰਾ ਚੱਲ ਪਈ।

ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਨੂੰ ਗੁਰਗੱਦੀ ਸੌਂਪ, ਜਦ ਗੁਰੂ ਗੋਬਿੰਦ ਸਿੱਖ ਜੀ ਜੋਤੀ ਜੋਤਿ ਸਮਾਏ ਤਾਂ ਛੋਟੇ ਵੱਡੇ ਇਤਿਹਾਸਕ ਅਸਥਾਨ ਉਦਾਸੀ ਤੇ ਨਿਰਮਲਿਆਂ ਦੇ ਪ੍ਰਬੰਧ ਹੇਠ ਆ ਗਏ। ਉਦਾਸੀ ਅਤੇ ਨਿਰਮਲੇ ਚੂਕਿ ਮਹਾਨ

ਵਿਦਵਾਨ ਸਨ, ਗੁਰਬਾਣੀ ਦੇ ਪ੍ਰਚਾਰ ਦੇ ਮਾਹਿਰ ਸਨ, ਲੋਕਲ ਭਾਸ਼ਾਵਾਂ ਦੇ ਨਾਲ ਨਾਲ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਚੋਖਾ ਬੋਧ ਰੱਖਦੇ ਸਨ। ਇਨ੍ਹਾਂ ਦੇ ਵਿਦਵਤਾਪੂਰਨ ਗੁਰਬਾਣੀ ਵਿਚਾਰ ਪੇਸ਼ ਕਰਨ ਤੇ ਆਏ ਗਏ ਦੀ ਸੇਵਾ-ਭਾਵ ਨੂੰ ਦੇਖ, ਸਿੱਖੀ ਦਾ ਦਾਇਰਾ ਵਧਦਾ ਗਿਆ। ਅਫ਼ਗਾਨਿਸਤਾਨ, ਫਰੰਟੀਅਰ ਤੇ ਪੰਜਾਬ ਵਿਚ ਹਰ ਹਿੰਦੂ ਆਪਣਾ ਪਹਿਲਾ ਬੱਚਾ ਉਦਾਸੀ ਤੇ ਨਿਰਮਲਿਆਂ ਦੀ ਪ੍ਰੇਰਨਾ ਅਨੁਸਾਰ ਗੁਰਸਿਖ ਬਣਾਉਂਦਾ ਰਿਹਾ। ਅਗਾਂਹ ਚੱਲ ਕੇ ਹਰ ਘਰ ਅੱਧਾ ਕੇਸਾਧਾਰੀ ਅਤੇ ਅੱਧਾ ਸਹਿਜਧਾਰੀ ਕਹਿਲਾਉਣ ਲੱਗ ਪਿਆ। ਇਸ ਤਰ੍ਹਾਂ ਸਿੱਖੀ ਦੀ ਇਹ ਲਹਿਰ ਦਿਨ ਦੁਗਣੀ ਤੇ ਰਾਤ ਚੌਗੁਣੀ ਉੱਨਤੀ ਕਰਦੀ ਰਹੀ। ਮਹਾਰਾਜਾ ਰਣਜੀਤ ਸਿੱਖ ਦੇ ਰਾਜ-ਪਾਟ ਵਿਚ ਅੱਗੇ ਚੱਲ ਕੇ ਇਸ ਲਹਿਰ ਨੂੰ ਤਕਵੀਅਤ ਮਿਲੀ।

ਗੁਰੂ ਨਾਨਕ ਦੇਵ ਜੀ ਦੇ ਬੋਧੇ ਹੋਏ ਬੀਜ ਹੁਣ ਯੂ.ਪੀ., ਬਿਹਾਰ, ਬੰਗਾਲ, ਆਸਾਮ, ਮੱਧ ਭਾਰਤ ਅਤੇ ਮਹਾਰਾਸ਼ਟਰ ਵਿਚ ਪ੍ਰਫੁੱਲਤ ਹੋਣ ਲੱਗ ਪਏ। ਇੰਤਜ਼ਾਮੀ ਢਾਂਚਾ ਨਿਰਮਲਿਆਂ ਅਤੇ ਉਦਾਸੀਆਂ ਪਾਸ ਸੀ। ਦੇਸ਼ ਵਿਚ ਰਾਜਨੀਤਕ ਕ੍ਰਾਂਤੀ ਹੋਈ, ਮੁਲਕ ਗੁਲਾਮ ਹੋ ਗਿਆ ਅਤੇ ਅੰਗ੍ਰੇਜ਼ਾਂ ਦੀ ਗੋਦ ਵਿਚ ਜਾ ਪਿਆ। ਜਿਵੇਂ ਰਾਜਨੀਤੀ ਦਾ ਸੁਭਾਵ ਹੈ, ਪਾੜ੍ਹ ਤੇ ਰਾਜ ਕਰੋ, ਇਹ ਨੀਤੀ ਵਿਆਪਕ ਪੱਧਰ 'ਤੇ ਅੰਗ੍ਰੇਜ਼ਾਂ ਨੇ ਅਪਣਾਈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੱਖ ਜੀ ਦੀ ਉਮੰਤ, ਜੋ ਸੰਤ ਦੇ ਨਾਲ ਨਾਲ ਸਿਪਾਹੀ ਦਾ ਰੂਪ ਧਾਰਨ ਕਰ ਚੁੱਕੀ ਸੀ, ਅੰਗ੍ਰੇਜ਼ਾਂ ਦੀ ਅੱਖ ਵਿਚ ਰੜਕ ਬਣ ਗਈ। ਉਨ੍ਹਾਂ ਨੂੰ ਆਪਣੇ ਰਾਜ-ਪਾਟ ਨੂੰ ਮਜ਼ਬੂਤ ਕਰਨ ਵਿਚ ਇਹ ਕੌਮ ਪ੍ਰਬਲ ਵਾੜ ਦਿਖਾਈ ਦਿੱਤੀ। ਉਨ੍ਹਾਂ ਦੀ ਦੂਰ ਦੀ ਸੋਚਣੀ ਨੇ, ਵੱਡੇ ਇਤਿਹਾਸਕ ਅਸਥਾਨਾਂ ਦੇ ਮੁਖੀਆਂ ਨੂੰ ਕਾਬੂ ਕਰ ਕੇ ਸਿਖ ਕੌਮ ਨੂੰ ਆਪਣੀ ਮੁੱਠੀ ਵਿਚ ਲੈਣਾ ਚਾਹਿਆ। ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਉਨ੍ਹਾਂ ਦਾ ਪੱਕਾ ਹੱਥ-ਠੋਕਾ ਬਣ ਗਿਆ। ਲੱਖਾਂ ਦੀ ਆਮਦਨੀ ਵਾਲਾ ਇਹ ਇਤਿਹਾਸਕ ਅਸਥਾਨ (ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ) ਰਾਜਨੀਤਕ ਅਖਾੜਾ ਬਣ ਗਿਆ। ਮਹੰਤ ਨਰੈਣ ਦਾਸ ਵਿਦਵਾਨ ਸੀ, ਨਾਲੇ ਲੱਖਾਂ ਦੀ ਜ਼ਮੀਨ ਦੀ ਆਮਦਨ, ਜੋ ਮਹਾਰਾਜਾ ਰਣਜੀਤ ਸਿੱਖ ਦੀ ਭੇਟ ਕੀਤੀ ਹੋਈ ਸੀ ਤੇ ਸੰਗਤਾਂ ਦੇ ਖੁੱਲ੍ਹੇ ਚੜ੍ਹਤ ਚੜ੍ਹਾਉਣ ਨਾਲ ਧਨਵਾਨ ਬਣ ਗਿਆ ਸੀ। ਹਕੂਮਤ ਦੇ ਮੁਖੀ ਵੀ ਇਸ ਨੂੰ ਸਲਾਮਾਂ ਕਰਦੇ ਸਨ। ਇਸ ਨਾਲ ਉਸ ਨੂੰ ਰਾਜਨੀਤਕ ਸ਼ਕਤੀ ਹਜ਼ਮ ਨਾ ਹੋ ਸਕੀ। ਕਹਾਵਤ ਹੈ ਕਿ ਇਕ ਮਛਲੀ ਗੰਦੀ, ਸਾਰਾ ਜਲ ਗੰਦਾ, ਮਹੰਤ ਨਰੈਣ ਦਾਸ ਕਰਕੇ ਉਦਾਸੀ ਸੰਪਰਦਾ ਦਾਗੀ ਹੋ ਗਈ। ਭਾਵੇਂ ਬਹੁਤ ਸਾਰੇ ਉਦਾਸੀ ਖੇਤਰੀ ਇਤਿਹਾਸਕ ਅਸਥਾਨਾਂ ਤੇ ਦੂਰ-ਦੁਰਾਡੇ

ਅਸਥਾਨਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾ ਰਹੇ ਸਨ, ਲੇਕਿਨ ਮੁਖ ਅਸਥਾਨ ਦਾ ਮੁਖੀਆ ਜਦੋਂ ਭ੍ਰਿਸਟ ਹੋਇਆ ਤਾਂ ਇਹ ਪਵਿੱਤਰ ਲਹਿਰ ਵੀ ਕਮਜ਼ੋਰ ਹੋ ਗਈ। ਲਿਹਾਜ਼ਾ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਸਿੱਖਾਂ ਵਿਚ ਅਕਾਲੀ ਲਹਿਰ ਬਣੀ ਤੇ ਉਦਾਸੀ ਲਹਿਰ ਨਾਲ ਟਕਰਾਈ। ਅਕਾਲੀ ਸਿੱਖ ਲਹਿਰ ਨੂੰ ਜਿੱਤ ਪ੍ਰਾਪਤ ਹੋਈ। ਨਨਕਾਣਾ ਸਾਹਿਬ ਦੇ ਨਾਲ ਨਾਲ ਹੋਰ ਸਾਰੇ ਅਸਥਾਨ ਵੀ ਸਿੱਖੀ ਲਹਿਰ ਦੇ ਇੰਤਜ਼ਾਮੀ ਢਾਂਚੇ ਵਿਚ ਆ ਗਏ। ਭਾਵੇਂ ਪੰਜ ਫੀ ਸਦੀ ਉਦਾਸੀ ਹੀ ਭ੍ਰਿਸਟ ਸਨ, ਪਰ ਬਾਕੀ ਸਾਰੇ ਪਵਿੱਤਰ ਹੁੰਦੇ ਹੋਏ ਵੀ ਕਮਜ਼ੋਰ ਹੋ ਗਏ, ਕਿਉਂਕਿ ਉਨ੍ਹਾਂ ਪਾਸੋਂ ਅਸਥਾਨ ਲੈ ਲਏ ਗਏ ਸਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸਿੰਘੀ ਚੰਦ ਤੋਂ ਪ੍ਰਚਾਰ ਸੰਚਾਰ ਦੀ ਚਲੀ ਆ ਰਹੀ ਇਹ ਲਹਿਰ 425 ਸਾਲ ਬਾਅਦ ਗੁਰਮਤਿ ਦੇ ਦਰਿਆ ਤੋਂ ਅਡਵਾਹਾ ਬਣ ਗਈ ਅਤੇ ਸਹਿਜੇ ਸਹਿਜੇ ਸੁਕਦੀ ਗਈ।

ਉਦਾਸੀਆਂ ਦੇ ਨਾਲ ਨਾਲ ਨਿਰਮਲਿਆਂ ਦੇ ਹੱਥਾਂ ਵੀ ਇੰਤਜ਼ਾਮ ਲੈ ਲਿਆ ਗਿਆ। ਕੋਈ ਟਾਵਾਂ ਟਾਵਾਂ ਅਸਥਾਨ ਉਦਾਸੀ ਅਤੇ ਨਿਰਮਲਿਆਂ ਦੇ ਹੱਥ ਵਿਚ ਰਿਹਾ, ਜੋ ਅੱਜ ਤਕ ਵੀ ਹੈ। ਇਸ ਜਿੱਤ ਨੇ ਸਿੱਖੀ ਵਿਚ ਉਤਸ਼ਾਹ ਪੈਦਾ ਕੀਤਾ ਅਤੇ ਇੰਤਜ਼ਾਮ ਸੰਭਾਲਣ ਵਿਚ ਉਨ੍ਹਾਂ ਇਸੇ ਉਤਸ਼ਾਹ ਨੂੰ ਖਰਚ ਕੀਤਾ। ਸ਼ਕਤੀ ਦੇ ਸਹੀ ਉਪਯੋਗ ਦੀ ਸਮਝ ਹੋਣੀ ਜ਼ਰੂਰੀ ਹੈ, ਪਰ ਗੁਰਬਾਣੀ ਦੀ ਸੂਝ-ਬੂਝ ਤੋਂ ਇਹ ਮੁਖੀਏ ਨਾਵਾਕਢ ਸਨ। ਗੁਰਦਵਾਰਿਆਂ ਦੀਆਂ ਇਮਾਰਤਾਂ ਤੋਂ ਸੁੰਦਰ ਬਣਨ ਲੱਗ ਪਈਆਂ ਪਰ ਸਿੱਖੀ ਦੀ ਇਮਾਰਤ ਕਮਜ਼ੋਰ ਹੋਣ ਲੱਗ ਪਈਆਂ ਲੰਗਰ ਪਾਣੀ ਤੇ ਰਿਹਾਇਸ਼ ਦਾ ਹਰ ਜਗ੍ਹਾ ਸੁਖਾਵਾਂ ਪ੍ਰਬੰਧ ਹੋਣ ਲੱਗ ਪਿਆ। ਸਾਗੀ ਸ਼ਕਤੀ ਹੀ ਇਸੇ ਵਿਚ ਖਰਚ ਹੋ ਰਹੀ ਸੀ। ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਨਿਰਮਲੇ ਉਦਾਸੀ ਟੁੱਟ ਚੁੱਕੇ ਸਨ, ਪ੍ਰਬੰਧਕੀ ਢਾਂਚੇ ਦਾ ਕੰਮ ਇਮਾਰਤਾਂ ਬਣਾਉਣ, ਰਿਹਾਇਸ਼ ਅਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਨ ਤਕ ਹੀ ਸੀਮਿਤ ਰਹਿ ਗਿਆ ਤੇ ਸਿੱਖੀ ਪ੍ਰਚਾਰ ਦੀ ਲਹਿਰ ਜੋ ਸਿਖਰ 'ਤੇ ਪਹੁੰਚੀ ਹੋਈ ਸੀ, ਰਸਾਤਲ ਵਿਚ ਗਰਕ ਹੋ ਗਈ। ਗੁਰਮਤਿ ਤੇ ਗੁਰਬਾਣੀ ਦੇ ਵਿਚਾਰ ਤੋਂ ਅਨਜਾਣ ਵਿਅਕਤੀਆਂ ਦੇ ਹੱਥ ਵਿਚ ਗੁਰਦਵਾਰਿਆਂ ਦਾ ਇੰਤਜ਼ਾਮ ਆ ਗਿਆ। ਜਿਥੇ ਹਿੰਦੂ ਆਪਣਾ ਪਹਿਲਾ ਬੱਚਾ ਕੇਸਾਧਾਰੀ ਬਣਾਉਂਦਾ ਸੀ, ਹੁਣ ਸਿੱਖਾਂ ਦੇ ਬੱਚੇ ਕੇਸ ਮੁਨਾਉਣ ਲੱਗ ਪਏ। ਪ੍ਰਬੰਧਕੀ ਢਾਂਚੇ ਵਿਚ ਵਿਆਪਕ ਪੱਧਰ 'ਤੇ ਰਾਜਨੀਤੀ ਆ ਗਈ। ਧਰਮ ਦੇ ਆਸਰੇ ਰਾਜਨੀਤਕ ਪਦ ਪ੍ਰਤਿਸ਼ਠਾ ਹਾਸਲ ਕਰਨਾ ਜੀਵਨ ਦਾ ਮਨੋਰਥ ਬਣ ਗਿਆ। ਜਿਥੇ ਰਾਜਨੀਤਕ ਸ਼ਕਤੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਿ ਪ੍ਰਚਾਰ ਲਈ ਖਰਚ ਕੀਤਾ ਸੀ, ਉਥੇ ਧਾਰਮਿਕ ਅਸਥਾਨਾਂ ਦੀ ਧਾਰਮਿਕ ਸ਼ਕਤੀ ਨੂੰ

ਆਪਣੇ ਜਾਤੀ ਸੁਆਰਥਾਂ ਦੀ ਪੂਰਤੀ ਤੇ ਰਾਜਨੀਤਕ ਲਾਭ ਲਈ ਖਰਚਣਾ ਆਰੰਭ ਹੋ ਗਿਆ। ਇਸ ਤਰ੍ਹਾਂ 95 ਪ੍ਰਤਿਸ਼ਤ ਗੁਰਦਵਾਰੇ ਕੋਰੇ ਰਾਜਨੀਤਕ ਲੋਕਾਂ ਦੇ ਹੱਥ ਵਿਚ ਆ ਗਏ। 95 ਪ੍ਰਤਿਸ਼ਤ ਉਦਾਸੀਆਂ ਨੂੰ ਭ੍ਰਿਸਟ ਦੇਖ ਅਸੀਂ ਸਾਰੇ ਅਸਥਾਨ ਉਨ੍ਹਾਂ ਕੋਲੋਂ ਥੋੜੇ, ਖੁਦ ਇੰਤਜ਼ਾਮ ਆਰੰਭ ਕੀਤਾ ਪਰ ਹੁਣ 95 ਪ੍ਰਤਿਸ਼ਤ ਭ੍ਰਿਸਟ ਰਾਜਨੀਤਕ, ਗੁਰਦਵਾਰਿਆਂ ਦੇ ਰਾਹੀਂ ਆਪਣੀ ਰਾਜਨੀਤਕ ਪੂਰਤੀ ਲਈ ਉੱਦਮਸ਼ੀਲ ਹਨ। ਇਸ ਤੁਰੀਕੇ ਨਾਲ ਜਿਸ ਗੁਰਦਵਾਰੇ ਤੋਂ ਮਨ ਦੀ ਸ਼ਾਂਤੀ, ਅਨੰਦ ਤੇ ਪ੍ਰਭੂ-ਪ੍ਰਾਪਤੀ ਦੇ ਸਾਧਨ ਜੁਟਾਣੇ ਸਨ, ਉਹ ਲੜਾਈ ਝਗੜੇ ਤੇ ਮੁਕਦਮੇਬਾਜ਼ੀ ਦੇ ਅਖਾੜੇ ਬਣ ਗਏ। ਅਸੈਬਲੀ ਹਾਲ ਤੇ ਪਾਰਲੀਮੈਂਟ ਤਕ ਪਹੁੰਚਣ ਲਈ ਗੁਰਦਵਾਰਿਆਂ ਦਾ ਮੁਖੀ ਹੋਣਾ ਇਕ ਜੀਨਾ ਬਣ ਗਿਆ ਹੈ। ਇਸ ਤੋਂ ਪਹਿਲਾਂ ਇਸੇ ਸ਼ਾਖਾ ਵਿਖੇ ਇਕ ਸੀਮਾ 3, ਮਨੁੱਖਤਾ ਦੇ ਆਦਿ ਕਾਲ ਤੋਂ ਹੀ ਅਸੱਤ ਦਾ ਅਤੇ ਸੱਤ ਦਾ ਸੰਘਰਸ਼ ਰਿਹਾ ਹੈ। ਇਸੇ ਤਰ੍ਹਾਂ ਗੁਰਮਤਿ ਦਾ ਆਦਿ ਕਾਲ ਤੋਂ ਇਹ ਸੰਘਰਸ਼ ਚੱਲਦਾ ਆਇਆ ਹੈ। ਬਾਬਰ, ਗੁਰੂ ਨਾਨਕ ਦੇ ਗੁਰਮਤਿ ਪ੍ਰਸਾਰ ਤੋਂ ਅੰਖਾਂ ਸੀ। ਜਹਾਂਗੀਰ ਨੇ ਬਾਬਾ ਪਿ੍ਖੀ ਚੰਦ ਨੂੰ ਹੱਥ ਵਿਚ ਲੈ, ਗੁਰੂ-ਘਰ ਨੂੰ ਕਮਜ਼ੋਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਰਾਮ ਰਾਏ ਅੰਰਗਜੇਬ ਦਾ ਹੱਥ-ਠੋਕਾ ਬਣਿਆ, 72 ਕਰਾਮਾਤਾਂ ਦਿਖਾ, ਸਾਹੀ ਤਾਕਤ ਦੇ ਆਸਰੇ ਗੁਰੂ ਹੋਣ ਦਾ ਦਾਅਵਾ ਕੀਤਾ। ਸੱਤਾ ਕਦਮ ਕਦਮ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਘਰਸ਼ ਕਰਦੀ ਰਹੀ। ਦੰਭੀ ਗੁਰੂਆਂ ਨੂੰ ਅੱਗੇ ਕਰ ਕੇ ਗੁਰੂ-ਘਰ ਨੂੰ ਕਮਜ਼ੋਰ ਕਰਨ ਦੇ ਵਸੀਲੇ ਜੁਟਾਂਦੀ ਰਹੀ। ਬਕਾਲੇ ਵਿਚ 22 ਮੰਜ਼ੀਆਂ ਦੇ ਅਲੱਗ ਅਲੱਗ ਗੁਰੂ ਹੋਣ ਦਾ ਦਾਅਵਾ ਇਸੇ ਹੀ ਕੜੀ ਦਾ ਜੋੜ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੀਕਸ਼ਾ, ਸ਼ਿਕਸ਼ਾ ਨੂੰ ਅੱਗੇ ਰੱਖ, ਸਿਖ ਜਗਤ ਨੇ ਵੀ 'ਧਰਮ ਤੇ ਰਾਜਨੀਤੀ ਇਕ ਹੈ', ਐਸਾ ਪ੍ਰਚਾਰ ਆਰੰਭ ਕਰ ਦਿੱਤਾ। ਦਰਅਸ਼ਲ ਧਰਮ ਸਤਿ ਹੈ, ਮਹਾਰਸ ਤੇ ਆਤਮਕ ਅਨੰਦ ਹੈ, ਦੈਵੀ ਗੁਣਾਂ ਦਾ ਪ੍ਰਕਾਸ਼ ਤੇ ਜੀਵਨ ਦਾ ਲਕਸ਼ ਹੈ। ਧਰਮ ਜਿੰਦਗੀ ਦੇ ਹਰ ਸ਼ੋਅਬੇ ਵਿਚ ਹੋਣਾ ਲਾਜ਼ਮੀ ਹੈ, ਧਰਮ ਨੂੰ ਪਰਿਵਾਰ ਤੇ ਸਮਾਜ ਵਿਚੋਂ ਅਲੱਗ ਕਰ ਦੇਈ ਤਾਂ ਪਰਿਵਾਰ ਕਲਾ-ਕਲੇਸ਼ ਦਾ ਅਖਾੜਾ ਬਣ ਜਾਂਦਾ ਹੈ ਤੇ ਰਿਸ਼ਤਿਆਂ ਵਿਚ ਦਰਾੜਾ ਪੈ ਜਾਂਦੀਆਂ ਹਨ। ਧਰਮਹੀਣ ਅਰਥ-ਵਿਵਸਥਾ, ਬੇਈਮਾਨੀ ਦੇ ਦਲਦਲ ਵਿਚ ਗਰਕ ਹੋ ਜਾਂਦੀ ਹੈ। ਧਰਮਹੀਣ ਰਾਜਨੀਤੀ ਜੁਲਮਤ, ਭ੍ਰਿਸਟਾਚਾਰ ਤੇ ਨਾਇਨਸਾਫ਼ੀਆਂ ਦਾ ਅਖਾੜਾ ਬਣ ਜਾਂਦੀ ਹੈ। ਸੋ, ਧਰਮ ਜਿੰਦਗੀ ਦੇ ਹਰ ਪੱਖ ਦੇ ਬੂਟੇ ਦੀ ਜੜ੍ਹੇ ਹੈ। ਅੱਜ ਦੇ ਦੌਰ ਵਿਚ ਧਰਮ ਦੇ ਨਾਮ 'ਤੇ ਧਰਮਹੀਣ ਰਾਜਨੀਤੀ ਦਾ

ਬੋਲ-ਬਾਲਾ ਹੈ। ਮੰਦਰ, ਮਸਜਿਦ ਦੇ ਟਕਰਾਉ, ਹਿੰਦੂ ਸਿੱਖਾਂ ਦਾ ਆਪਸੀ ਤਣਾਉ, ਧਰਮ ਦੇ ਨਾਮ 'ਤੇ ਧਰਮ ਦੀ ਦੁਰਵਰਤੋਂ ਹੈ। ਅਰਬ ਦੇ ਸੋਖ ਹਿੰਦੇਸਤਾਨ ਦੇ ਹਿੰਦੂ ਧਰਮ ਦੀ ਦੁਰਵਰਤੋਂ ਕਰ ਰਹੇ ਹਨ। ਮੁਸਲਮਾਨ, ਧਰਮ ਦੇ ਨਾਮ 'ਤੇ ਖੁਦਾ ਦੀ ਖਲਕਤ ਨੂੰ ਕਾਫਰ ਆਖੀ ਜਾ ਰਿਹਾ ਹੈ। ਹਿੰਦੂ ਆਪਣੇ ਸਿਆਸੀ ਮੰਦਰਾਂ ਦੇ ਪੈਰਾਂ ਹੇਠ ਸਭ ਨੂੰ ਕੁਚਲਣਾ ਚਾਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਨੂੰ ਜਨਮ ਦਿੱਤਾ, ਸੰਤ ਜੋ ਦਾਇਆ ਤੇ ਪ੍ਰੇਮ ਦੀ ਮੂਰਤੀ ਹੈ, ਸਿਪਾਹੀ ਜੋ ਸੁਰਬੀਰ ਤੇ ਵਿਸ਼ਾਲ ਹੌਸਲੇ ਦਾ ਮਾਲਕ ਹੈ। ਪਰਿੰਤੂ ਸਿਖ ਜਗਤ ਦੇ ਪ੍ਰਬੰਧਕੀ ਢਾਂਚੇ ਵਿਚ ਨਾ ਸੰਤ ਸੁਭਾਉ ਹੈ, ਨਾ ਸੁਰਬੀਰਤਾ ਤੇ ਹੌਸਲਾ ਹੈ, ਸਿਰਫ਼ ਕੋਈ ਰਾਜਨੀਤੀ ਤੇ ਸੁਆਰਥ ਸਿੱਧੀ ਹੈ। ਗੁਰਦਵਾਰਿਆਂ ਦੀ 95 ਪ੍ਰਤਿਸ਼ਤ ਸ਼ਕਤੀ ਸੁਆਰਥ ਸਿੱਧ ਰਾਜਨੀਤਕਾਂ ਦੇ ਹੱਥ ਵਿਚ ਆ ਗਈ ਹੈ, ਜਿਸ ਨਾਲ ਗੁਰਮਤਿ ਧਰਮ ਪ੍ਰਚਾਰ ਨੂੰ ਗਹਿਰੀ ਸੱਟ ਲੱਗੀ ਹੈ। ਚੁੰਕਿ ਧਾਰਮਿਕ ਪ੍ਰਬੰਧ ਗਿਆਨਹੀਣ ਰਾਜਨੀਤਕ ਚਲਾ ਰਹੇ ਸਨ, ਇਸ ਕਰਕੇ ਅਣਖੀਲੇ ਤੇ ਸੁਝਵਾਨ ਹਿਤੈਸੀ ਪ੍ਰਚਾਰਕ ਧਰਮ ਪ੍ਰਚਾਰ ਤੋਂ ਅੱਡ ਹੁੰਦੇ ਗਏ, ਸਿਰਫ਼ ਰੋਜ਼ੀ ਨੂੰ ਨੁਕਤਾ-ਨਿਗਾਹ ਬਣਾ, ਲੋੜਵੰਦ, ਬੇਸ਼ਹਾਰਾ ਅੰਗਹੀਣ, ਨੇਤ੍ਰਹੀਣ ਇਸ ਖੇਤ੍ਰ ਵਿਚ ਅੱਗੇ ਆਉਂਦੇ ਗਏ। ਸੁਆਰਥੀ ਰਾਜਨੀਤੀ ਵਿਚ ਲੀਨ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਦੀ ਪ੍ਰਚਾਰ ਸ੍ਰੇਣੀ ਦੀ ਲੋੜ ਸੀ। ਇਹ ਸ੍ਰੇਣੀ ਘਰੇਲੂ ਮੁਲਾਜ਼ਮਾਂ ਦੀ ਤਰ੍ਹਾਂ ਪ੍ਰਬੰਧਕਾਂ ਦੇ ਭੈ ਹੇਠ ਕੰਮ ਕਰਨ ਲੱਗ ਪਈ। ਅੰਦਰਾਜਨ ਐਸਾ 70 ਸਾਲ ਤੋਂ ਚੱਲ ਰਿਹਾ ਹੈ। ਹੁਣ ਪ੍ਰਚਾਰਕ ਗੰਬੀ ਲਾਈਨ ਵਿਚ ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਜੈਸੇ ਕਿਰਦਾਰ ਆਚਾਰ ਵਾਲੇ ਤਾਂ ਸੁਪਨਾ ਹੋ ਗਏ ਹਨ। 70 ਸਾਲਾਂ ਤੋਂ ਗੁਰਮਤਿ ਪ੍ਰਚਾਰ ਰੁਕਿਆ ਹੋਇਆ ਹੈ। ਅੱਗੇ ਬਦਕਿਸਮਤੀ ਇਹ ਹੈ ਕਿ ਇਸ ਪੱਖ ਦੀ ਸੋਚਣੀ ਵੀ ਕੌਮ ਵਿਚ ਉਜਾਗਰ ਨਹੀਂ ਹੋ ਰਹੀ। ਜਿਨ੍ਹਾਂ ਨੇ ਪ੍ਰਚਾਰ ਰਾਹੀਂ ਕੌਮ ਵਿਚ ਗੁਰਮਤਿ ਦਾ ਜਜਬਾ ਉਭਾਰਨਾ ਸੀ, ਉਹ ਚੌਥੀ ਸ੍ਰੇਣੀ (Fourth class) ਦੇ ਮੁਲਾਜ਼ਮ ਬਣ, ਦਬ ਕੇ ਰਹਿ ਗਏ। ਇਸ ਤਰ੍ਹਾਂ ਪ੍ਰੇਮ-ਰਸ, ਪ੍ਰੇਮ ਤੇ ਆਨੰਦ ਦੇ ਸੋਮਿਆਂ ਦਾ ਅੰਮ੍ਰਿਤ ਜਲ ਨਹੀਂ ਪੁੱਜ ਰਿਹਾ।

ਧਰਮ ਪ੍ਰਚਾਰ ਦਾ ਦੂਸਰਾ ਅੰਗ ਅੱਜ ਦੇ ਸੰਤਾਂ ਦੇ ਡੇਰੇ ਹਨ, ਜਿਨ੍ਹਾਂ ਨਾਲ ਸਿਖ ਸੰਗਤਾਂ ਦੀ ਕਾਫ਼ੀ ਤਾਦਾਦ ਜੁੜੀ ਹੋਈ ਹੈ। ਗਹਿਰਾਈ ਨਾਲ ਦੇਖਿਆ ਜਾਏ ਤਾਂ 90 ਪ੍ਰਤਿਸ਼ਤ ਸਾਧ ਗੁਰਮਤਿ ਤੋਂ ਨਾਵਾਕਫ਼ ਹਨ। ਹੰਕਾਰ, ਸੁਆਰਥ-ਵੱਸ ਹੋ, ਗੁਰੂ ਗੁਰਦਵਾਰਿਆਂ ਨੂੰ ਇਕ ਪਾਸੇ ਕਰ, ਆਪਣੇ ਤੇ ਆਪਣੇ ਡੇਰਿਆਂ ਦੇ ਪ੍ਰਚਾਰ ਵਿਚ ਲੀਨ ਹਨ। ਜਦੋਂ ਪੂਜਾ ਪ੍ਰਤਿਸ਼ਠਾ ਸਿਖਰ 'ਤੇ ਪੁੱਜਦੀ ਹੈ ਤਾਂ ਗੁਰੂ ਹੋਣ ਦਾ ਦਾਅਵਾ ਵੀ ਕਰਦੇ ਹਨ। ਨਿਰੰਕਾਰੀ, ਰਾਧਾ ਸੁਆਮੀ ਤੇ

ਨਾਮਧਾਰੀ, ਸਿਖ ਸਰੂਪ ਰੱਖਦੇ ਹੋਏ ਵੀ ਗੁਰਮਤਿ ਸਿੱਖੀ ਪ੍ਰਚਾਰ ਤੋਂ ਕੋਰੇ ਹਨ। ਇਨ੍ਹਾਂ ਦਾ ਸਿੱਖੀ ਸਰੂਪ ਵੀ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਗੁਰੂ-ਡੰਮ ਤੇ ਡੇਰੇ ਦੇ ਜਾਲ ਵਿਚ ਫਸਾਉਣ ਦਾ ਸਾਧਨ ਹੈ। ਜਿਵੇਂ ਸ਼ਿਕਾਰੀ, ਪਾਲਤੂ ਬਟੇਰੇ ਤੇ ਤਿੱਤਰਾਂ ਦੇ ਆਸਰੇ, ਸੁਤੰਤਰ ਵਿਚਰਨ ਤੇ ਉੱਡਣ ਵਾਲੇ ਬਟੇਰੇ ਤੇ ਤਿੱਤਰਾਂ ਨੂੰ ਫਸਾਉਣ ਵਿਚ ਸਫਲ ਹੁੰਦੇ ਹਨ, ਇਸੇ ਤਰ੍ਹਾਂ ਸਾਧ ਸ੍ਰੇਣੀ ਵਿਚ ਕੁਛ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਸਾਧੂ ਹਨ ਜੋ ਗੁਰਮਤਿ ਦੀ ਰੌਸ਼ਨੀ ਵਿਚ ਜੀ ਰਹੇ ਹਨ ਤੇ ਗੁਰਮਤਿ ਸ਼ਿਕਸ਼ਾ ਦੀ ਕਸ਼ਾ ਵੰਡ ਰਹੇ ਹਨ, ਪਰ ਇਨ੍ਹਾਂ ਦਾ ਦਾਇਗਾ ਕੋਈ ਬਹੁਤਾ ਵਸੀਹ ਨਹੀਂ ਹੈ। ਅਕਾਲੀ ਕੌਰ ਸਿੰਘ, ਬਾਬਾ ਅਤਰ ਸਿੰਘ, ਸੰਤ ਕਰਮ ਸਿੰਘ ਹੋਤੀ ਮਰਦਾਨ, ਬਾਬਾ ਨਿਧਾਨ ਸਿੰਘ, ਸੰਤ ਭਗਤ ਸਿੰਘ ਬੰਨੂ ਫਰੰਟੀਅਰ, ਬਾਬਾ ਕਾਨੂ ਸਿੰਘ ਪਿਸੌਰ, ਬਾਬਾ ਸੁੰਦਰ ਸਿੰਘ ਜੀ ਅਲੀਬੇਗ, ਸੰਤ ਜਵਾਲਾ ਸਿੰਘ ਜੀ ਹਰਖੇਵਾਲ, ਹੁਣ ਗੁਜਰੇ ਸਮੇਂ ਦਾ ਇਤਿਹਾਸ ਹੋ ਗਏ ਹਨ। ਅੱਜ ਦੇ ਸਮੇਂ ਦੇ ਦਰਪਣ ਵਿਚ ਇਸ ਤਰ੍ਹਾਂ ਦੀਆਂ ਮੂਰਤੀਆਂ ਦੀ ਝਲਕ ਨਦਾਰਦ ਹੋ ਗਈ ਹੈ ਜੋ ਆਪਣੇ ਜੀਵਨ ਦੀ ਛਾਪ ਰਾਹੀਂ ਗੁਰਮਤਿ ਦੀ ਛਾਪ ਦਿੰਦੇ ਹੋਣ। ਅਸੀਂ ਤਾਂ ਅਰਦਾਸ ਵਿਚ ਵੀ ਇਹ ਸ਼ਬਦ ਜੋੜੇ ਹੋਏ ਹਨ ਕਿ ਸੇਈ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ। ਹਾਂ, ਇਨ੍ਹਾਂ ਡੇਰੇਦਾਰਾਂ ਨਾਲੋਂ ਕਾਰੋਬਾਰੀ ਦੁਨੀਆ ਤੇ ਗਿਹਸਬੀਆਂ ਵਿਚ ਕਿਧਰੇ ਕਿਧਰੇ ਗੁਰਬਾਣੀ ਨਾਮ-ਰਸ ਦੀ ਲੀਨਤਾ ਦਿਖਾਈ ਦਿੰਦੀ ਹੈ। ਡੇਰਿਆਂ ਦੀ ਅਲੱਗ ਅਲੱਗ ਮਰਿਆਦਾ ਸਿਖ ਜਗਤ ਨੂੰ ਧਾਰਮਿਕ ਤਲ 'ਤੇ ਖੇਤ੍ਰੂ ਖੇਤ੍ਰੂ ਹੋਣ ਦਾ ਬਲ ਦਿੰਦੀ ਹੈ। ਜਿਹੜੀ ਕੌਮ ਧਾਰਮਿਕ ਤੌਰ 'ਤੇ ਇਕ ਨਹੀਂ, ਉਹ ਕੌਮ ਸਮਾਜਿਕ ਤੇ ਸਿਆਸੀ ਤਲ 'ਤੇ ਇਕ ਹੋ ਹੀ ਨਹੀਂ ਸਕਦੀ। ਅੱਗੇ ਇਸ ਤਰ੍ਹਾਂ ਕੌਮ ਕਮਜ਼ੋਰੀ ਦੇ ਰਸਾਤਲ 'ਤੇ ਜਾ ਗਿਰਦੀ ਹੈ। ਪੰਥ 'ਤੇ ਜਦੋਂ ਅੰਕੜੀਆਂ, ਅੱਖੜੀਆਂ ਸਾਧ ਤੇ ਵੱਡੇ ਵੱਡੇ ਡੇਰੇ, ਪੰਥ ਦੀ ਹਮਦਰਦੀ ਦੇ ਰਾਹਾਂ 'ਤੇ ਇਕ ਕਦਮ ਵੀ ਨਹੀਂ ਚੱਲ ਸਕੇ ਬਲਕਿ ਕੁਛ ਸਾਧ ਪੰਥ ਦੇ ਰਸਤੇ ਦਾ ਰੋੜਾ ਬਣ, ਪੰਥ-ਵਿਰੋਧੀਆਂ ਨਾਲ ਜਾ ਰਲੇ। ਇਸ ਤਰ੍ਹਾਂ ਪੰਥ ਦਾ ਦਰਦ ਰੱਖਣ ਵਾਲੇ ਪੰਥ-ਹਿਤੈਸੀ ਇਨ੍ਹਾਂ ਸਾਧਾਂ ਤੇ ਡੇਰਿਆਂ ਤੋਂ ਨਿਰਾਸ ਹੁੰਦੇ ਗਏ ਤੇ ਇਹ ਡੇਰੇ ਤੇ ਸਾਧ ਕੌਮ ਨੂੰ ਵੱਖ ਵੱਖ ਕਰਦੇ ਗਏ। ਘੱਟ ਗਿਣਤੀ ਦੀ ਛੋਟੀ ਜਿਹੀ ਇਹ ਕੌਮ, ਅੱਜ ਧਾਰਮਿਕ ਤਲ 'ਤੇ ਸੈਂਕੜੇ ਟੁਕੜੀਆਂ ਵਿਚ ਵੰਡੀ ਹੋਈ ਹੈ। ਪਰਮਾਤਮਾ ਇਕ, ਗੁਰੂ ਇਕ, ਸਿੱਖੀ ਦਾ ਕੇਂਦਰ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਇਕ, ਪਰ ਕੌਮ ਧਾਰਮਿਕ ਤਲ 'ਤੇ ਇਕ ਨਹੀਂ ਹੈ। ਸਾਧਾਂ ਦੇ ਜਾਤੀ ਸੁਆਰਥ ਤੇ ਹੰਕਾਰ ਨੇ ਜਿਥੇ ਕੌਮ ਨੂੰ ਧਾਰਮਿਕ ਤਲ 'ਤੇ ਖੇਤ੍ਰੂ ਖੇਤ੍ਰੂ ਕੀਤਾ, ਉਥੇ ਰਾਜਨੀਤਕਾਂ ਨੇ ਸੁਆਰਥ ਤੇ

ਹੰਕਾਰ-ਵੱਸ ਹੋ ਕੇ ਕੌਮ ਨੂੰ ਰਾਜਨੀਤਕ ਤਲ 'ਤੇ ਟੁਕੜੇ ਟੁਕੜੇ ਕੀਤਾ। ਜਿਥੇ ਸਿੱਖੀ ਦੇ ਵੱਡੇ ਦ੍ਰਿਖਾਂਤਾਂ ਦੇ ਜਨਮ-ਦਾਤੇ, ਸਿੱਖੀ ਦੇ ਵਿਰੋਧੀ ਜ਼ਿੰਮੇਵਾਰ ਹਨ, ਉਥੇ ਪ੍ਰਬੰਧਕੀ ਢਾਂਚਾ ਵੀ ਪੂਰਨ ਤੌਰ 'ਤੇ ਜ਼ਿੰਮੇਵਾਰ ਹੈ।

#### 4. ਦੇਸ਼ ਦੇ ਗੁਰਦਵਾਰੇ

ਹਰ ਇਲਾਕੇ ਦੀ ਆਬੋ-ਹਵਾ ਤੇ ਮਿੱਟੀ ਦੀ ਤਾਸੀਰ ਵੱਖ ਵੱਖ ਹੁੰਦੀ ਹੈ। ਭਾਰਤ ਹਜ਼ਾਰਾਂ ਸਾਲ ਤਕ ਧਰਮ ਦੀ ਹਵਾ ਵਿਚ ਜੀਵਿਆ ਹੈ। ਇਕ ਲਹਿਰ ਜੈਸੇ ਕਈ ਲਹਿਰਾਂ ਨੂੰ ਜਨਮ ਦਿੰਦੀ ਹੈ, ਇਵੇਂ ਹੀ ਇਕ ਜੁੜੀ ਹੋਈ ਆਤਮਾ ਕਈਆਂ ਲਈ ਜੁੜਨ ਦੀ ਪ੍ਰੇਰਨਾ ਬਣ ਜਾਂਦੀ ਹੈ। ਇਸ ਦੇਸ਼ ਵਿਚ ਵੈਦਕ ਗਿਸ਼ੀ, ਪੁਰਾਣਾਂ ਦੇ ਰਚੈਤਾ, ਮਹਾਤਮਾ, ਉਪਨਿਸ਼ਦਾਂ ਦੇ ਆਚਾਰੀਆ, ਸਾਸਤ੍ਰਾਂ ਦੇ ਗਿਆਤਾ ਤੇ ਦਾਤਾ ਅੰਤ ਅਨੰਤ ਪ੍ਰਕਾਰ ਦੇ ਭਗਤੀ ਭਰੇ ਗੀਤ ਦੇਣ ਵਾਲੇ ਭਗਤ ਤੇ ਗੋਰਖ ਬਾਣੀ ਦੇ ਯੋਗ ਮਤ ਨੂੰ ਪ੍ਰਗਟ ਕਰਨ ਵਾਲੇ ਯੋਗੀ ਪੈਦਾ ਹੋਏ, ਉਥੇ ਬ੍ਰਹਮ ਗਿਆਨ ਦੇ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਆਲਮੇ ਵਜੂਦ ਵਿਚ ਆਏ। ਇਹ ਲਹਿਰਾਂ, ਇਹ ਹਵਾਵਾਂ, ਇਹ ਅਧਿਆਤਮਕ ਤਰੰਗਾਂ ਅਜੇ ਵੀ ਭਾਰਤ ਵਿਚ ਮੌਜੂਦ ਹਨ, ਜਿਸ ਕਰਕੇ ਦੇਸ਼ ਵਿਚ ਬਹੁ-ਪ੍ਰਕਾਰੀ ਸਮੱਸਿਆਵਾਂ ਦੇ ਹੁੰਦੇ ਹੋਏ ਵੀ ਧਰਮ ਦੀ ਉਮੰਗ ਤੜਪ ਮੌਜੂਦ ਹੈ; ਜਿਸ ਦਾ ਸਦਕਾ ਅਜੇ ਵੀ ਗੁਰਦਵਾਰਿਆਂ ਵਿਚ ਤੇ ਅਨਮਤ ਦੇ ਧਰਮ ਮੰਦਰਾਂ ਵਿਚ ਧਰਮ ਪ੍ਰੇਮੀਆਂ ਦੇ ਇਕੱਠ ਦਿਖਾਈ ਦਿੰਦੇ ਹਨ। ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਦੇ ਵੱਡੇ ਗੁਰਦਵਾਰੇ, ਜਿਥੇ ਆਰਥਕ ਆਮਦਨ ਦੇ ਅੰਬਾਰ ਲੱਗਦੇ ਹਨ, ਸਿੱਧੇ ਰੂਪ ਵਿਚ ਰਾਜਨੀਤਕ ਲੋਕਾਂ ਦੇ ਪ੍ਰਬੰਧ ਅਧੀਨ ਹਨ। ਧਨ, ਗੁਰਦਵਾਰਿਆਂ ਦੇ ਧਰਮ ਪ੍ਰਚਾਰ ਤੇ ਗਰੀਬਾ ਦੀ ਉਸਾਰੀ ਲਈ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ 'ਗਰੀਬ ਦਾ ਮੁੰਹ, ਗੁਰੂ ਦੀ ਗੋਲਕ ਹੈ' ਪਰ ਇਹ ਧਨ ਧਰਮ ਪ੍ਰਚਾਰ ਤੇ ਗਰੀਬਾਂ ਦੀ ਉਸਾਰੀ ਲਈ ਪੂਰਨ ਤੌਰ 'ਤੇ ਸਹੀ ਤਰੀਕੇ ਨਾਲ ਝਰਚ ਨਹੀਂ ਹੋ ਰਿਹਾ। ਜਦ ਕਿ ਇਤਿਹਾਸਕ ਅਸਥਾਨ ਤੇ ਹੋਰ ਵੱਡੇ ਵੱਡੇ ਗੁਰਦਵਾਰੇ ਸਾਰੇ ਦੇਸ਼ ਵਿਚ ਹਨ ਪਰ ਦੇਸ਼ ਦੇ ਕੋਨੇ ਕੋਨੇ ਵਿਚ ਪ੍ਰਚਾਰ ਤੇ ਪ੍ਰਸਾਰ ਦਿਖਾਈ ਨਹੀਂ ਦਿੰਦਾ। ਚੋਟੀ ਦੇ ਧਨਾਢ ਤੇ ਅਤਿਅੰਤ ਦੁਨੀਆਦਾਗੀ ਵਿਚ ਮਸ਼ੂਫ਼ ਤੇ ਰਾਜਨੀਤਕ ਲਾਭ ਰੱਖਣ ਵਾਲਿਆਂ ਕੋਲ ਧਰਮ ਪ੍ਰਚਾਰ ਲਈ ਸਮਾਂ ਹੀ ਨਹੀਂ ਹੈ। ਪ੍ਰਚਾਰਕ ਐਸੇ ਮਾਹੌਲ ਵਿਚ ਦਿਸ਼ਾਹੀਣ ਹੋ ਕੇ ਸਿਰਫ਼ ਆਪਣੀ ਉਪਜੀਵਕਾ ਤਕ ਹੀ ਸੀਮਤ ਰਹਿ ਗਏ ਹਨ। ਕਾਰਸੇਵਾ ਕਰਨ ਵਾਲੇ ਮਹਾਪੁਰਸ਼ ਬਾਬਿਆਂ ਦੇ ਰਾਹੀਂ ਇਨ੍ਹਾਂ ਪੰਜ ਦਹਾਕਿਆ ਵਿਚ ਗੁਰਦਵਾਰਿਆਂ ਦੀਆਂ ਮਹਾਨ ਤੇ ਸੁੰਦਰ ਇਮਾਰਤਾਂ ਉਸਗੀਆਂ ਹਨ ਤੇ ਇਨ੍ਹਾਂ ਦੀ ਲੱਡ ਵੀ ਸੀ। ਲੇਕਿਨ ਧਰਮ ਪ੍ਰਚਾਰ

ਤੇ ਧਾਰਮਿਕ ਉਮੰਗ ਤੋਂ ਬਿਨਾਂ ਇਹ ਇਮਾਰਤਾਂ ਸਤਿਸੰਗੀਆਂ ਤੋਂ ਖਾਲੀ ਹਨ। ਕੁਛ ਬਾਬਿਆਂ ਨੇ ਤਾਂ ਕੁਛ ਅਸਥਾਨਾਂ 'ਤੇ ਅਸਥਾਈ ਕਬਜ਼ਾ ਕਰ ਕੇ ਆਪਣੀ ਸੁਆਰਥ ਸਿੱਧੀ ਦਾ ਆਧਾਰ ਬਣਾ ਲਿਆ ਹੈ। ਭਾਵੇਂ ਸਿੱਖਾਂ ਵਿਚ ਸਿੱਖੀ ਉਤਸ਼ਾਹ ਦੀ ਘਾਟ ਨਹੀਂ ਪਰ ਇਹ ਉਤਸ਼ਾਹ ਦਿਸ਼ਾਹੀਣ ਹੈ। ਕਾਰਸੇਵਾ ਵਾਲੇ ਬਾਬੇ ਵੀ ਪ੍ਰਭੂ-ਸਿਰਨ, ਪ੍ਰਭੂ-ਗਿਆਨ ਤੇ ਸਿੱਖੀ ਨੂੰ ਦੂਰ ਦੂਰ ਫੈਲਾਉਣ ਵਿਚ ਨਾ ਹੀ ਸਮਾਂ ਕੱਢ ਸਕੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਐਸਾ ਮਨੋਰਥ ਦਿਖਾਈ ਹੀ ਦਿੰਦਾ ਹੈ, ਲੇਕਿਨ ਕੁਛ ਬਾਬਿਆਂ ਨੇ ਬੜੀ ਲਗਨ ਤੇ ਮਿਹਨਤ ਨਾਲ ਇਤਿਹਾਸਕ ਅਸਥਾਨਾਂ ਦੀ ਮਹਾਨ ਉਸਾਰੀ ਕਰ ਕੇ ਦੇਸ਼ ਦੇ ਸਾਹਮਣੇ ਜੋ ਗੁਰਮਤਿ ਇਤਿਹਾਸ ਦੀਆਂ ਝਲਕੀਆਂ ਪੇਸ਼ ਕੀਤੀਆਂ ਹਨ, ਉਨ੍ਹਾਂ ਅੱਗੇ ਸਿਰ ਝੁਕਦਾ ਹੈ। ਇਹ ਸਾਰੀ ਮਿਸ਼ਨਰੀ ਗਰੀਬ ਦੇ ਮੂੰਹ ਵਿਚ ਰੋਟੀ ਦੀ ਬੁਰਕੀ ਨਾਲ ਈਸਾਈਅਤ ਨੂੰ ਪਿਲਾ ਰਹੇ ਹਨ। ਅਸੀਂ ਗੁਰੂ ਕੀ ਗੋਲਕ ਨੂੰ ਗਰੀਬ ਦੇ ਮੂੰਹ ਵਿਚ ਪਾਉਣ ਵਿਚ ਅਸਮਰਤ ਰਹੇ ਹਾਂ। ਦੇਸ਼ ਦਾ ਸਾਰਾ ਪ੍ਰਬੰਧਕੀ ਢਾਂਚਾ ਇਸ ਪੱਖੋਂ ਉਤਸ਼ਾਹ-ਹੀਣ ਤੇ ਦਿਸ਼ਾ-ਹੀਣ ਦਿਖਾਈ ਦਿੰਦਾ ਹੈ।

ਉਦਾਸੀ ਨਿਰਮਲੇ ਖੁਦ ਪ੍ਰਚਾਰਕ ਸਨ ਤੇ ਖੁਦ ਪ੍ਰਬੰਧਕ ਸਨ, ਜਿਸ ਕਰਕੇ ਗੁਰਮਤਿ ਦਾ ਪ੍ਰਚਾਰ ਭਾਰਤ ਦੇ 68 ਤੀਰਥਾਂ ਤੋਂ ਲੰਘ, ਦੇਸ਼ ਦੀਆਂ ਸਰਹੱਦਾਂ ਨੂੰ ਪਾਰ ਕਰ, ਅਫਗਾਨਿਸਤਾਨ ਤਕ ਜਾ ਪਹੁੰਚਿਆ ਸੀ। ਪਰ ਹੁਣ ਦੇ ਪ੍ਰਬੰਧਕ ਪ੍ਰਚਾਰ ਗਿਆਨ ਤੋਂ ਹੀਣੇ ਹਨ ਤੇ ਉਨ੍ਹਾਂ ਕੋਲ ਸਮਾਂ ਵੀ ਨਹੀਂ ਤੇ ਸ਼ਾਇਦ ਉਨ੍ਹਾਂ ਦਾ ਇਹ ਮੁੱਦਾ ਵੀ ਨਹੀਂ। ਅਤੇ ਜਿਹੜੇ ਪ੍ਰਚਾਰਕ ਤੇ ਪ੍ਰਬੰਧਕ ਹੈਨ ਵੀ, ਉਨ੍ਹਾਂ ਵਿਚ ਵੀ ਬਹੁਤੇ ਆਰਥਕ ਤਲ 'ਤੇ ਕਮਜ਼ੋਰ ਹਨ। ਕੁਛ ਪ੍ਰਚਾਰਕਾਂ ਦਾ ਮੁੱਦਾ ਸਿਰਫ਼ ਆਪਣੀ ਉਪਜੀਵਕਾ ਹੀ ਹੈ। ਪ੍ਰਚਾਰਕ ਪ੍ਰਚਾਰ ਦੇ ਸੰਬੰਧ ਵਿਚ ਪ੍ਰਬੰਧਕੀ ਢਾਂਚੇ ਨੂੰ ਸਲਾਹ ਦੇਣ ਦਾ ਯਤਨ ਹੀ ਨਹੀਂ ਕਰਦਾ; ਪ੍ਰਬੰਧਕ ਸਲਾਹ ਮਸ਼ਵਰਾ ਲੈ ਸਕੇ, ਪ੍ਰਚਾਰਕਾਂ ਨੂੰ ਇਸ ਯੋਗ ਹੀ ਨਹੀਂ ਸਮਝਦਾ ਅੰਤ ਇਸ ਤਰ੍ਹਾਂ ਸਹਿਜੇ ਸਹਿਜੇ ਦੇਵੇਂ ਦਿਸ਼ਾ-ਹੀਣ ਹੋ ਕੇ ਮਾਲਕਾਂ ਤੇ ਨੌਕਰਾਂ ਦੇ ਸੰਬੰਧਾਂ ਤਕ ਹੀ ਸੀਮਤ ਰਹਿ ਜਾਂਦੇ ਹਨ। ਦੇਸ਼ ਦੇ ਗੁਰਦਵਾਰਿਆਂ ਦੀ ਅਜਿਹੀ ਹਾਲਤ ਅੱਜ ਵਿਆਪਕ ਤੌਰ 'ਤੇ ਦਿਖਾਈ ਦੇ ਰਹੀ ਹੈ। ਅਜੋਕੇ ਸਮੇਂ ਵਿਚ ਜਿਥੇ ਪ੍ਰਬੰਧਕਾਂ ਦਾ ਹੰਕਾਰ ਚਰਮ ਸੀਮਾ 'ਤੇ ਹੈ, ਉਥੇ ਪ੍ਰਚਾਰਕਾਂ ਦਾ ਸੁਆਰਥ ਵੀ ਸਿਖਰ 'ਤੇ ਪੁੱਜਿਆ ਹੋਇਆ ਹੈ।

ਪ੍ਰਬੰਧਕ ਸ਼੍ਰੇਣੀ ਮੇਰੇ ਦੇਖੇ, ਚਾਰ ਸ਼੍ਰੇਣੀਆਂ ਵਿਚ ਵੰਡੀ ਹੋਈ ਹੈ। ਪ੍ਰਬੰਧਕ ਸ਼੍ਰੇਣੀ ਵਿਚ ਉਹ ਪ੍ਰਬੰਧਕ ਆਉਂਦੇ ਹਨ, ਜੋ ਗੁਰਮਤਿ ਦੀ ਸੂਝ-ਬੂਝ ਤੇ ਪ੍ਰਚਾਰ ਦੀ ਲਗਨ ਰੱਖਦੇ ਹਨ। ਪ੍ਰਬੰਧਕੀ ਢਾਂਚੇ ਵਿਚ ਇਹ ਉਗਲੀਆਂ 'ਤੇ ਗਿਣੇ ਜਾਣ ਵਾਲੇ ਹਨ, ਇਹ ਅੰਦਾਜ਼ਨ 1 ਪ੍ਰਤਿਸ਼ਤ ਹਨ। ਦੂਜੀ ਸ਼੍ਰੇਣੀ ਵਿਚ ਧਨਾਢ ਤਬਕਾ ਆਉਂਦਾ ਹੈ, ਜੋ ਧਨ ਦੇ ਦਾਨ ਦੇ ਆਸਰੇ 'ਤੇ ਇਸ ਢਾਂਚੇ ਵਿਚ ਸ਼ਾਮਲ

ਹੋਏ ਹਨ ਜਾਂ ਸ਼ਾਮਲ ਕੀਤੇ ਗਏ ਹਨ, ਪਰ ਇਹ ਤਬਕਾ ਆਪਣੇ ਕਾਰੋਬਾਰ ਵਿਚ ਇਤਨਾ ਮਸਰੂਫ ਹੈ ਕਿ ਗੁਰਮਤਿ ਗਿਆਨ ਤੇ ਸਤਿਸੰਗ ਦੇ ਪ੍ਰਬੰਧ ਦੀ ਦੇਖ-ਰੇਖ ਲਈ ਇਨ੍ਹਾਂ ਕੋਲ ਸਮਾਂ ਨਹੀਂ ਹੈ। ਤੀਜੀ ਕੋਟੀ ਵਿਚ ਜੋ ਸਭ ਤੋਂ ਵੱਡਾ ਤਬਕਾ ਹੈ, ਅੰਦਰਾਨ 60 ਫੁੰਡੀ ਸਦੀ ਹੋ ਸਕਦੇ ਹਨ। ਇਹ ਸਭ ਮੁਕੰਮਲ ਤੌਰ 'ਤੇ ਰਾਜਨੀਤਕ ਹਨ, ਗੁਰਦਵਾਰਿਆਂ ਨੂੰ ਸੀੜੀ ਬਣਾ ਕੇ ਰਾਜਨੀਤਕ ਪਦ ਪ੍ਰਤਿਸ਼ਠਤਾ ਹਾਸਲ ਕਰਨੀ ਜਾਂ ਗੁਰਦਵਾਰਿਆਂ ਦੀ ਸ਼ਕਤੀ ਨੂੰ ਵਰਤ ਕੇ, ਹੁਕਮਰਾਨਾਂ ਤਕ ਪਹੁੰਚ ਹਾਸਲ ਕਰਨੀ, ਆਪਣੇ ਨਿੱਜੀ ਸੁਆਰਥ ਨੂੰ ਪ੍ਰਾਪਤ ਕਰਨਾ ਜਾਂ ਆਪਣੇ ਅਹੰਕਾਰ ਦੀ ਪੂਰਤੀ ਹੀ ਇਨ੍ਹਾਂ ਦਾ ਮੁਖ ਨਿਸ਼ਾਨਾ ਹੁੰਦਾ ਹੈ। ਇਸ ਤਰ੍ਹਾਂ ਦੇ ਪ੍ਰਬੰਧਕ ਦੇਸ਼ ਦੇ ਵੱਡੇ ਵੱਡੇ ਗੁਰਦਵਾਰਿਆਂ ਵਿਚ ਕਾਬਜ਼ ਹਨ, ਕਿਉਂਕਿ ਇਸੇ ਜਨ-ਆਧਾਰ 'ਤੇ ਹੀ ਉਹ ਆਪਣੇ ਰਾਜਨੀਤਕ ਲਾਭ ਨੂੰ ਹਾਸਲ ਕਰਨ ਵਿਚ ਸਫਲ ਹੋ ਸਕਦੇ ਹਨ। ਸੰਗਤਾਂ ਅਤੇ ਸੰਸਾਰ ਦੀ ਗੁਰੂ ਤੇ ਪਰਮਾਰਥ ਤਕ ਪਹੁੰਚ ਹੋਵੇ, ਇਹ ਇਨ੍ਹਾਂ ਦਾ ਮਨੋਰਥ ਨਹੀਂ ਹੈ, ਖੁਦ ਸੱਤਾ ਤੇ ਸੱਤਾਧਾਰੀਆਂ ਤਕ ਕਿਵੇਂ ਪਹੁੰਚ ਹੋਵੇ, ਇਹ ਲਕਸ਼ ਹੁੰਦਾ ਹੈ। ਇਲੈਕਸ਼ਨ ਦੌਰਾਨ ਐਸੇ ਗੁਰਦਵਾਰੇ ਧਰਮ ਦੀ ਥਾਂ ਤੇ ਰਾਜਨੀਤਕ ਮਾਹੌਲ ਜ਼ਿਆਦਾ ਪ੍ਰਦਰਸ਼ਿਤ ਕਰਦੇ ਹਨ। ਸਿੱਖੀ ਜਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ, ਇਹ ਸੁਧਨੇ ਵਿਚ ਵੀ ਕਦੀ ਨਹੀਂ ਸੋਚਦੇ। ਇਕ ਰਾਜਨੀਤਕ, ਸੱਤਾ ਹਾਸਲ ਕਰਨ ਲਈ ਜੋ ਹਰਬੇ ਇਸਤੇਮਾਲ ਕਰਦਾ ਹੈ, ਉਹ ਸਭ ਇਹ ਪ੍ਰਬੰਧਕ ਵਰਤਦੇ ਹਨ। ਈਸਵੀ ਸਦੀ ਦੇ ਆਦਿ ਤੋਂ ਘੁਟਨਿਆਂ ਦੇ ਬਲ ਜੋ ਰਾਜਨੀਤੀ ਸ਼ਾਮਲ ਹੋਈ ਸੀ, ਉਹ ਅੱਜ ਸਿਖਰ-ਜੁਆਨੀ 'ਤੇ ਪਹੁੰਚ, ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਨੂੰ ਦੇਖ ਕੇ ਗੁਰਮਤਿ-ਹਿਤੈਸੀਆਂ ਦੇ ਦਿਲ ਰੋ ਉੱਠਦੇ ਹਨ।

ਚੌਥੀ ਕੋਟੀ ਵਿਚ ਕੋਈ 20 ਫੁੰਡੀ ਸਦੀ ਉਹ ਤਬਕਾ ਹੈ, ਜਿਨ੍ਹਾਂ ਨੂੰ ਲੋਬ ਨੇ ਇਤਨਾ ਭ੍ਰਿਸਟ ਕਰ ਦਿੱਤਾ ਹੈ ਕਿ ਉਹ ਗੁਰੂ ਕੀ ਗੋਲਕ ਨੂੰ ਆਪਣੀ ਨਿੱਜੀ ਆਮਦਨ ਸਮਝਦੇ ਹਨ, ਗੁਰਦਵਾਰਾ ਉਨ੍ਹਾਂ ਲਈ ਨਿੱਜੀ ਢੁਕਾਨ ਤੇ ਕਾਰੋਬਾਰੀ ਦਾਇਰਾ ਹੈ; ਸੰਗਤਾਂ ਉਨ੍ਹਾਂ ਲਈ ਗ੍ਰਾਹਕ ਹਨ, ਜਿਨ੍ਹਾਂ ਤੋਂ ਉਨ੍ਹਾਂ ਆਰਥਕ ਲਾਭ ਲੈਣਾ ਹੈ। ਲੋਬ ਨੇ ਇਤਨਾ ਹਲਕਾਇਆ ਕਰ ਦਿੱਤਾ ਹੈ ਕਿ ਨਾਮ-ਰਸ, ਗੁਰਬਾਣੀ-ਰਸ, ਆਤਮਕ ਆਨੰਦ ਸਿਰਫ ਸੰਗਤ ਰੂਪੀ ਗ੍ਰਾਹਕਾਂ ਨੂੰ ਕਾਬੂ ਕਰਨ ਦਾ ਵਸੀਲਾ ਹਨ। ਉਨ੍ਹਾਂ ਦਾ ਆਪਣਾ ਕੋਈ ਭਰੋਸਾ ਨਹੀਂ ਹੈ। ਇਹ ਆਪਣੀ ਸਾਰੀ ਸ਼ਕਤੀ ਇਸ ਤਰ੍ਹਾਂ ਖਰਚ ਕਰਦੇ ਹਨ ਕਿ ਲੰਬੇ ਸਮੇਂ ਤਕ ਗੁਰੂ ਕੀ ਗੋਲਕ ਰਾਹੀਂ ਆਪਣੀਆਂ ਜੇਬਾਂ ਭਰਦੇ ਰਹਿਣ। ਇਹ ਚਾਰ ਸ੍ਰੇਣੀਆਂ ਪ੍ਰਬੰਧਕੀ ਢਾਂਚੇ ਵਿਚ ਦਿਖਾਈ ਦਿੰਦੀਆਂ ਹਨ ਤੇ ਇਹੀ ਗੁਰਮਤਿ ਪ੍ਰਚਾਰ ਵਿਚ ਦੇਖਣ ਨੂੰ ਮਿਲਦੀਆਂ ਹਨ।

## 5. ਧਰਮ ਪ੍ਰਚਾਰ ਸ੍ਰੇਣੀ

ਧਰਮ ਪ੍ਰਚਾਰ ਸ੍ਰੇਣੀ ਨੂੰ ਪੰਜ ਕੋਟੀਆਂ ਵਿਚ ਰੱਖਿਆ ਜਾ ਸਕਦਾ ਹੈ। ਪ੍ਰਬੰਧ ਕੋਟੀ ਵਿਚ ਸਾਧੂ ਸੰਤ ਅਤੇ ਡੇਰੇਦਾਰ ਆਉਂਦੇ ਹਨ। ਦੂਜੀ ਸ੍ਰੇਣੀ ਵਿਚ ਰਾਗੀ ਤੇ ਕੀਰਤਨੀਏ ਹਨ। ਤੀਜੀ ਸ੍ਰੇਣੀ ਵਿਚ ਕਬਾਕਾਰ ਅਤੇ ਗੁਰਬਾਣੀ ਵਿਆਖਿਆਕਾਰ ਹਨ। ਚੌਥੀ ਸ੍ਰੇਣੀ ਵਿਚ ਢਾਡੀ ਕਵੀ, ਲੇਖਕ ਇਤਿਆਦਿਕ ਹਨ ਅਤੇ ਪੰਜਵੀਂ ਸ੍ਰੇਣੀ ਵਿਚ ਗੰਬੀ ਸ੍ਰੇਣੀ ਆਉਂਦੀ ਹੈ। ਗੁਰਮਤਿ ਵਿਚ ਇਨ੍ਹਾਂ ਦਾ ਯੋਗਦਾਨ ਤੇ ਜੀਵਨ-ਸੈਲੀ ਮੈਂ ਪਾਠਕਾਂ ਦੇ ਸਾਹਮਣੇ ਆਪਣੇ ਅਨੁਭਵ ਦੇ ਆਧੂਰਾ 'ਤੇ ਰੱਖ ਰਿਹਾ ਹਾਂ।

### (ੳ) ਸਾਧੂ ਸੰਤ ਅਤੇ ਡੇਰੇਦਾਰ

ਉਦਾਸੀਨ ਮਹਾਤਮਾਂ, ਜੋ ਬਾਬਾ ਸਿਰੀ ਚੰਦ ਜੀ ਤੋਂ ਚਲੇ ਅਤੇ ਨਿਰਮਲੇ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹਨ, ਗੁਰਮਤਿ ਦੇ ਵਗਦੇ ਦਰਿਆ ਨਾਲੋਂ ਜਦ ਵਾੜਾ ਬਣ ਵੱਖ ਹੋਏ ਜਾਂ ਵੱਖ ਕੀਤੇ ਗਏ ਤਾਂ ਸਾਧੂ ਸੰਤ ਤੇ ਡੇਰੇਦਾਰਾਂ ਦੀ ਇਕ ਨਵੀਂ ਸ੍ਰੇਣੀ ਉਭਰ ਕੇ ਹੋਂਦ ਵਿਚ ਆਈ। ਕਿਸੇ ਨੇ ਜਪ ਤਪ ਕਰ, ਆਤਮਕ ਅੰਨਦ ਦੀ ਸਿਖਰਤਾ ਨੂੰ ਛੋਹਿਆ ਤਾਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਆਲੇ-ਦੁਆਲੇ ਸ਼ਰਧਾਲੂ ਪ੍ਰੇਮੀਆਂ ਦਾ ਇਕੱਠ ਹੋਣਾ ਸੁਭਾਵਕ ਸੀ। ਜੈਸੇ ਕਿ ਬਾਬਾ ਅਤਰ ਸਿੰਘ, ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲੇ, ਅਕਾਲੀ ਕੌਰ ਸਿੰਘ ਕਸ਼ਮੀਰ, ਬਾਬਾ ਸੁੰਦਰ ਸਿੰਘ ਅਲੀਬੇਗ (ਗੁਜਰਾਤ, ਪਾਕਿਸਤਾਨ), ਬਾਬਾ ਕਰਮ ਸਿੰਘ ਹੋਤੀ ਮਰਦਾਨ, ਸੰਤ ਭਗਤ ਸਿੰਘ ਬੰਨੂ, ਬਾਬਾ ਕਾਨੁ ਸਿੰਘ ਪਿਸ਼ਾਵਰ, ਬਾਬਾ ਜਵਾਲਾ ਸਿੰਘ ਹਰਖੋਵਾਲ, ਸੰਤ ਪ੍ਰੇਮ ਸਿੰਘ ਮੁਰਾਲਾ, ਬਾਬਾ ਭਾਗ ਸਿੰਘ ਗਿੱਦੜ ਪਿੰਡੀ, ਸੰਤ ਅਮੀਰ ਸਿੰਘ ਜੀ ਸੱਤੇਵਾਲੀ ਗਲੀ, ਬਾਬਾ ਸੰਗਤ ਸਿੰਘ ਕਮਾਲੀਆ, ਬਾਬਾ ਸ਼ਾਮ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸਾਹਿਬ ਦਿਆਲ, ਮਹੰਤ ਜਵਾਹਰ ਸਿੰਘ; ਇਨ੍ਹਾਂ ਮਹਾਪੁਰਸ਼ਾਂ ਨੇ ਆਪਣੇ ਜੀਵਨ ਵਿਚ ਗੁਰਬਾਣੀ ਨਾਮ ਦਾ ਦੀਪਕ ਜਲਾ ਕੇ ਗੁਰਮਤਿ ਦੀ ਗੱਸ਼ਨੀ ਫੈਲਾਈ। ਇਨ੍ਹਾਂ ਦੀਆਂ ਨਾਮ ਤੇ ਕਰਨੀ ਦੀਆਂ ਲਹਿਰਾਂ ਅੱਜ ਵੀ ਗੁਰਮਤਿ-ਹਿਤੈਸੀਆਂ ਨੂੰ ਪੇਰਨਾ ਦਿੰਦੀਆਂ ਹਨ। ਇਨ੍ਹਾਂ ਦੇ ਸਰੀਰ ਤਿਆਗਣ ਦੇ ਬਾਅਦ ਇਨ੍ਹਾਂ ਦੇ ਨਿਕਟਵਰਤੀ ਸੇਵਾ ਕਰਨ ਵਾਲੇ ਵੀ ਸਤਿਕਾਰੇ ਜਾਂਦੇ ਰਹੇ। ਸਹਿਜੇ ਸਹਿਜੇ ਯਾਦਗਾਰੀ ਡੇਰੇ ਬਣਦੇ ਗਏ ਅਤੇ ਡੇਰਿਆਂ ਦੀ ਗੱਦੀ ਦੀ ਪਰੰਪਰਾ ਪ੍ਰਚੱਲਤ ਹੋਈ। ਸਾਈਕਲ ਦਾ ਪੈਡਲ ਮਾਰਨਾ ਬੰਦ ਕਰਨ ਦੇ ਬਾਅਦ ਵੀ ਸਾਈਕਲ ਕੁਛ ਢੂਗੀ ਤਕ ਚੱਲਦੀ ਹੈ, ਹੁ-ਬ-ਹੁ ਜਪ ਤਪ ਤੋਂ ਹੀਣੇ ਸੇਵਕ, ਡੇਰਿਆਂ ਦੀ ਦੇਖਾ-ਦੇਖੀ, ਮੂਲ ਰੂਪ ਵਿਚ, ਨਾ ਕੁਛ ਹੁੰਦੇ ਹੋਏ ਵੀ, ਅਨੰਤ

ਡੇਰੇ ਬਣਾ ਕੇ ਚਲਾ ਲੈਂਦੇ ਹਨ ਤੇ ਕੁਛ ਉਨ੍ਹਾਂ ਦੀ ਹੋਂਦ ਵਿਚ ਹੀ ਮਿਟ ਜਾਂਦੇ ਹਨ। ਇਸ ਤਰ੍ਹਾਂ ਗੁਰਮਤਿ ਜਗਤ ਵਿਚ ਇਹ ਇਕ ਪ੍ਰਚਾਰ ਦਾ ਵਿਆਪਕ ਤੇ ਵੱਡਾ ਸਾਧਨ ਮੰਨੇ ਗਏ ਹਨ। ਪਰ ਅੱਜ ਦੇ ਸਮੇਂ ਦੇ ਦਰਪਨ ਵਿਚ ਦੇਖਿਏ ਤਾਂ ਇਹ ਤਸਵੀਰ ਅਧਿਕਤਰ ਧੁੰਪਲੀ ਹੋ ਚੁੱਕੀ ਹੈ ਜਾਂ ਕਿਧਰੇ ਕਿਧਰੇ ਆਪਣਾ ਰੂਪ ਗੁਰਮਤਿ ਤੋਂ ਉਲਟ ਬਣਾ ਚੁੱਕੀ ਹੈ।

ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ ਆਪਣਾ ਰੂਪ ਜਿਸ ਤਰ੍ਹਾਂ ਪੇਸ਼ ਕਰਦੇ ਹਨ, ਇਹ ਗੁਰੂ ਨਾਨਕ ਦੇ ਸਿਖ ਨਾ ਕਹਿਲਾ ਕੇ ਆਪਣੇ ਆਪ ਨੂੰ ਰਾਧਾ ਸਵਾਮੀ, ਨਿਰੰਕਾਰੀ ਅਖਵਾਂਦੇ ਹਨ। ਸ਼ੁਰੂ ਸ਼ੁਰੂ ਵਿਚ ਇਹ ਗੁਰਬਾਣੀ ਦਾ ਜਪ ਤੇ ਪ੍ਰਚਾਰ ਕਰਦੇ ਸਨ, ਪਰ ਬਾਅਦ ਵਿਚ ਪ੍ਰਚਾਰ ਦੀ ਧਾਰਾ ਨੂੰ ਆਪਣੇ ਵੱਲ ਮੌਜ਼ ਲਿਆ ਤੇ ਆਪਣੇ ਸ਼ਰਧਾਲੂਆਂ ਨੂੰ ਆਪਣੇ ਤਕ ਹੀ ਰੋਕ ਲਿਆ। ਬਾਕੀ ਡੇਰੇਦਾਰਾਂ ਨੇ ਵੀ ਵੱਖ ਵੱਖ ਮਰਿਆਦਾਵਾਂ ਚਲਾ ਕੇ, ਮਰਿਆਦਾ ਦੇ ਆਧਾਰ 'ਤੇ ਕੌਮ ਦੇ ਧਾਰਮਿਕ ਜਗਤ ਵਿਚ ਵੰਡੀਆਂ ਪਾ ਦਿੱਤੀਆਂ ਅਤੇ ਦਾਅਵੇ ਚੱਲ ਪਏ ਕਿ ਸਾਡੇ ਡੇਰੇ ਦੀ ਇਹ ਮਰਿਆਦਾ ਹੈ ਤੇ ਉਨ੍ਹਾਂ ਦੇ ਡੇਰਿਆਂ ਦੀ ਉਹ ਮਰਿਆਦਾ ਹੈ। ਜਿਹੜੀ ਕੌਮ ਧਾਰਮਿਕ ਤਲ 'ਤੇ ਇਕ ਨਾ ਹੋਵੇ, ਉਸ ਨੂੰ ਸਿਆਸੀ ਤਲ 'ਤੇ ਇਕ ਰੱਖਣਾ ਆੰਖਾ ਹੈ। ਜਿਹੜੀ ਕੌਮ ਆਪਣੇ ਧਾਰਮਿਕ ਕੇਂਦਰ ਤੋਂ ਟੁੱਟ ਜਾਂਦੀ ਹੈ, ਉਹ ਆਪਣੀਆਂ ਜੜਾਂ ਤੋਂ ਉਖੜ ਜਾਂਦੀ ਹੈ। ਸ਼ਾਇਰੇ ਮਸਰਕ ਅਲਾਮਾਏ ਇਕਬਾਲ ਦਾ ਇਹ ਸੁਨਹਿਰੀ ਵਾਕ ਪ੍ਰਬਲ ਗਵਾਹੀ ਦਿੰਦਾ ਹੈ :

ਕੌਮ ਕੇ ਲੀਏ ਮੌਰ ਹੈ ਮਰਕਜ਼ ਸੇ ਜਦਾਈ।

ਇਨ੍ਹਾਂ ਡੇਰਿਆਂ ਵਿਚ ਅੱਜ ਕੱਲ ਗੁਰੂ ਦੇ ਪੁਰਖ ਨਹੀਂ ਮਨਾਏ ਜਾਂਦੇ ਬਲਕਿ ਡੇਰਿਆਂ ਦੇ ਮੁਖ ਬੁਨਿਆਦੀ ਮਹਾਪੁਰਸ਼ਾਂ ਜਾਂ ਸੰਚਾਲਕਾਂ ਦੀਆਂ ਬਰਸੀਆਂ ਹੀ ਮਨਾਈਆਂ ਜਾਂਦੀਆਂ ਹਨ। 'ਬਾਬੇ' ਸ਼ਬਦ ਦੇ ਅਰਥ, ਬਾਬਾ ਨਾਨਕ ਨਾ ਹੋ ਕੇ ਡੇਰਿਆਂ ਦੇ ਬੁਨਿਆਦੀ ਸੰਚਾਲਕ ਹੀ ਹੁੰਦੇ ਹਨ। ਮਨੋਕਲਪਤ ਕਈ ਕਰਾਮਾਤਾਂ ਜੋੜ ਕੇ ਡੇਰਿਆਂ ਦੀ ਮਹਾਨਤਾ ਵਧਾਈ ਜਾਂਦੀ ਹੈ। ਭਾਵੇਂ ਇਨ੍ਹਾਂ ਵਿਚੋਂ 95 ਪ੍ਰਤਿਸ਼ਤ ਡੇਰੇਦਾਰ ਗ੍ਰਿਹਸਥੀ ਨਹੀਂ ਹੁੰਦੇ, ਪਰ ਦੁਨੀਆਦਾਰੀ ਦੀ ਪਕੜ ਤੇ ਅਹੰਕਾਰ ਬਹੁਤ ਜ਼ਿਆਦਾ ਹੁੰਦਾ ਹੈ। ਗ੍ਰਿਹਸਥੀ ਦਾ ਮੌਹ ਆਪਣੇ ਡੋਟੇ ਜਿਹੇ ਮਕਾਨ ਨਾਲ ਹੁੰਦਾ ਹੈ। ਇਨ੍ਹਾਂ ਸਾਧਾਂ ਦਾ ਪ੍ਰਬਲ ਮੌਹ ਡੇਰਿਆਂ ਦੀਆਂ ਇਮਾਰਤਾਂ ਵਿਚ ਹੈ। ਗ੍ਰਿਹਸਥੀ ਆਪਣੇ ਬੱਚਿਆਂ ਦੇ ਮੌਹ ਵਿਚ ਫਸ ਕੇ ਜੀਵਨ ਦੇ ਲਕਸ਼ ਨੂੰ ਭੁੱਲ ਜਾਂਦਾ ਹੈ, ਇਹ ਸਾਧ ਆਪਣੇ ਚੇਲੇ ਚਾਟਿਆਂ ਦੀ ਪਕੜ ਜਕੜ ਵਿਚ ਫਸ ਕੇ ਆਪਣੇ ਜੀਵਨ ਦੇ ਮਨੋਰਖ ਤੋਂ ਦੁਰਾਡੇ ਚਲੇ ਜਾਂਦੇ ਹਨ।

ਸਮਾਜ ਵਿਚ ਗ੍ਰਿਹਸਥੀ ਦੀ ਮਹਿਮਾ ਉਸ ਦੇ ਧਨ-ਸੰਪਤੀ ਕਰਕੇ ਹੀ ਹੁੰਦੀ ਹੈ, ਇਨ੍ਹਾਂ ਸਾਧਾਰਨ ਦੀ ਮਹਿਮਾ ਅਧਿਆਤਮਕ ਗੁਣਾਂ 'ਤੇ ਨਾ ਹੋ ਕੇ ਧਨ-ਸੰਪਦਾ ਤੇ ਉੱਚੀਆਂ ਇਮਾਰਤਾਂ 'ਤੇ ਖੜੀ ਹੈ। ਤਿਆਗ ਦੇ ਅਖੰਤੀ ਜਾਲ ਵਿਚ ਸਰਧਾਲੂਆਂ ਨੂੰ ਫਸ ਕੇ ਆਪਣਾ ਧਨ-ਮਨੋਰਖ ਹਾਸਲ ਕਰਦੇ ਹਨ। ਧਾਰਮਕ ਪਹਿਰਾਵੇ ਤੋਂ ਪ੍ਰਭਾਵਤ ਹੋ ਕੇ ਸੰਗਤਾਂ ਖੁੱਲ੍ਹਾ ਧਨ, ਦਸਵੰਧ ਆਦਿਕ ਇਨ੍ਹਾਂ ਦੀਆਂ ਝੋਲੀਆਂ ਵਿਚ ਪਾਉਂਦੀਆਂ ਹਨ। ਧਨ ਦੀ ਸ਼ਕਤੀ ਦੇ ਥੱਲੇ ਗੁਰਮਤਿ ਤੇ ਮਨੁੱਖੀ ਰਹਿਰੀਤ ਦਬ ਕੇ ਰਹਿ ਜਾਂਦੀ ਹੈ। ਕਿੰਤੂ ਪ੍ਰੰਤੂ ਕਰਨ ਵਾਲੇ ਵਾਸਤੇ ਕੋਈ ਥਾਂ ਨਹੀਂ ਹੈ। ਇਸ ਤਰ੍ਹਾਂ ਇਹ ਡੇਰੇ ਛੋਟੀਆਂ ਵੱਡੀਆਂ ਰਿਆਸਤਾਂ ਦੇ ਰੂਪ-ਰੇਖ ਦੀ ਪ੍ਰਦਰਸ਼ਨੀ ਕਰਦੇ ਹਨ। ਥੱਡੇ ਜਿਹੇ ਹੀ ਐਸੇ ਡੇਰੇ ਹਨ, ਜਿਥੇ ਗੁਰਮਤਿ ਦਾ ਦੀਵਾ ਬਲਦਾ ਹੈ। ਡੇਰੇਦਾਰ ਗੁਰਬਾਣੀ ਨੂੰ ਅੱਗੇ ਕਰ, ਆਪਣੇ ਆਪ ਨੂੰ ਪਿੱਛੇ ਰੱਖਦੇ ਹਨ ਅਤੇ ਪਾਰਖ ਉਨ੍ਹਾਂ ਦੇ ਜੀਵਨ ਵਿਚ ਗੁਰਬਾਣੀ ਦੀ ਝਲਕ ਦੇਖ, ਗੁਰੂ ਪਰਮਾਤਮਾ ਨੂੰ ਯਾਦ ਕਰਦੇ ਹਨ। ਜਿਨ੍ਹਾਂ ਨੂੰ ਦੇਖ ਗੁਰੂ ਯਾਦ ਆਵੇ, ਐਸੇ ਡੇਰੇਦਾਰ ਦੇ ਹੱਥਾਂ ਦੀਆਂ ਉਗਲੀਆਂ ਤੋਂ ਜ਼ਿਆਦਾ ਨਹੀਂ ਹਨ। ਗੁਰਮਤਿ ਦਾ ਦਰਦ ਰੱਖਣ ਵਾਲੇ ਬਹੁਤ ਸਾਰੇ, ਡੇਰਿਆਂ ਦੀ ਮਨਮਤ ਨੂੰ ਵੇਖ ਕੇ ਦੁਖੀ ਹਨ ਤੇ ਗੁਰਮਤਿ ਪ੍ਰਚਾਰ ਦੇ ਦਿਸ਼ਟੀਕੋਨ ਤੋਂ ਇਹ ਡੇਰੇ ਨਿਰਾਸਾਜਨਕ ਹਨ। ਇਨ੍ਹਾਂ ਡੇਰੇਦਾਰਾਂ ਨਾਲ ਪ੍ਰਤੱਖ ਤੇ ਅਪ੍ਰਤੱਖ ਰੂਪ ਵਿਚ ਰਾਜਨੀਤਕ ਲੋਕਾਂ ਦੇ ਸੰਬੰਧ ਵੀ ਦਿਖਾਈ ਦਿੰਦੇ ਹਨ। ਇਹ ਸੰਬੰਧ ਕੋਰੇ ਰਾਜਨੀਤਕ ਹੁੰਦੇ ਹਨ। ਕੌਮੀ ਦਰਦ ਤੋਂ ਨਿਆਰੇ ਹੋ, ਰਾਜਨੀਤਕ ਲਾਭ ਇਨ੍ਹਾਂ ਸੰਬੰਧਾਂ ਵਿਚ ਸਾਫ਼ ਝਲਕਦਾ ਹੈ। ਕੌਮ ਦੀ ਪੀੜਾ ਵਿਚ ਸ਼ਾਮਲ ਹੋਣ ਦੀ ਥਾਂ ਕਈ ਦਫ਼ਾ ਪੀੜਾ ਵਧਾਉਣ ਦੇ ਯਤਨਾਂ ਨਾਲ ਸ਼ਮੂਲੀਅਤ ਦੇਖਿਦੀ ਹੈ। 'ਅੰਧੀ ਰਈਅਤ ਗਿਆਨ ਵਿਹੂਣੀ' ਦੇ ਮਹਾਂਵਾਕ ਅਨੁਸਾਰ ਅਧਿਕਤਰ ਸੰਗਤਾਂ ਇਨ੍ਹਾਂ ਨਾਲ ਜੁੜ ਕੇ ਆਖਿਕ ਤੇ ਰਾਜਨੀਤਕ ਲਾਭ ਪਹੁੰਚਾਂਦੀਆਂ ਰਹਿੰਦੀਆਂ ਹਨ। ਡੇਰਿਆਂ ਦਾ ਸਾਗਰ ਪ੍ਰਬੰਧ ਡੇਰੇਦਾਰਾਂ ਦਾ ਆਪਣਾ ਹੁੰਦਾ ਹੈ ਜੋ ਆਪਣੀ ਸ਼ਕਤੀ ਦੇ ਹੰਕਾਰ ਹੇਠ ਇਹ ਕੋਈ ਵੀ ਸੁਧਾਰੂ ਵਿਚਾਰ ਸੁਣਨ ਨੂੰ ਤਿਆਰ ਨਹੀਂ ਹੁੰਦੇ, ਬਲਕਿ ਆਪਣੀ ਸ਼ਕਤੀ ਨਾਲ ਸੁਧਾਰੂ ਵਿਚਾਰਾਂ ਲਈ ਦਰਵਾਜ਼ੇ ਬੰਦ ਕਰ ਲੈਂਦੇ ਹਨ ਅੱਗੇ ਇਨ੍ਹਾਂ ਬੰਦ ਦਰਵਾਜ਼ਿਆਂ ਵਿਚ ਅਹੰਕਾਰ-ਆਸ਼ਰਿਤ ਨਿਜ਼ਾਮ ਚਲਦਾ ਹੈ। ਵੈਸੇ ਤਾਂ ਇਹ ਡੇਰੇ ਰੋਜ਼ ਦੀ ਰਾਜਨੀਤਕ ਲੜਾਈ ਦੀ ਖਿੱਚੋਤਾਣ ਤੋਂ ਬਾਲਾਤਰ ਹੁੰਦੇ ਹਨ, ਫਿਰ ਵੀ ਰਾਜਨੀਤਕ ਆਪਣੀ ਸੁਆਰਥ ਸਿੱਧੀ ਲਈ ਇਨ੍ਹਾਂ ਨੂੰ ਵਰਤ ਲੈਂਦੇ ਹਨ ਤੇ ਡੇਰੇਦਾਰ ਆਪਣਾ ਦਬਦਬਾ ਰੱਖਣ ਲਈ ਇਨ੍ਹਾਂ ਦੀ ਤਾਬਿਆ ਹੋ ਜਾਂਦੇ ਹਨ। ਨਿੱਜੀ ਦੇਖ-ਰੇਖ ਹੋਣ ਕਰਕੇ ਲੰਗਰ, ਰਿਹਾਇਸ਼ ਦਾ ਇੰਤਜ਼ਾਮ, ਪ੍ਰਬੰਧਕੀ ਢਾਂਚੇ ਦੇ ਗੁਰਦਵਾਰਿਆਂ ਨਾਲੋਂ ਚੰਗਾ

ਹੁੰਦਾ ਹੈ। ਪ੍ਰਾਚੀਨ ਨਿਰਮਲ ਤੇ ਉਦਾਸੀ ਸੰਪ੍ਰਦਾਇ ਦੇ ਹਟਦਿਆਂ ਹੀ ਇਹ ਭੇਂਦੇ ਆਲਮੇ ਵਜੂਦ ਵਿਚ ਆਏ। ਗੁਰਮਤਿ ਗਿਆਨ, ਨਿਰਮਾਣਤਾ ਸਹਿਤ ਤੇ ਗੁਰੂ-ਡੰਮ ਰਹਿਤ ਅਗਰ ਇਹ ਅਸਥਾਨ ਚੱਲਣ ਤਾਂ ਅਰਦਾਸ ਹੈ ਕਿ ਇਹ ਭੇਂਦੇ ਗੁਰਮਤਿ ਦੇ ਗੁਲਿਸਤਾਨ ਵਿਚ ਵਾਧਾ ਕਰਦੇ ਰਹਿਣ ਤੇ ਗੁਰਮਤਿ ਦੇ ਅਸਮਾਨ ਤੇ ਚੰਦ ਸੂਰਜ ਵਾਂਗ ਚਮਕਦੇ ਰਹਿਣ। ਪਰ ਜੇਕਰ ਗੁਰੂ-ਡੰਮ ਤੇ ਫੋਕਾ ਅੰਕਾਰ, ਲੋਭ-ਆਸ਼ਰਿਤ ਚੱਲਦਾ ਪਾਖੰਡ ਅਗਰ ਇਨ੍ਹਾਂ ਡੇਰਿਆਂ ਵਿਚ ਪ੍ਰਛੁੱਲਤ ਹੁੰਦਾ ਰਿਹਾ ਤਾਂ ਗੁਰਮਤਿ ਮਾਰਗ ਲਈ, ਅੱਗੇ ਚੱਲ ਕੇ, ਇਹ ਬਹੁਤ ਵੱਡੇ ਰੋੜੇ ਸਾਬਤ ਹੋਣਗੇ; ਜੈਸੇ ਕਿ ਕੁਛ ਭੇਂਦੇ ਗੁਰੂ-ਡੰਮ ਦਾ ਨਾਅਰਾ ਲਾ, ਗੁਰਮਤਿ ਤੋਂ ਅਲੱਗ ਹੋ, ਆਪਣੀ ਅਲੱਗ ਪਹਿਚਾਣ ਬਣਾ ਬੈਠੇ ਹਨ।

#### (ਅ) ਰਾਗੀ ਤੇ ਕੀਰਤਨੀ ਜਥੇ

ਧੰਨ ਗੁਰੂ ਨਾਨਕ ਦੇਵ ਜੀ ਦੀ ਸੰਸਾਰ ਭ੍ਰਮਣ ਫੇਰੀ ਵਿਚ ਮਰਦਾਨਾ ਨਾਲ ਸੀ। ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਸਾਥੀ ਤੇ ਦਿਲਾਂ ਦੀ ਸਾਂਝ ਰੱਖਣ ਵਾਲਾ ਸੀ। ਸਤਿਗੁਰੂ ਜੀ ਮਰਦਾਨੇ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਇਹ ਤੰਤੀ ਸਾਜ਼ ਰਬਾਬ ਵਜਾਣ ਵਿਚ ਪ੍ਰਾਸ ਮੁਹਾਰਤ ਰੱਖਦਾ ਸੀ। ਰਬਾਬ ਵਜਾ ਕੇ ਗੁਰੂ ਜੀ ਨੂੰ ਕੀਰਤਨ ਸੁਣਾਉਣ ਵਾਲਾ ਇਹ ਗੁਰਮਤਿ ਜਗਤ ਦਾ ਪਹਿਲਾ ਕੀਰਤਨੀਆ ਹੈ। ਗੁਰੂ ਨਾਨਕ ਦੇ ਹਿਰਦੇ ਤੋਂ ਪਰਮਾਤਮਾ ਨੇ ਜਦ ਵੀ ਪ੍ਰਗਟ ਹੋ ਕੇ ਬਾਹਰ ਆਉਣਾ ਚਾਹਿਆ, ਉਹ ਗੀਤ-ਸੰਗੀਤ ਬਣ ਕੇ ਪ੍ਰਗਟ ਹੋਇਆ। ਇਹ ਦੁਨੀਆ ਦਾ ਪਹਿਲਾ ਤੇ ਆਖਰੀ ਅਵਤਾਰੀ ਪੁਰਸ਼ ਹੈ, ਜਿਸ ਨੇ ਪ੍ਰਾਣਾਂ ਦੀ ਇਤਨੀ ਗਹਿਰਾਈ ਵਿਚੋਂ ਗਾਇਆ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਯੋਗ ਤੇ ਗਾਉਣਾ ਹੀ ਸਮਾਧੀ ਬਣ ਗਿਆ। ਸਤਿਗੁਰੂ ਜੀ ਇਸ ਨੂੰ ਨਾਮ-ਰੂਪੀ ਭੋਜਨ ਦਾ ਸੁਆਦਿਸ਼ਟ ਮਸਾਲਾ ਮੰਨਦੇ ਹਨ, ਯਥਾ 'ਮਾਰਣ ਨਾਦ ਕੀਏ' ਕੀਰਤਨ, ਗੁਰਮਤਿ ਵਿਚ ਪ੍ਰਭੂ ਪ੍ਰਾਪਤੀ ਦਾ ਪ੍ਰਧਾਨ ਸਾਧਨ ਬਣ ਗਿਆ। 'ਕਲਜੁਗ ਮਹਿ ਕੀਰਤਨ ਪ੍ਰਧਾਨ' ਗੁਰਮਤਿ ਦੇ ਵਿਕਾਸ ਨਾਲ ਕੀਰਤਨ ਭਗਤੀ ਰਾਹੀਂ ਜੁੜਨਾ ਤੇ ਜੋੜਨਾ ਵਿਗਸਤ ਹੁੰਦਾ ਰਿਹਾ। ਕੀਰਤਨੀ ਜਥੇ ਮੁੱਢ ਤੋਂ ਵਿਗਸਤ ਹੁੰਦੇ ਹੋਏ ਅੱਜ ਦੀ ਅਵਸਥਾ ਤਕ ਪੁੱਜੇ ਹਨ। ਮੂਲ ਰੂਪ ਵਿਚ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ ਤਕ, ਮਰਦਾਨੇ ਦੀ ਅੰਸ ਤੇ ਉਸ ਦੀ ਹੀ ਬਰਾਦਰੀ ਘਰਾਨੇ ਦੇ ਲੋਕ ਕੀਰਤਨ ਕਰਦੇ ਹਨ। ਇਨ੍ਹਾਂ ਨੂੰ ਗੁਰਮਤਿ ਜਗਤ ਵਿਚ ਰਬਾਬੀ ਆਖਿਆ ਜਾਂਦਾ ਸੀ।

ਰਬਾਬ-ਈਰਾਨੀ, ਅਫਗਾਨੀ, ਕੁਜਬੇਕਸਤਾਨ, ਤਾਜ਼ਿਕਸਤਾਨ ਦੇ

ਕਲਾਕਾਰਾਂ ਤੇ ਸੂਫੀ ਫ਼ਕੀਰਾਂ ਦਾ ਸਾਜ਼ ਰਿਹਾ ਹੈ। ਰਬਾਬ ਤੋਂ ਮੁਰਾਦ ਹੈ—'ਰਬੇ ਆਬ', ਰੱਬੀ ਝਰਨਾ, ਰੱਬ ਦੇ ਰਸ ਦੀ ਗਰਵਾਹਧਾਰਾ। ਸੰਗੀਤ ਪਰਮਾਤਮਾ ਦੀ ਆਵਾਜ਼ ਹੈ, ਉਸੇ ਦੀ ਆਵਾਜ਼ ਵਿਚ ਆਵਾਜ਼ ਮਿਲਾਇਆਂ ਈਸ਼ਵਰੀ ਮਿਲਾਪ ਹੁੰਦਾ ਹੈ। ਰਬਾਬ ਇਕ ਐਸਾ ਸਾਜ਼ ਹੈ, ਜਿਸ ਵਿਚ ਸੁਰ ਵੀ ਹੈ, ਤਾਲ ਵੀ ਹੈ। ਲੰਬੀ ਪ੍ਰਚਾਰ ਫੇਰੀ ਵਿਚ ਸੁਰ ਤੇ ਤਾਲ ਲਈ ਦੋ ਸਾਜ਼ਾਂ ਨੂੰ ਚੁੱਕਣਾ ਕਠਨ ਸੀ, ਲਿਹਾਜ਼ਾ ਰਬਾਬ ਨੂੰ ਹੀ ਗੁਰੂ ਨਾਨਕ ਜੀ ਨੇ ਪੰਜਦ ਕੀਤਾ। ਇਹ ਕੀਰਤਨੀਏ ਵੰਸ਼-ਪਰੰਪਰਾ ਦੇ ਨਾਮ ਕਰਕੇ ਰਬਾਬੀ ਜਾਣੇ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲੇ ਦਰਬਾਰ ਸਾਹਿਬ ਅੰਦਰ ਰਬਾਬੀ ਕੀਰਤਨ ਕਰਦੇ ਸਨ ਤੇ ਦੇਸ਼ ਦੇ ਵੱਡੇ ਗੁਰਦਵਾਰੇ ਤੇ ਗੁਰਪੁਰਬ ਸਮਾਗਮਾਂ ਤੇ ਪੁੱਜ ਕੇ, ਆਪਣੀ ਕੀਰਤਨ ਕਲਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ, ਪਰਮਾਤਮ ਰਸ ਮਾਣਨ ਦਾ ਸਾਧਨ ਬਣੇ ਰਹੇ। ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਧਨ ਪ੍ਰਾਪਤੀ ਦੀ ਕਮੀ ਦੇਖ, ਗੁਰੂ ਘਰ ਨਾਲੋਂ ਬੇਮੁਖ ਹੋ ਕੇ ਟੁੱਟ ਗਏ ਸਨ, ਲੇਕਿਨ ਪਸ਼ਚਾਤਾਪ ਕਰ, ਜੁੜੇ ਹੋਏ ਸਿਖ ਲੱਧਾ ਪਰਉਪਕਾਰੀ ਰਾਹੀਂ ਫਿਰ ਜੋੜ ਦਿੱਤੇ ਗਏ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਤੋਂ ਇਲਾਵਾ ਇਨ੍ਹਾਂ ਕੀਰਤਨੀਆਂ ਦੀ ਬਾਣੀ, ਸੱਤਾ ਤੇ ਬਲਵੰਡ ਦੀ—ਬ੍ਰਹਮਿੰਡ ਦੀ ਉਚਾਰੀ ਹੋਈ, ਉੱਚ ਸਿੰਘਾਸਨ 'ਤੇ ਬਿਗਾਜਮਾਨ ਹੋਈ। ਇਹ ਕੀਰਤਨੀ ਜਥੇ ਵੀਹਵੀਂ ਸਦੀ ਦੇ ਆਰੰਭ ਤੇ ਮੱਧਕਾਲ ਵਿਚ ਨਾਮਵਰ ਰਬਾਬੀਆਂ ਵਿਚੋਂ ਹੀ ਸਨ। ਭਾਵੇਂ ਸੱਤੇ ਬਲਵੰਡ ਦੇ ਵਕਤੀ ਤੌਰ 'ਤੇ ਟੁੱਟਣੇ ਨਾਲ ਗੁਰੂ ਅਰਜਨ ਦੇਵ ਜੀ ਦੀ ਪ੍ਰੇਰਨਾ ਨਾਲ ਗੁਰਸਿਖ ਕੀਰਤਨੀਏ ਆਲਮੇ-ਵਜੂਦ ਵਿਚ ਆਏ ਤੇ ਪ੍ਰਛੁੱਲਤ ਹੁੰਦੇ ਰਹੇ, ਪਰੰਤੂ ਫਿਰ ਵੀ ਸਦੀ ਦੇ ਮੱਧਕਾਲ ਤਕ ਰਬਾਬੀ ਸਿਖਰ 'ਤੇ ਸਨ। ਭਾਈ ਚਾਂਦ, ਭਾਈ ਮੇਤੀ, ਭਾਈ ਮੁਖਤਿਆਰ, ਭਾਈ ਲਾਲ, ਭਾਈ ਘਸੀਟਾ ਤੇ ਸੁੰਦਰ, ਨਾਮਵਰ ਕੀਰਤਨੀਏ ਸਨ। ਭਾਈ ਚਾਂਦ ਪ੍ਰਮਾਣਾਂ ਦੇ ਕੀਰਤਨ ਦੇ ਜਨਮਦਾਤੇ ਹਨ। ਸ਼ਬਦ ਗਾਇਨ ਕਰਦਿਆਂ ਹੋਇਆਂ ਪ੍ਰਮਾਣ ਦੇਣਾ ਭਾਈ ਚਾਂਦ ਦਾ ਅਦੁੱਤੀ ਤੇ ਵਿਸ਼ਮਾਦੀ ਢੰਗ ਸੀ ਤੇ ਇਸ ਤਰ੍ਹਾਂ ਸ਼ਬਦ ਦੀ ਗਾਇਕੀ ਵਿਆਖਿਆਮਈ ਹੋ ਜਾਂਦੀ ਸੀ। ਇਨ੍ਹਾਂ ਦਾ ਪਹਿਗਵਾ ਤੇ ਨਾਮ ਇਸਲਾਮੀ ਰੰਗ ਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਵਿਗਸਤ ਵਿਚ ਮਿਲੀ ਖੁੱਲ੍ਹ ਕਰਕੇ ਸਿੱਖਾਂ ਦੇ ਜਿਗਰੇ ਵਿਸ਼ਾਲ ਸਨ। ਸਿੱਖ ਧਰਮ ਨਦੀ, ਨਾਲੇ ਤੇ ਦਰਿਆ ਦਾ ਰੂਪ ਨਹੀਂ ਰੱਖਦਾ, ਇਹ ਤਾਂ ਸਾਗਰ ਹੈ, ਜਿਸ ਵਿਚ ਦਸ ਦਿਸ਼ਾਵਾਂ ਤੋਂ ਵੱਖ ਵੱਖ ਵਰਣ ਭੇਦ ਦੀਆਂ ਨਦੀਆਂ ਲੀਨ ਹੁੰਦੀਆਂ ਰਹੀਆਂ ਹਨ। ਸਦੀ ਦੇ ਮੱਧਕਾਲ ਵਿਚ ਗੁਰਸਿਖ ਕੀਰਤਨੀਆਂ ਨੇ ਵੀ ਗੁਰਬਾਣੀ ਰਸ ਨਾਲ ਜੁੜ ਮਹਾਨ ਸੇਵਾ ਕੀਤੀ ਤੇ ਆਪਣਾ ਨਾਮ

ਉਜਾਗਰ ਕੀਤਾ। ਕੁਛ ਹਿੰਦੂ ਸਨਾਤਨ ਤੇ ਗੁਰਮਤਿ ਸੰਸਕ੍ਰਿਤੀ ਦੀ ਮਿਲੀ-ਜੁਲੀ ਛਾਪ ਰੱਖਣ ਵਾਲੇ ਕੀਰਤਨੀਏ ਵੀ ਸੇਵਾ ਕਰਦੇ ਰਹੇ। ਇਹ ਕੀਰਤਨੀਏ ਮੁਲਤਾਨ, ਝੰਗ ਮਗਿਆਣਾ, ਮੀਆਂ ਵਾਲੀ ਤੇ ਸੂਬਾ ਸਰਹੰਦ ਦੇ ਇਲਾਕੇ ਨਾਲ ਸੰਬੰਧਤ ਸਨ। ਇਸ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਇਨ੍ਹਾਂ ਵੱਖ ਵੱਖ ਵੇਸ਼-ਭੂਸ਼ਾ ਧਾਰਨ ਕੀਤੇ ਕੀਰਤਨੀਆਂ ਰਾਹੀਂ ਹੁੰਦਾ ਰਿਹਾ। ਅੱਜ ਦੇ ਸਮੇਂ ਉੱਤਰ ਪ੍ਰਦੇਸ਼ ਵਿਚ ਨਵੇਂ ਸਿੰਘ ਸੱਜੇ ਕੀਰਤਨੀਏ ਵੀ ਸੇਵਾਰਤ ਹਨ। ਸਿੱਖੀ ਸੂਰੂਪ ਦੇ ਵਾਧੇ ਨਾਲ ਤੇ ਕੀਰਤਨ ਸੁਣਨ ਦੀ ਮੰਗ ਨੇ ਬਹੁਤ ਸਾਰੇ ਕੀਰਤਨੀ ਜਥਿਆਂ ਨੂੰ ਜਨਮ ਦਿੱਤਾ ਹੈ। ਕੀਰਤਨ ਸਿਖਾਣ ਲਈ ਪੁਰਾਣੇ ਤੇ ਨਵੇਂ ਵਿਦਿਆਲੇ ਉੱਦਮਸ਼ੀਲ ਹਨ। ਕੀਰਤਨੀ ਜਥਿਆਂ ਵਿਚੋਂ ਕੁਛ ਜਥਿਆਂ ਨੇ ਸੰਗਤਾਂ ਵਿਚ ਕੀਰਤਨ ਸੁਣਨ ਦਾ ਸੌਂਕ ਵਧਾਇਆ ਹੈ। ਭਾਵੇਂ ਕੀਰਤਨੀ ਜਥੇ ਬਹੁਤਾਤ ਵਿਚ ਹਨ ਅਤੇ ਨਵੇਂ ਵੀ ਤਿਆਰ ਹੋ ਰਹੇ ਹਨ, ਫਿਰ ਵੀ ਦੇਸ਼ ਵਿਚ ਬਹੁਤੇ ਗੁਰਦਵਾਰਿਆਂ ਵਿਚ ਜਥੇ ਨਹੀਂ ਹਨ ਤੇ ਲੋੜ ਭਾਸਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਕੀਰਤਨੀਆਂ ਦੀ ਰੁਚੀ ਤੇ ਪ੍ਰਬੰਧਕਾਂ ਦੇ ਸੁਭਾਉ ਨੇ ਕੀਰਤਨ ਨੂੰ ਖੁਗੀਦੇ-ਫਰੋਖਤ ਦੀ ਵਸਤੂ ਬਣਾ ਲਿਆ ਹੈ। ਬਹੁਤੇ ਕੀਰਤਨ ਦਰਬਾਰ ਬਾਜ਼ਾਰ ਮਾਹੌਲ ਪੇਸ਼ ਕਰਦੇ ਹਨ। ਇਕ ਨੂੰ ਇਹ ਚਿੰਤਾ ਹੈ ਕਿ ਕਿਤਨਾ ਬਚੇਗਾ ਤੇ ਇਕ ਦੀ ਇਹ ਬਿਰਤੀ ਹੈ ਕਿ ਕਿਤਨਾ ਮਿਲੇਗਾ। ਭੇਟਾ ਲੈਣ ਤੇ ਦੇਣ ਦੀ ਬਿਰਤੀ ਹੁਣ ਨਹੀਂ ਰਹੀ, ਹੁਣ ਦੋਹਾਂ ਪਾਸਿਆਂ ਤੋਂ ਮੁੱਲ ਚੁਕਾਣਾ ਰਹਿ ਗਿਆ ਹੈ। ਕੀਰਤਨ ਗੁਰੂ ਦਰਬਾਰ ਦੀ ਸ਼ੋਭਾ ਸੀ ਪਰ ਕੀਰਤਨ ਤਾਂ ਖੁਦ ਹੀ ਦਰਬਾਰ ਬਣ ਗਿਆ। ਇਹ ਨਾਮ ਵੀ ਕੋਈ ਤਿੰਨ ਦਹਾਕਿਆਂ ਤੋਂ ਪੁਰਾਣਾ ਨਹੀਂ ਹੈ। ਕੀਰਤਨ ਗੁਰੂ ਦਰਬਾਰ ਵਿਚ ਹੋਵੇ ਤਾਂ ਸਤਿਸੰਗ ਹੈ ਤੇ ਗੁਰੂ ਨਾਲ ਜੁੜਨ ਦਾ ਵਸੀਲਾ ਹੈ, ਪਰੰਤੂ ਕੀਰਤਨ ਹੀ ਦਰਬਾਰ ਹੈ, ਇਹ ਮੌਰੀ ਸਮਝ ਤੋਂ ਪਰੇ ਹੈ। ਆਖਰ ਕੀਰਤੀ ਕਿਸੇ ਦਰਬਾਰ ਦੀ ਹੀ ਗਾਇਨ ਹੁੰਦੀ ਹੈ ਨਾ ਕਿ ਕੀਰਤੀ ਖੁਦ ਹੀ ਦਰਬਾਰ ਹੈ। ਜਿਸ ਦਿਨ ਦਾ ਕੀਰਤਨ ਦਰਬਾਰ ਬਣਿਆ ਹੈ, ਉਸ ਦਿਨ ਦਾ ਕੀਰਤਨ ਬਾਜ਼ਾਰ ਬਣਦਾ ਜਾ ਰਿਹਾ ਹੈ। ਮੌਲ ਤੋਲ ਵਿਆਪਕ ਰੂਪ ਵਿਚ ਹੁੰਦਾ ਹੈ, ਜੋ ਮੁੱਲ ਦੇਣ ਦੀ ਸਮਰੱਥਾ ਨਹੀਂ ਰੱਖਦਾ ਜਾਂ ਦੇਣਾ ਨਹੀਂ ਚਾਹੁੰਦਾ, ਉਹ ਕੀਰਤਨ ਨਹੀਂ ਸੁਣ ਸਕਦਾ। ਕੀਰਤਨੀਏ ਵੀ ਕੀਰਤਨ ਨੂੰ ਪ੍ਰਭੂ ਨਾਲ ਜੁੜਨ ਦਾ ਵਸੀਲਾ ਨਾ ਸਮਝ ਕੇ, ਵਸਤੂ ਦੀ ਤਰ੍ਹਾਂ ਬਾਜ਼ਾਰ ਲੱਭਦੇ ਹਨ, ਇਸ ਤਰ੍ਹਾਂ ਅਜੋਕੇ ਦੌਰ ਵਿਚ ਕੀਰਤਨ ਗੁਰਮਤਿ ਦੇ ਪ੍ਰਚਾਰ ਨੂੰ ਵਧਾ ਰਿਹਾ ਹੋਵੇ, ਐਸਾ ਦਿਖਾਈ ਨਹੀਂ ਦੇ ਰਿਹਾ। ਪਹਿਲੇ ਨਾਲੋਂ ਕੀਰਤਨ ਤੇ ਕੀਰਤਨੀਏ ਜ਼ਿਆਦਾ ਹਨ, ਲੇਕਿਨ ਗੁਰਮਤਿ ਦੀ ਸੂਝ-ਸਮਝ ਵਿਚ ਵਾਧਾ ਹੋਵੇ, ਇਹ ਸਿਰਫ਼ ਨਾਮ-ਮਾਤਰ ਹੈ। ਇਕ ਪ੍ਰਤਿਸ਼ਤ ਗੁਰਮਤਿ

ਪ੍ਰਚਾਰ ਨੂੰ ਪ੍ਰਮੁੱਖ ਰੱਖਦੇ ਹਨ ਤੇ ਆਪਣੀ ਉਪਜੀਵਕਾ ਨੂੰ ਨੰਬਰ ਦੋ 'ਤੇ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬੀਜ ਨਾਸ ਨਹੀਂ ਹੋਇਆ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨੇ ਅਬਦੁੱਲਾ ਢਾਡੀ ਰਾਹੀਂ ਢਾਡੀ ਅੰਗ ਨੂੰ ਵੀ ਜੋੜਿਆ ਤਾਂਕਿ ਕੌਮ ਨੂੰ ਆਪਣੀ ਇਤਿਹਾਸਕ ਵਿਰਾਸਤ ਦਾ ਪਤਾ ਹੋਵੇ। ਢਾਡੀ ਸ੍ਰੇਣੀ ਵਿਚ ਵੀ ਕੁਝ ਪ੍ਰਤਿਭਾਸ਼ਾਲੀ ਹੋਏ ਹਨ ਤੇ ਹੁਣ ਵੀ ਹਨ, ਜਿਨ੍ਹਾਂ ਰਾਹੀਂ ਇਤਿਹਾਸ ਦੇ ਮਹੱਲ ਖੜ੍ਹੇ ਹਨ। ਲੇਕਿਨ ਇਸ ਸ੍ਰੇਣੀ ਵਿਚ ਬਹੁਤਾ ਤਬਕਾ ਇਤਿਹਾਸ ਤੋਂ ਨਾਵਾਕਢ ਤੇ ਲਕੀਰ ਦਾ ਫ਼ਕੀਰ ਹੈ, ਅਧਿਆਤਮਕ ਤੇ ਗੁਰਮਤਿ ਇਤਿਹਾਸ ਦੀ ਗਹਿਰੀ ਛਾਪ ਨਹੀਂ ਦੇ ਸਕਦੇ।

#### (੪) ਕਬਾ ਵਾਚਕ ਤੇ ਗੁਰਬਾਣੀ ਵਿਆਖਿਆਕਾਰ

ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਤੋਂ ਕਬਾ ਦੀ ਪਰੰਪਰਾ ਚੱਲੀ। ਕਬਾ ਵਿਚ ਚਾਰ ਮੂਲ ਨੁਕਤੇ ਹੇਠ ਲਿਖੇ ਅਨੁਸਾਰ ਹੋਣੇ ਚਾਹੀਦੇ ਹਨ :

1. ਕੀਰਤੀ ਕਿਸ ਦੀ ਹੋਵੇ ? 2. ਕੀਰਤੀ ਕਿਵੇਂ ਕਰਨੀ ਹੈ ? 3. ਕੀਰਤੀ ਕਿਉਂ ਕਰਨੀ ਹੈ ? ਅਤੇ 4. ਕੀਰਤੀ ਕਦੋਂ ਕਰਨੀ ਹੈ ?

ਉਪਰੋਕਤ ਸਾਰੇ ਨੁਕਤਿਆਂ ਨੂੰ ਗਿਆਨ ਤੇ ਭਾਵ-ਪੂਰਵਕ ਬਿਆਨ ਕਰਨ ਨੂੰ ਕਬਾ ਕਹਿੰਦੇ ਹਨ। ਕਬਾਵਾਚਕ ਲਈ ਤਿੰਨ ਪ੍ਰਕਾਰ ਦੀ ਸੋਝੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪ੍ਰਥਮ ਸ਼ਬਦ ਪ੍ਰਮਾਣ, ਦੂਜਾ ਅਨੁਭਵ ਤੇ ਤੀਜਾ ਯੁਕਤੀ। ਸ਼ਬਦ ਪ੍ਰਮਾਣ ਕੰਠ ਨਹੀਂ ਹਨ ਜਾਂ ਉਨ੍ਹਾਂ ਦਾ ਅਰਥਬੋਧ ਤੇ ਅਨੁਭਵ ਨਹੀਂ ਹੈ ਜਾਂ ਫਿਰ ਸ਼ਬਦ ਪ੍ਰਮਾਣ ਤੇ ਅਰਥਬੋਧ ਤੇ ਅਨੁਭਵ ਨੂੰ ਬਿਆਨ ਕਰਨ ਦੀ ਯੁਕਤੀ ਨਹੀਂ ਹੈ। ਬਿਆਨ ਕਰਨ ਦੀ ਯੁਕਤੀਹੀਣਾ ਅਨੁਭਵ ਤਾਂ ਸ਼ਬਦ ਪ੍ਰਮਾਣ ਹੈ, ਜਿਵੇਂ ਕਿ ਕੋਈ ਮਨੁੱਖ ਕਾਰ ਦੀ ਡਰਾਈਵਿੰਗ ਸੀਟ ਤੇ ਬੈਠ ਜਾਵੇ ਤੇ ਕਾਰ ਉਸ ਨੂੰ ਚਲਾਉਣੀ ਨਾ ਆਉਂਦੀ ਹੋਵੇ। ਯੁਕਤੀਹੀਣੇ ਸ਼ਬਦ ਪ੍ਰਮਾਣ ਤੇ ਅਨੁਭਵ ਸਰੋਤਿਆਂ ਦੀ ਹਿਰਦੇ ਦੀ ਮੰਜ਼ਲ ਤੇ ਨਹੀਂ ਪੁੱਜਦੇ, ਉਹ ਤੀਰ ਜੋ ਨਿਸ਼ਾਨੇ 'ਤੇ ਨਹੀਂ ਪੁੱਜੇ। ਸ਼ਬਦ ਪ੍ਰਮਾਣ, ਅਨੁਭਵ ਤੇ ਯੁਕਤੀ ਦਾ ਸੁਮੇਲ ਸਰੋਤਿਆਂ ਦੇ ਹਿਰਦਿਆਂ ਵਿਚ ਪਰਿਵਰਤਨ ਕਰਨ ਵਿਚ ਸਫਲ ਹੁੰਦਾ ਹੈ। ਐਸੀ ਕਬਾ ਤਮਾਮ ਧਾਰਮਿਕ ਕਰਮਾਂ ਵਿਚ ਸ੍ਰੇਸ਼ਟ ਤੇ ਉੱਤਮ ਹੈ।

ਸਭ ਤੇ ਉੱਤਮ ਹਰਿ ਕੀ ਕਬਾ ॥

ਨਾਮੁ ਸੁਨਤ ਦਰਦ ਦੁਖ ਲਥਾ ॥

(ਗਊੜੀ ਸੁਖਮਨੀ ਮ: ੫, ਪੰਨਾ 265)

ਯਥਾ :

ਸੁਣਿ ਹਰਿ ਕਬਾ ਉਤਾਰੀ ਮੈਲੁ ॥

(ਗਊੜੀ ਮ: ੫, ਪੰਨਾ 178)

ਅਨੁਭਵ ਤੇ ਯੁਕਤੀਹੀਣ ਕਥਾ ਸਰੋਤਿਆਂ ਦੇ ਭਰਮ ਜਾਲ ਨੂੰ ਨਹੀਂ ਤੋੜਦੀ।

**ਕਬਨੀ ਕਹਿ ਭਰਮੁ ਨ ਜਾਈ ॥**

**ਸਭ ਕਬਿ ਕਬਿ ਰਹੀ ਲੁਕਾਈ ॥**

(ਸੋਰਠਿ ਕਬੀਰ, ਪੰਨਾ 655)

ਯੁਕਤੀ ਤੇ ਅਨੁਭਵਲੀਨ ਕਥਾ ਸਰੋਤਿਆਂ ਤੇ ਕਥਾਵਾਚਕਾਂ ਨੂੰ ਆਤਮਕਲੀਨਤਾ ਦਾ ਅਨੰਦ ਦੇਂਦੀ ਹੈ ਪਰ ਅਨੁਭਵਹੀਣ ਕਥਾ ਦਿਮਾਗੀ ਵਰਜਿਸ਼ ਤੋਂ ਬਿਨਾਂ ਕੁਛ ਨਹੀਂ ਹੈ। ਅੱਜ ਦੇ ਦੌਰ ਵਿਚ ਦਿਮਾਗੀ ਵਰਜਿਸ਼ ਜ਼ਿਆਦਾ ਦਿਖਾਈ ਦੇ ਰਹੀ ਹੈ। ਕਥਾਵਾਚਕ ਤੇ ਗੁਰਬਾਣੀ ਵਿਚਾਰਕਾਂ ਨੂੰ ਅਨਮਤ ਦੇ ਰਸਤਿਆਂ ਦਾ ਭਰਪੂਰ ਬੋਧ ਹੋਣਾ ਚਾਹੀਦਾ ਹੈ ਤਾਂਕਿ ਉਹ ਗੁਰਬਾਣੀ ਅਤੇ ਪੰਥ ਦੇ ਮੁਕੰਮਲ ਇਗਾਦੇ ਨੂੰ ਪੂਰਨ ਵਿਸ਼ਵਾਸ ਤੇ ਭਾਵ ਨਾਲ ਵਿਚਾਰ ਕੇ ਜਗਤ ਦੇ ਸਾਹਮਣੇ ਰੱਖ ਸਕੇ। ਅਨਮਤ ਦੀ ਵਿਚਾਰ ਤਾਂ ਇਕ ਪਾਸੇ ਰਹੀ, ਗੁਰਬਾਣੀ ਵਿਚਾਰ ਵੀ ਅਨੁਭਵ ਤੇ ਅਭਿਆਸਹੀਣ ਹੁੰਦੀ ਹੈ। ਜੋ ਗੁਰਮਤਿ ਵਿਦਿਆਲੇ ਸੇਵਾਰਤ ਹਨ, ਉਨ੍ਹਾਂ ਵਿਚ ਕੇਵਲ ਕੀਰਤਨ ਤੇ ਗੁਰਬਾਣੀ ਪਾਠ ਦੀ ਸਿਖਿਆ ਦਿੱਤੀ ਜਾਂਦੀ ਹੈ, ਜਿਸ ਕਰਕੇ ਕੀਰਤਨੀਆਂ ਦੀ ਬੁੜੀ ਨਹੀਂ ਹੈ, ਪਰ ਵਿਚਾਰਕ ਟਾਵਾਂ ਟਾਵਾਂ ਹੀ ਦਿਖਾਈ ਦਿੰਦਾ ਹੈ। ਕੀਰਤਨੀਏ ਤੇ ਪ੍ਰਚਾਰਕਾਂ ਦਾ ਪ੍ਰਬੰਧਕੀ ਢਾਂਚੇ ਵਿਚ ਕੋਈ ਹਿੱਸਾ ਨਹੀਂ ਹੈ, ਇਸ ਵਾਸਤੇ ਬਹੁਤਾ ਪ੍ਰਚਾਰ ਵੀ ਪ੍ਰਬੰਧਕੀ ਢਾਂਚੇ ਦੀ ਰਾਜਨੀਤੀ ਅਧੀਨ ਹੈ। ਸਨਾਤਨੀ ਮਤ ਤੇ ਬੁੱਧ ਮਤ ਵਿਚ ਪ੍ਰਚਾਰਕ ਸ੍ਰੋਣੀ ਰਾਜਨੀਤੀ ਦੀ ਪਕੜ ਤੋਂ ਪਕੇ ਹੈ, ਜਿਸ ਕਰਕੇ ਉਹ ਸ੍ਰੋਣੀ ਪ੍ਰਚਾਰ ਰਾਹੀਂ ਦੇਸ਼ ਤੇ ਵਿਦੇਸ਼ਾਂ ਵਿਚ ਕਾਫ਼ੀ ਪ੍ਰਭਾਵਸ਼ੀਲ ਹੁੰਦੀ ਜਾ ਰਹੀ ਹੈ। ਜਿਥੇ ਇਹ ਸ੍ਰੋਣੀ ਧਿਆਨ ਸਾਧਨਾ ਦੀਆਂ ਗਹਿਰਾਈਆਂ ਦਾ ਪ੍ਰਚਾਰ ਕਰਦੀ ਹੈ ਤੇ ਆਪਣੇ ਮਹਾਪੁਰਸ਼ਾਂ ਨੂੰ ਆਦਰਸ਼ ਰੂਪ ਵਿਚ ਪੇਸ਼ ਕਰਨ ਵਿਚ ਸਫਲ ਹੋ ਰਹੀ ਹੈ, ਲੱਖਾਂ ਦੀ ਤਾਦਾਦ ਵਿਚ ਅਮਰੀਕਨ ਤੇ ਯੋਰਪੀਅਨ ਇਨ੍ਹਾਂ ਦੇ ਪੱਥੇ 'ਤੇ ਚੱਲਣ ਲੱਗ ਪਏ ਹਨ, ਉਥੇ ਸਾਡੀ ਸ੍ਰੋਣੀ ਢੋਲਕ ਚਿਮਟੇ ਖੜਕਾ, ਵਿਆਕਰਣ ਤੇ ਯਥਾਰਥ ਧਰਮ ਬਾਰੇ ਅਨੁਭਵਹੀਣ ਗੱਲਾਂ ਕਰ, ਗੁਰਦਵਾਰਿਆਂ ਦੀ ਚਾਰਦੀਵਾਰੀ ਤਕ ਹੀ ਸੀਮਿਤ ਹੈ। ਕੋਈ ਇਕ ਅੱਧ ਨੇ ਸਿੱਖੀ ਰੂਪ ਦਿੱਤਾ ਵੀ ਤਾਂ ਯੋਗਮਤਿ ਦੀ ਆਧਾਰਸ਼ਿਲਾ 'ਤੇ ਖੜਾ ਕੀਤਾ, ਜਿਸ ਕਰਕੇ ਸਿੱਖੀ ਸਿਧਾਂਤ ਤਾਂ ਉਭਰ ਕੇ ਹੀ ਨਹੀਂ ਆਇਆ, ਸਗੋਂ ਉਥੇ ਯੋਗ ਮਤ ਵੀ ਆਪਣਾ ਮੁਖੜਾ ਪ੍ਰਗਟ ਨਾ ਕਰ ਸਕਿਆ। ਕਿਧਰੇ ਹੱਥ ਦੀਆਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਪ੍ਰਚਾਰਕ ਗੁਰੂ ਦੀ ਬਖਸ਼ਿਸ਼ ਨਾਲ ਅੱਗੇ ਆਏ ਵੀ ਤਾਂ ਅਹੰਕਾਰ-ਆਸ਼ਰਿਤ ਪ੍ਰਬੰਧ ਤੇ ਗਿਆਨਹੀਣ ਸਰੋਤਿਆਂ ਦੀ ਤਰਕ ਦੀ ਦਲਦਲ ਵਿਚ ਫਸਦੇ ਦੇਖੇ। ਲੰਬੇ ਸਮੇਂ ਤਕ ਪ੍ਰਬੰਧਕੀ ਨਿਜਾਮ ਰਾਜਨੀਤਕ ਬੁਨਿਆਦਾਂ 'ਤੇ ਖੜਾ ਹੋਣ ਕਰਕੇ

ਸਰੋਤਿਆਂ ਦਾ ਮਾਨਸਕ ਮੰਡਲ ਵੀ ਰਾਜਨੀਤਕ ਹੁੰਦਾ ਜਾ ਰਿਹਾ ਹੈ। ਨਾਮ ਅਭਿਆਸ, ਧਿਆਨ ਸਾਧਨਾ, ਈਸ਼ਵਰੀ ਗਿਆਨ ਦੀ ਥਾਂ, ਸਰੋਤਿਆਂ ਦੇ ਪ੍ਰਸ਼ਨ ਸਮਾਜਕ, ਆਰਥਕ ਤੇ ਰਾਜਨੀਤਕ ਹੁੰਦੇ ਹਨ। ਅਰਥ ਸ਼ਾਸਤ੍ਰੀ ਇਹ ਜਾਣਦੇ ਹਨ ਕਿ ਜਿਸ ਵਸਤੂ ਦੀ ਮੰਗ ਨਾ ਹੋਵੇ, ਉਹ ਬਾਜ਼ਾਰ ਤੋਂ ਉਹਲੇ ਹੋ ਜਾਂਦੀ ਹੈ ਅੰਤ ਆਪਣਾ ਵਜੂਦ ਖੋਬੈਠਦੀ ਹੈ। ਅਣਖੀਲੇ ਪ੍ਰਚਾਰਕ ਨੇ ਕਿਧਰੇ ਗੁਰਮਤਿ ਦੀਆਂ ਉਚਾਈਆਂ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਦੇ ਪਾਬੰਦ ਹੋਣ ਦੀ ਤਾਕੀਦ ਕੀਤੀ ਤਾਂ ਰਾਜਨੀਤੀ ਨੇ ਆਪਣਾ ਸਿਰ ਉੱਚਾ ਕਰ ਲਿਆ। ਅੰਜਾਮ ਇਹ ਹੋਇਆ ਕਿ ਗੁਰਮਤਿ ਦੀ ਰੂਪ-ਰੇਖਾ ਵਿਚ ਪ੍ਰਬੰਧਕੀ ਢਾਂਚਾ ਨਾ ਆ ਸਕਿਆ ਬਲਕਿ ਪ੍ਰਬੰਧਕੀ ਢਾਂਚੇ ਨੇ ਗੁਰਮਤਿ ਪ੍ਰਚਾਰਕਾਂ ਨੂੰ ਆਪਣੇ ਅਨੁਕੂਲ ਕਰ ਲਿਆ। ਕੋਈ ਇਕ ਅੱਧ ਇਨ੍ਹਾਂ ਦੇ ਜਾਲ ਤੋਂ ਨਿਕਲ ਗਿਆ ਤਾਂ ਗੁਆਚੀ ਗਉਂ ਦੀ ਤਰ੍ਹਾਂ ਹੋ ਗਿਆ। ਪ੍ਰਚਾਰ ਗੁਰਮਤਿ ਅਧੀਨ ਨਾ ਹੋ ਕੇ, ਪ੍ਰਬੰਧਕੀ ਢਾਂਚੇ ਦੀ ਵਿਚਾਰਧਾਰਾ ਅਨੁਕੂਲ ਹੋ ਗਿਆ ਤੇ ਗੁਆਚੀ ਗਉਂ ਨੂੰ ਢੂੰਢਣ ਦਾ ਯਤਨ ਨਾ ਕੀਤਾ।

ਸੋਂ, ਪ੍ਰਚਾਰ ਦੇ ਦ੍ਰਿਸ਼ਟੀਕੇਨ ਤੋਂ ਬੜੀ ਪ੍ਰਬੰਧ ਨਿਰਾਸ਼ਾ ਦਿਖਾਈ ਦੇ ਰਹੀ ਹੈ। ਜਿਥੇ ਈਸਾਈ ਮਿਸ਼ਨਰੀਆਂ ਨੇ ਇਨ੍ਹਾਂ ਪੰਜ ਦਹਾਕਿਆਂ ਵਿਚ ਲੱਖਾਂ ਈਸਾਈ ਬਣਾਏ ਹਨ ਅੰਤ ਲੱਖਾਂ ਯੋਰਪੀਅਨ ਸਨਾਤਨ ਮਤ ਦੀ ਦੱਸੀ ਧਿਆਨ ਸਾਧਨਾ ਕਰ ਰਹੇ ਹਨ, ਉਥੇ 'ਹਰੇ ਰਾਮਾ, ਹਰੇ ਕਿਸ਼ਨਾ' ਦੀ ਲਹਿਰ, ਸਵਾਮੀ ਵਿਵੇਕਾਨਾਂਦ ਦਾ ਪ੍ਰਭਾਵ, ਆਚਾਰੀਆ ਰਜਨੀਸ਼ ਦਾ ਫਲਸਫਾਨਾ ਵਕਤਵੇ ਪੱਛਮੀ ਦੁਨੀਆ ਵਿਚ ਆਮ ਦੇਖਣ ਨੂੰ ਮਿਲ ਰਿਹਾ ਹੈ। ਹਗੀ ਓਮ ਦੀ ਧੁਨੀ ਹੁਣ ਯੋਰਪੀਨ ਲੋਕਾਂ ਦੇ ਕੰਠ ਤੋਂ ਸੁਣਾਈ ਦੇ ਰਹੀ ਹੈ। ਮਹਾਤਮਾ ਬੁੱਧ ਦੀ ਛਾਪ ਵੀ ਹੁਣ ਵਧਦੀ ਜਾ ਰਹੀ ਹੈ। ਉਥੇ 70 ਫੀਸਦੀ ਆਪਣੇ ਗੁਰੂ ਦਾ ਸਰੂਪ, ਸੁਭਾਵ ਤੇ ਸਭਿਆਚਾਰ ਗਵਾ ਬੈਠੇ ਹਨ ਅੰਤ ਇਨ੍ਹਾਂ ਗਵਾਚਿਆਂ ਹੋਇਆਂ ਨੂੰ ਆਪਣੇ ਘਰ ਦੀ ਤਲਬ ਵੀ ਨਹੀਂ ਹੈ। ਪ੍ਰਚਾਰਕ ਸ੍ਰੋਣੀ ਦਾ ਬਹੁਤ ਵੱਡਾ ਭਰਪੂਰ ਯੋਗਦਾਨ ਹੋਵੇ, ਐਸਾ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਡੇਰੇਦਾਰਾਂ ਨੂੰ ਸੋਹਣੀਆਂ ਤੇ ਵਧੀਆ ਕਾਰਾਂ ਚਾਹੀਦੀਆਂ ਹਨ ਤੇ ਡੇਰੇ ਰੂਹਾਨੀ ਛਾਪ ਦੀ ਥਾਂ ਆਰਥਕ ਛਾਪ ਪੇਸ਼ ਕਰਨ ਲੱਗ ਪਏ ਹਨ। ਉਹੀ ਡੇਰੇਦਾਰ ਵੱਡਾ, ਜਿਸ ਦਾ ਡੇਰਾ ਵੱਡਾ, ਜਿਸ ਦੀ ਕਾਰ ਵੱਡੀ, ਜਿਸ ਦੀ ਅਰਥ ਵਿਵਸਥਾ ਵੱਡੀ ਅਤੇ ਅੱਧੇ ਸ਼ਰਧਾਲੂਆਂ ਦਾ ਇਕੱਠ ਵੱਡਾ। ਸੰਸਾਰੀਆਂ ਦੀ ਤਰ੍ਹਾਂ ਡੇਰੇਦਾਰਾਂ ਨੂੰ ਨਾਪਣ ਦਾ ਪੈਮਾਨਾ ਧਨ ਹੀ ਬਣ ਗਿਆ ਹੈ ਤੇ ਪ੍ਰਚਾਰਕ ਸ੍ਰੋਣੀ ਰਾਜਨੀਤਕ ਪ੍ਰਬੰਧਕੀ ਢਾਂਚੇ ਤੇ ਪਾਖੰਡੀ ਪ੍ਰਬੰਧਕੀ ਸਾਧ ਢਾਂਚੇ ਹੇਠ ਦਬ ਕੇ ਰਹੀ ਗਈ ਹੈ। ਭਾਵੇਂ ਪਿਛਲੇ ਦਹਾਕਿਆਂ ਵਿਚ ਬੇਦੀ ਬਰਿਜਬਲਬ ਸਿੰਘ,

ਗਿਆਨੀ ਰਣਜੀਤ ਸਿੰਘ ਪਾਰਸ, ਗਿਆਨੀ ਮਾਨ ਸਿੰਘ ਝੋਰ ਤੇ ਪ੍ਰਿੰਸੀਪਲ ਗੰਗਾ ਸਿੰਘ ਤੇ ਗਿਆਨੀ ਬਾਦਲ ਸਿੰਘ ਨੇ ਆਪਣੀ ਸੂਝ-ਬੂਝ ਤੇ ਯਤਨਾਂ ਨਾਲ ਗੁਰਮਤਿ ਦੇ ਬੂਟੇ ਲਾਏ ਪਰ ਅੱਗੋਂ ਸੰਭਾਲ ਨਾ ਹੋਣ ਕਰਕੇ ਇਨ੍ਹਾਂ ਬੂਟਿਆਂ ਦੇ ਫਲ ਫੁੱਲ ਦਿਖਾਈ ਨਹੀਂ ਦਿੰਦੇ।

ਸ਼ਾਇਰੇ-ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਇਸੇ ਸੰਬੰਧ ਵਿਚ ਬਹੁਤ ਗਹਿਰੀ ਗੱਲ ਆਖੀ ਹੈ। ਉਨ੍ਹਾਂ ਪੱਛਮੀ ਦੇਸ਼ਾਂ ਤੋਂ ਵਾਪਸੀ ਤੋਂ ਬਾਅਦ, ਅਣਵੰਡੇ ਭਾਰਤ ਦੇ ਲਾਹੌਰ ਸ਼ਹਿਰ ਵਿਚ, ਲੋਕਾਂ ਦੀ ਮੰਗ 'ਤੇ ਆਪਣਾ ਅਨੁਭਵ ਪੇਸ਼ ਕੀਤਾ। ਭਾਰਤਵਾਸੀਆਂ ਨੇ ਜਾਣਨਾ ਚਾਹਿਆ ਕਿ ਅਸੀਂ ਇਕਬਾਲ ਜੈਸੇ ਦਾਨਿਸ਼ਾਂਮੰਦ ਪਾਸੋਂ ਪੱਛਮੀ ਤੇ ਭਾਰਤੀ ਧਰਮ ਦੀ ਤੁਲਨਾਤਮਕ ਵਿਚਾਰ ਸੁਣਨਾ ਚਾਹਵਾਂਗੇ। ਉਸ ਨੇ ਆਪਣੇ ਇਕ ਕੀਮਤੀ ਸੇਅਰ ਦੇ ਰਾਹੀਂ ਮਸ਼ਰਕ ਤੇ ਮਗਰਬ ਦੇ ਧਾਰਮਿਕ ਜੀਵਨ ਬਾਰੇ ਫਲਸਫਾਨਾ ਅੰਦਾਜ਼ ਵਿਚ ਆਪਣੀ ਰਾਏ ਦਾ ਇਜ਼ਹਾਰ ਕੀਤਾ। ਪੱਛਮ (ਮਗਰਬ) ਦਾ ਧਾਰਮਿਕ ਗ੍ਰੰਥ ਤੇ ਅਵਤਾਰਾਂ ਦੇ ਸੰਸਾਰ ਪ੍ਰਤਿ ਉਚਾਰੇ ਵਾਕ ਕੋਈ ਗਹਿਰ ਗੰਭੀਰ ਨਹੀਂ ਹਨ। ਬੇਸਤਰ ਗ੍ਰੰਥਾਂ ਦੀ ਵਿਚਾਰ, ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ 'ਤੇ ਪੂਰੀ ਨਹੀਂ ਉਤਰਦੀ, ਲੇਕਿਨ ਫਿਰ ਵੀ ਸੰਸਾਰ 'ਤੇ ਈਸਾਈਅਤ (ਕਰਿਸਚੈਨਿਟੀ) ਦਾ ਵਾਧਾ ਹੋ ਸਕਿਆ ਤਾਂ ਇਸ ਤਾਂ ਮੁੱਖ ਕਾਰਨ ਈਸਾਈ ਮਿਸ਼ਨਗੀ ਹਨ। ਇਕਬਾਲ ਕਹਿੰਦਾ ਹੈ : ਪੱਛਮ ਦੀ ਸ਼ਰਾਬ ਬੇਸਰੂਰ ਹੈ, ਭਾਵ ਧਾਰਮਿਕ ਗ੍ਰੰਥ ਮੇਰੇ ਅੰਦਾਜ਼ੇ ਮੁਤਾਬਕ 90 ਫੀਸਦੀ ਮਿਥਿਹਾਸ ਹੀ ਹਨ। ਸ਼ਰਾਬ ਖੁਮਾਰੀਗੀਣ ਹੈ, ਲੇਕਿਨ ਫਿਰ ਵੀ ਸੰਸਾਰ ਨੇ ਖੁਸ਼ੀ ਨਾਲ ਇਹ ਜਾਮ ਪੀਤੇ। ਈਸਾਈ ਮਿਸ਼ਨਗੀ ਨੂੰ ਇਕਬਾਲ ਸਾਕੀ ਕਹਿੰਦਾ ਹੈ (ਸ਼ਰਾਬ ਪਿਲਾਣ ਵਾਲਾ)। ਇਨ੍ਹਾਂ ਪਿਲਾਣ ਵਾਲਿਆਂ ਦਾ ਸ਼ਰਾਬ ਨੂੰ ਪੇਸ਼ ਕਰਨ ਦਾ ਅੰਦਾਜ਼ ਅਤਿਅੰਤ ਕੋਮਲ ਹੈ, ਸੁਰਾਹੀ ਚਮਕਦੀ ਅੰਤ ਪਿਆਲੇ ਲਿਸ਼ਕੇ ਹੋਏ ਹਨ। ਹੱਥ ਸੁੰਦਰ, ਸਾਫ਼ ਤੇ ਬੇਦਾਗ ਹਨ। ਇਹ ਵੇਖ ਕੇ ਹਰ ਬਸ਼ਰ ਦਾ ਸ਼ਰਾਬ ਪੀਣ ਨੂੰ ਜੀ ਕਰਦਾ ਹੈ, ਇਨ੍ਹਾਂ ਦਾ ਪੈਮਾਨੇ ਨੂੰ ਪੇਸ਼ ਕਰਨ ਦਾ ਢੰਗ ਜਗਤ ਨੂੰ ਪ੍ਰਭਾਵਤ ਕਰਦਾ ਹੈ। ਇਸੇ ਕਰਕੇ ਸਾਰਾ ਯੌਰਪ, ਅਮਰੀਕਾ ਤੇ ਏਸ਼ੀਆ ਦੇ ਕੁਛ ਹਿੱਸੇ ਪ੍ਰਭਾਵਤ ਹੋ ਕੇ ਈਸਾਈ ਬਣੇ।

ਪਰੰਤੂ ਭਾਰਤ (ਮਸ਼ਰਕ—ਪੂਰਬ) ਵਿਚ ਧਰਮ ਦੇ ਪ੍ਰਚਾਰਕ ਤੇ ਪ੍ਰਬੰਧਕੀ ਢਾਂਚਾ ਇਸ ਮਹਾਨ ਕਲਾ ਤੋਂ ਹੀਣਾ ਹੈ। ਭਾਵੇਂ ਪੂਰਬ ਦੇ ਧਰਮ ਗ੍ਰੰਥ ਤੇ ਉਨ੍ਹਾਂ ਦੇ ਆਚਾਰੀਆ, ਗੁਰੂ ਤੇ ਅਵਤਾਰ ਬਹੁਤ ਗਹਿਰ ਗੰਭੀਰ ਸੋਚਣੀ ਦੇ ਮਾਲਕ ਹਨ, ਪ੍ਰਾਚੀਨ ਉਪਨਿਸ਼ਦਾਂ ਦਾ ਗਿਆਨ, ਬਹੁਤ ਗਹਿਰੀ ਤੇ ਉੱਚੀ ਸੋਚਣੀ ਰੱਖਦੇ ਹਨ; ਗਿਆਨ ਦੇ ਮਹਾਨ ਸਾਗਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਮਹਾਰਾਜ ਦੀ ਅੰਮ੍ਰਿਤਮਈ ਬਾਣੀ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ 'ਤੇ ਪੂਰੀ ਉਤਰਦੀ ਹੈ, ਬਲਕਿ ਵਿਗਿਆਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੰਮੀ ਖੋਜ ਦੇ ਸਾਹਮਣੇ ਘੁਟਨਿਆਂ ਦੇ ਬਲ ਚੱਲਦਾ ਹੈ; ਮਨ ਦੀਆਂ ਅਤਿਅੰਤ ਗਹਿਰਾਈਆਂ ਤੇ ਮਨ ਤੋਂ ਪਾਰ ਦੀਆਂ ਉਚਾਈਆਂ ਰਸ-ਪੂਰਵਕ ਢੰਗ ਨਾਲ ਦੱਸੀਆਂ ਹਨ, ਪਰ ਫਿਰ ਵੀ ਸੰਸਾਰ ਇਨ੍ਹਾਂ ਦੇ ਸਰੂਰ ਤੋਂ ਵਾਂਝਾ ਹੈ। ਇਸ ਸੰਬੰਧ ਵਿਚ ਇਕਬਾਲ ਦਾ ਨਜ਼ਰੀਆ ਇਹ ਹੈ ਕਿ ਪ੍ਰਬੰਧ ਦੇ ਸਾਕੀ ਜਾਮ ਨੂੰ ਪੇਸ਼ ਕਰਨ ਦਾ ਅੰਦਾਜ਼ ਨਹੀਂ ਜਾਣਦੇ, ਉਨ੍ਹਾਂ ਦੇ ਹੱਥ ਵੀ ਸਾਫ਼ ਤੇ ਬੇਦਾਗ ਨਹੀਂ ਹਨ। ਉਪਨਿਸ਼ਦਾਂ ਦੇ ਸਾਕੀ ਬ੍ਰਾਹਮਣ ਹਨ, ਜਿਨ੍ਹਾਂ ਨੇ ਜਾਤ-ਪਾਤ ਤੇ ਵਰਣ-ਵੰਡ ਦੀਆਂ ਐਸੀਆਂ ਵੰਡੀਆਂ ਪਾਈਆਂ, ਜਿਸ ਨਾਲ ਮਨੁੱਖ, ਮਨੁੱਖ ਤੋਂ ਦੂਰ ਹੋ ਗਿਆ। ਕਿਰਤ ਕਰ ਕੇ ਆਪਣੀ ਉਪਜੀਵਕਾ ਚਲਾਉਣ ਵਾਲਾ ਤੇ ਜਗਤ ਵਿਚ ਬਹੁਪੱਖੀ ਕਾਰਜਸ਼ੀਲ ਕਿਰਤੀ ਸੂਦਰ ਆਖਿਆ ਗਿਆ। ਇਸ ਬਹੁ-ਗਿਣਤੀ ਤਬਕੇ ਨੂੰ ਧਰਮ ਮੰਦਿਰਾਂ ਦੇ ਪ੍ਰਵੇਸ਼ ਤੋਂ ਰੋਕ ਦਿੱਤਾ ਗਿਆ। ਧਰਮ ਗ੍ਰੰਥਾਂ ਦੇ ਪੜ੍ਹਨ ਤੇ ਸੁਣਨ ਦੇ ਅਧਿਕਾਰ ਨੂੰ ਖੋਲਿਆ ਗਿਆ। ਧਰਮ ਮੰਦਿਰ ਧਾਰਮਿਕ ਉਸਾਰੀ ਦੇ ਕੇਂਦਰ ਹਨ, ਵਿਦਿਆਲਿਆਂ ਵਿਚ ਬੈਧਿਕ ਉੱਨਤੀ ਹੁੰਦੀ ਹੈ, ਪਰੰਤੂ ਬ੍ਰਾਹਮਣਾਂ ਵੱਲੋਂ ਧਰਮ ਮੰਦਿਰ ਤੇ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਕਰ, ਧਾਰਮਿਕ ਤੇ ਬੈਧਿਕ ਵਿਕਾਸ ਪੱਖੋਂ ਇਸ ਬਹੁ-ਗਿਣਤੀ ਤਬਕੇ ਨੂੰ ਵਾਂਝਾ ਕਰ ਦਿੱਤਾ ਗਿਆ। ਬ੍ਰਾਹਮਣ ਦੀ ਸਿਰਮੌਰਤਾ ਦੀ ਕੋਈ ਬਰਾਬਰੀ ਨਾ ਕਰੇ ਤੇ ਉਸ ਤੋਂ ਕੋਈ ਅੱਗੇ ਨਾ ਲੰਘ ਜਾਏ, ਬ੍ਰਾਹਮਣ ਦੀ ਸਾਰੀ ਸ਼ਕਤੀ ਇਸੇ ਵਿਚ ਪ੍ਰਚਲਿਤ ਹੁੰਦੀ ਰਹੀ। ਇਸ ਤਰ੍ਹਾਂ ਬ੍ਰਾਹਮਣ ਕਠੋਰ ਤੋਂ ਕਠੋਰ ਹੁੰਦਾ ਗਿਆ। ਭਾਵੇਂ ਉਪਨਿਸ਼ਦਾਂ ਦਾ ਗਿਆਨ ਮਹਾਨ ਸੀ, ਰਸਪੂਰਕ ਸੀ, ਪਰ ਬ੍ਰਾਹਮ ਦੇ ਪੇਸ਼ ਕਰਨ ਦਾ ਢੰਗ ਕਠੋਰ ਤੇ ਸੀਮਿਤ ਸੀ। ਇਹੀ ਹਾਲ ਗਰਬਾਣੀ ਦੇ ਕਥਾਕਾਰਾਂ ਤੇ ਵਿਆਖਿਆਕਾਰਾਂ ਦਾ ਸੀ। ਪ੍ਰਥਮ, ਇਨ੍ਹਾਂ ਦਾ ਪ੍ਰਚਾਰ ਪ੍ਰਬੰਧਕੀ ਢਾਂਚੇ ਦੀ ਅਹੰਕਾਰੀ ਪਕੜ ਤੋਂ ਬਾਹਰ ਨਹੀਂ ਸੀ; ਦੂਜਾ, ਇਨ੍ਹਾਂ ਦੇ ਕਹਿਣ ਦੇ ਢੰਗ ਨਾਲ ਗੁਰਬਾਣੀ ਦੀ ਉਚਿਤ ਮਹਾਨਤਾ ਪ੍ਰਗਟ ਨਹੀਂ ਹੁੰਦੀ ਸੀ, ਸੁਆਰਥ ਤੇ ਅਹੰਕਾਰ ਕਰਕੇ ਪ੍ਰਚਾਰਕ, ਪ੍ਰਚਾਰਕ ਤੋਂ ਦੂਰ ਸੀ, ਜਿਸ ਕਰਕੇ ਇਨ੍ਹਾਂ ਦੀ ਕਥਨੀ ਜਗਤ ਨੂੰ ਗੁਰਬਾਣੀ ਦੇ ਨੇੜੇ ਲਿਆਉਣ ਦੇ ਅਸਮਰਥ ਸੀ। ਸਹਿਜੇ ਸਹਿਜੇ ਇਸ ਦਾ ਵਿਵਹਾਰ ਵੀ ਬ੍ਰਾਹਮਣੀ ਪ੍ਰਚਾਰਕ ਜੈਸਾ ਹੋ ਗਿਆ। ਈਸ਼ਵਰੀ ਵਿਸ਼ਵਾਸ ਦੀ ਸੁੱਚਤਾ ਤੇ ਗੁਰਬਾਣੀ ਦੇ ਅਨੁਭਵੀ ਗਿਆਨ ਦੀ ਬੁੱਧਤਾ ਤੋਂ ਹੀਣਾ ਸੀ। ਸਰੂਰ, ਰੱਬੀ ਮਸਤੀ, ਗਿਆਨ ਦੀ ਸੁਹੱਪਣਤਾ ਨਾਲ ਭਰੀ ਹੋਈ ਮਦਿਰਾ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਮ ਮਨੁੱਖਤਾ ਦੀ ਪਹੁੰਚ ਤੋਂ ਪਰੋਂ ਰਿਹਾ ਹੈ,

ਕਿਉਂਕਿ ਪ੍ਰਚਾਰਕ (ਸਾਕੀ) ਇਸ ਸਰੂਰ ਨੂੰ ਵੰਡਣ ਤੇ ਪੇਸ਼ ਕਰਨ ਦੇ ਅੰਦਾਜ਼ ਤੋਂ ਵਾਂਝੇ ਸਨ। ਦੁਖਿਤ ਹੋ ਕੇ ਇਕਬਾਲ ਨੇ ਆਪਣੇ ਇਕ ਸ਼ੇਅਰ ਵਿਚ ਇਹ ਸਾਰੇ ਹਾਲਾਤ ਵਾਜ਼ਿਆ ਕਰ ਦਿੱਤੇ :

ਬਹੁਤ ਦੇਖੇ ਹੈਂ ਮੈਨੇ ਮਸ਼ਰਕ-ਓ-ਮਗਰਬ ਕੇ ਮੈਖਾਨੇ /  
ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਮੈਖਾਨਾ /

ਬ੍ਰਾਹਮਣ ਦੀ ਕਠੋਰ ਤੇ ਅਹੰਕਾਰੀ ਬਿਰਤੀ ਨੇ ਪੰਜ ਹਜ਼ਾਰ ਸਾਲ ਤਕ ਸੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਅਤੇ ਸਿਖ ਜਗਤ ਦੀ ਮਹੰਤ ਸ੍ਰੇਣੀ ਨੇ ਗੁਰੂ ਤੇਗ ਬਹਾਦਰ ਜੀ ਲਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਹ ਤਾਂ ਇਸ ਤਰ੍ਹਾਂ ਸੀ ਜਿਵੇਂ ਕੋਈ ਘਰ ਦਾ ਨੌਕਰ ਮਾਲਕ ਲਈ ਘਰ ਦੇ ਦਰਵਾਜ਼ੇ ਬੰਦ ਕਰ ਦੇਵੇ। ਪ੍ਰਚਾਰਕ ਸ੍ਰੇਣੀ ਦਾ ਕਬਨ ਕਰਨ ਵਿਚ ਸ਼ਕਤੀ ਤੇ ਸਮਾਂ ਇਤਨਾ ਖਰਚ ਹੋ ਜਾਂਦਾ ਹੈ ਕਿ ਮੰਨਣ ਤੇ ਕਰਨ ਲਈ ਉਸ ਕੋਲ ਸਮਾਂ ਬਚਦਾ ਹੀ ਨਹੀਂ ਅਤੇ ਜਿਨ੍ਹਾਂ ਪ੍ਰਚਾਰਕਾਂ ਕੋਲ ਸ਼ਕਤੀ ਤੇ ਸਮਾਂ ਹੁੰਦਾ ਹੈ, ਵਿਸ਼ਵਾਸ ਤੇ ਸਰਧਾਹੀਣੇ ਹੋਣ ਕਰਕੇ ਉਹ ਆਪਣੀ ਸ਼ਕਤੀ ਤੇ ਸਮਾਂ ਪ੍ਰਭੂ-ਚਿੰਤਨ 'ਤੇ ਨਹੀਂ ਲਾਉਂਦੇ। ਸਰਧਾਹੀਣਾ ਇਹ ਗਿਆਨ ਲੰਗੜਾ ਹੁੰਦਾ ਹੈ, ਜਿਸ ਦੀ ਪਹੁੰਚ ਮੰਜ਼ਿਲ ਤਕ ਨਹੀਂ ਹੁੰਦੀ। ਇਸੇ ਵਾਸਤੇ ਇਨ੍ਹਾਂ ਲੋਕਾਂ ਦੀ ਕਬਨੀ ਮੰਜ਼ਿਲ ਦੀ ਪ੍ਰੇਰਨਾ ਦੇਣ ਵਿਚ ਅਸਫਲ ਰਹਿੰਦੀ ਹੈ।

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥

(ਆਸਾ ਮ: ੫, ਪੰਨਾ 381)

ਜਿਸ ਵਿਚਾਰ ਨੂੰ ਮਨ ਨਹੀਂ ਮੰਨਦਾ, ਅਗਰ ਉਸ ਨੂੰ ਸੁਣਾਇਆ ਜਾਵੇ ਤਾਂ ਐਸਾ ਵਿਚਾਰ ਦੂਸਰਿਆਂ ਦੇ ਮਨ ਤਕ ਨਹੀਂ ਪਹੁੰਚਦਾ, ਕਿਉਂਕਿ ਅਟਲ ਨਿਯਮ ਹੈ ਕਿ ਜਿਹੜੀ ਗੱਲ ਮਨ ਵਿਚੋਂ ਨਹੀਂ ਨਿਕਲਦੀ, ਉਹ ਮਨ ਤਕ ਨਹੀਂ ਪਹੁੰਚਦੀ।

ਦਿਲ ਸੇ ਜੋ ਬਾਤ ਨਿਕਲਤੀ ਹੈ, ਅਸਰ ਰਖਤੀ ਹੈ।  
ਪਰ ਨਹੀਂ, ਤਾਕਤੇ ਪਰਵਾਜ਼ ਮਗਰ ਰਖਤੀ ਹੈ।

ਪੰਨ ਗੁਰੂ ਨਾਨਕ ਦੇਵ ਜੀ ਦਾ ਭੁਰਮਾਨ ਪ੍ਰਚਾਰਕ (ਬ੍ਰਾਹਮਣ) ਲਈ ਬੜਾ ਸੁੰਦਰ ਹੈ :

ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ੍ਰ ਦਾਨੁ ॥

(ਵਾਰ ਸਾਰੰਗ, ਮ: ੧, ਪੰਨਾ 1240)

ਵਿਦਵਾਨ ਵਕਤਾ ਅਗਰ ਆਪਣੀ ਪ੍ਰਾਲਥਧ ਤੇ ਸੰਤੁਸ਼ਟ ਨਹੀਂ ਤਾਂ ਉਸ ਦੀ

ਕਬਨੀ ਨਾਲ ਕਿਸੇ ਨੂੰ ਸੰਤੁਸ਼ਟੀ ਨਹੀਂ ਹੋਣ ਲੱਗੀ।

ਕਬਨੀ ਕਹਿ ਭਰਮੁ ਨ ਜਾਈ ॥

ਸਭ ਕਥਿ ਕਥਿ ਰਹੀ ਲੁਕਾਈ ॥

(ਸੋਰਠਿ ਕਬੀਰ, ਪੰਨਾ 655)

ਇਸ ਤਰ੍ਹਾਂ ਦੀ ਸੰਤੋਖਹੀਣੀ ਕਬਨੀ ਸੰਸਾਰਕ ਧੰਧਾ ਹੁੰਦੀ ਹੈ। ਕਬਾਕਾਰ ਲਈ ਸਤਿਸੰਗ ਦਾ ਮਾਹੌਲ ਬਾਜ਼ਾਰ ਹੀ ਹੁੰਦਾ ਹੈ, ਉਸ ਦਾ ਭ੍ਰਮਣ ਕਬਨ ਸਿਰਫ਼ ਬਾਜ਼ਾਰੂ ਹੀ ਹੁੰਦਾ ਹੈ :

ਜਉ ਜਾਨੈ ਮੈ ਕਬਨੀ ਕਰਤਾ ॥

ਚਿਆਪਾਰੀ ਬਸੁਧਾ ਜਿਉ ਫਿਰਤਾ ॥

(ਗਊੜੀ ਬਾਵਨ ਅਖਰੀ ਮ: ੫, ਪੰਨਾ 255)

ਇਸ ਤਰ੍ਹਾਂ ਦੀ ਕਬਨੀ ਸਹਿਜੇ ਸਹਿਜੇ ਇਕ ਕਲਾਕਾਰ ਦੀ ਕਲਾ ਹੀ ਬਣ ਕੇ ਰਹਿ ਜਾਂਦੀ ਹੈ। ਅਗਰ ਕਬਨੀ ਕਿਰਦਾਰ ਵੀ ਹੋਵੇ ਤਾਂ ਇਸ ਨਾਲ ਜਿਥੇ ਜਗਤ ਨੂੰ ਸੁਧਾਰਕ ਜੀਵਨ ਮਿਲਦਾ ਹੈ, ਉਥੇ ਕਬਾਕਾਰ ਦੀ ਉਪਜੀਵਕਾ ਸੋਹਣੇ ਢੰਗ ਨਾਲ ਚੱਲਦੀ ਹੈ। ਅਗਰ ਉਸ ਦਾ ਸਾਰਾ ਧਿਆਨ ਕਬਨੀ ਦੁਆਰਾ ਜਗਤ ਨੂੰ ਸੱਚ ਨਾਲ ਜੋੜਨਾ ਹੋ ਜਾਏ ਤਾਂ ਰੋਜ਼ੀ ਦੀ ਵਿਅਰਥ ਦੀ ਚਿੰਤਾ ਦਾ ਬੋਝ ਲਹਿ ਜਾਂਦਾ ਹੈ।

ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥

(ਮਾਰੂ ਮ: ੫, ਪੰਨਾ 1070)

ਦੇ ਮਹਾਂਵਾਕ ਅਨੁਸਾਰ ਉਹ ਚਿੰਤਾ ਰਹਿਤ ਹੋ ਜਾਂਦਾ ਹੈ। ਉਸ ਦੀ ਰੋਜ਼ੀ ਦੀ ਚਿੰਤਾ ਫਿਰ ਉਹ ਕਰਦਾ ਹੈ, ਜਿਸ ਦੀ ਉਹ ਕਬਨੀ ਕਰਦਾ ਹੈ, ਨਹੀਂ ਤਾਂ ਕਬਨੀ ਕਿਰਦਾਰਹੀਣ ਹੋ ਕੇ ਬਾਜ਼ਾਰੂ ਹੋ ਜਾਂਦੀ ਹੈ।

ਇਕਬਾਲ ਬੜਾ ਉਪਦੇਸ਼ਕ ਹੈ ਮਨ ਬਾਤਾਂ ਸੇ ਮੋਹ ਲੇਤਾ ਹੈ।

ਗੁਫਤਾਰ ਕਾ ਯਿਹ ਗਾਜ਼ੀ ਤੇ ਬਨਾ ਕਿਰਦਾਰ ਕਾ ਗਾਜ਼ੀ ਬਨ ਨਾ ਸਕਾ ।

ਵੈਸੇ ਤਾਂ ਕਿਰਦਾਰਹੀਣੀ ਕਬਨੀ ਵਿਆਪਕ ਤਲ 'ਤੇ ਮੰਦਰ, ਮਸਜਿਦ, ਚਰਚ ਤੇ ਗੁਰਦਵਾਰਿਆਂ ਵਿਚ ਚੱਲ ਰਹੀ ਹੈ ਪਰ ਮੈਂ ਇਸ ਲੇਖਣੀ ਦੇ ਰਾਹੀਂ ਅਧਿਕਤਰ ਗੁਰਦਵਾਰਿਆਂ ਵਿਚ ਚੱਲ ਰਹੀ ਕਬਨੀ ਤੇ ਕਬਾਕਾਰਾਂ ਦਾ ਜ਼ਿਕਰ ਕਰ ਰਿਹਾ ਹਾਂ। ਭਾਈ ਗੁਰਦਾਸ ਜੈਸੇ ਵਿਆਖਿਆਕਾਰ, ਕਬਾਕਾਰ ਤਾਂ ਗੰਗੋਤਰੀ ਵਿਚੋਂ ਨਿਕਲੀ ਗੰਗਾ ਤੁਲ ਨਿਰਮਲ ਸਨ। ਪਰੰਤੂ ਅੱਜ ਕੱਲ ਵਿਚਾਰਾਂ ਦੀ ਇਹ ਵਗਦੀ ਧਾਰਾ ਨਾ ਸਵੱਛ ਕਰਦੀ ਹੈ, ਨਾ ਪਿਆਸ ਹੀ ਬੁਝਾਉਂਦੀ ਹੈ। ਅਨੁਭਵਹੀਣ, ਆਚਾਰਹੀਣ, ਵਿਚਾਰਹੀਣ ਕਬਨੀ ਕੇਵਲ ਕਬਾਕਾਰ ਨੂੰ ਹੀ ਪ੍ਰਗਟ ਕਰਦੀ ਹੈ, ਨਿਰੰਕਾਰ ਦਾ ਰੂਪ ਨਹੀਂ ਦਰਸਾਉਂਦੀ,

ਅੰਨ੍ਤਰ ਕਬਾਕਾਰ ਦੀ ਰੁਚੀ ਵੀ ਆਪਣੇ ਆਪ ਨੂੰ ਪ੍ਰਗਟ ਕਰਨ ਤਕ ਹੀ ਸੀਮਿਤ ਹੁੰਦੀ ਹੈ। ਕਿਧਰੋਂ ਕੋਈ ਕਬਾਕਾਰ ਆਚਾਰ-ਆਸ਼ਰਿਤ ਯਾ ਅੰਕਾਰ-ਆਸ਼ਰਿਤ ਸੱਚਾਈ ਪ੍ਰਗਟ ਕਰਦਾ ਵੀ ਹੈ ਤਾਂ ਉਹ ਪ੍ਰਬੰਧਕੀ ਢਾਂਚੇ ਦੇ ਅਨੁਕੂਲ ਨਹੀਂ ਹੁੰਦੀ। ਪ੍ਰਬੰਧਕੀ ਢਾਂਚਾ ਆਪਣੀ ਪ੍ਰਬੰਧ ਸ਼ਕਤੀ ਵਰਤ ਕੇ ਐਸੀ ਕਥਨੀ ਦੇ ਦਰਵਾਜ਼ੇ ਬੰਦ ਕਰਦਾ ਰਿਹਾ ਹੈ, ਜਿਸ ਕਰਕੇ ਗੁਰਦਵਾਰਿਆਂ ਵਿਚ ਸੀਮਿਤ ਵਿਚਾਰ ਕਥਨੀ ਕਰਕੇ, ਸੀਮਿਤ ਸੋਚਣੀ ਵਾਲੇ ਕਬਾਕਾਰ ਹੀ ਬਹੁਗਿਣਤੀ ਵਿਚ ਹਨ, ਜਿਨ੍ਹਾਂ ਦੀਆਂ ਕਥਨੀਆਂ ਕਪੋਲ ਕਲਪਨਾਵਾਂ 'ਤੇ ਹੁੰਦੀਆਂ ਹਨ ਜੋ ਸਿਰਫ਼ ਅੰਧ-ਵਿਸ਼ਵਾਸ ਦਾ ਪ੍ਰਗਟਾਵਾ ਕਰਦੀਆਂ ਹਨ। ਸਿਧਾਂਤਕ ਤੇ ਇਤਿਹਾਸਕ ਪੱਖ ਤੋਂ ਹੀਣੀਆਂ ਕਥਨੀਆਂ ਦੀ ਭਰਮਾਰ ਹੈ। ਸਾਡੇ ਵਿਚ ਕੋਈ ਐਸਾ ਮਹਾਨ ਸ਼ਿਕਸ਼ਾ ਕੇਂਦਰ ਵੀ ਨਹੀਂ ਹੈ, ਜਿਥੇ ਸਿਧਾਂਤ, ਗਿਆਨ, ਇਤਿਹਾਸ ਤੇ ਪ੍ਰਭੂ-ਅਨੁਭਵ-ਆਸ਼ਰਿਤ ਗੁਰਮਤਿ ਪੜਾਈ ਜਾਂਦੀ ਹੋਵੇ। ਸ਼ਿਕਸ਼ਕ ਤਬਕਾ ਸੂਚਨਾਵਾਂ ਤਕ ਹੀ ਸੀਮਿਤ ਹੈ ਅੰਨ੍ਤਰ ਰੱਖਣ ਵਾਲੇ ਵਿਦਿਆਰਥੀ ਵੀ ਨਹੀਂ ਹਨ, ਜਿਸ ਕਰਕੇ ਅਸੀਂ ਕੋਈ ਮਹਾਨ ਸ਼ਿਕਸ਼ਾ ਕੇਂਦਰ ਦੀ ਅਸਥਾਪਨਾ ਨਹੀਂ ਕਰ ਸਕੇ। ਅਜੇ ਸਾਡੇ ਨਾਲੋਂ ਹੋਰ ਮਤ-ਮਤਾਂਤਰਾਂ ਨੇ ਇਸ ਪੱਖ ਕਾਫ਼ੀ ਸਫਲਤਾ ਹਾਸਲ ਕੀਤੀ ਹੋਈ ਹੈ।

### (ਸ) ਢਾਡੀ, ਕਵੀ ਤੇ ਲੇਖਕ

ਲੇਖਕ ਤੇ ਕਵੀ ਜੋ ਇਸੇ ਪ੍ਰਚਾਰਕ ਸ਼੍ਰੇਣੀ ਵਿਚ ਆਉਂਦੇ ਹਨ, ਇਨ੍ਹਾਂ ਦੀ ਰੂਪ-ਰੋਖਾ ਮੌਲਿਕੀ ਵਿਚ ਆਪਣੇ ਪ੍ਰਦਰਸ਼ਿਤ ਕਰ ਰਿਹਾ ਹਾਂ। ਭਾਈ ਗੁਰਦਾਸ ਲੇਖਕ ਤੇ ਕਵੀਆਂ ਦੇ ਪਿਤਾਮਾ ਹਨ। ਅਗਾਂਹ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਚਰਨ ਸ਼ਰਨ ਵਿਚ 52 ਕਵੀਆਂ ਨੂੰ ਰੱਖ ਕੇ, ਲੇਖਕ ਤੇ ਕਵੀ ਸ਼੍ਰੇਣੀ ਪ੍ਰਬੰਧ ਤੇ ਵਿਆਪਕ ਰੂਪ ਵਿਚ ਪ੍ਰੋਤਸਾਹਿਤ ਕੀਤੀ। ਲੰਬੇ ਸਮੇਂ ਤੋਂ ਇਹ ਸ਼੍ਰੇਣੀ ਪ੍ਰਚਾਰ ਦੀ ਦੁਨੀਆ ਵਿਚ ਆਪਣਾ ਯੋਗਦਾਨ ਦਿੰਦੀ ਰਹੀ ਹੈ। ਸੰਸਾਰ ਦੇ ਧਾਰਮਿਕ, ਸਮਾਜਕ ਤੇ ਰਾਜਨੀਤਕ ਰੂਪ ਨੂੰ ਉਜਾਗਰ ਕਰਨ ਲਈ ਕਵੀ ਤੇ ਲੇਖਕਾਂ ਦੀ ਕਲਮ ਬੁਨਿਆਦ ਦਾ ਕੰਮ ਕਰਦੀ ਰਹੀ ਹੈ। ਕਹਿੰਦੇ ਹਨ ਕਿ ਲੇਖਕ ਬਹੁਤ ਦੂਰ-ਦ੍ਰਿਸ਼ਟ ਚਾਹੀਦਾ ਹੈ ਕਿਉਂਕਿ ਲੇਖਣੀ ਬਹੁਤ ਸਮੇਂ ਤਕ ਜਿੰਦਾ ਰਹਿੰਦੀ ਹੈ। ਲੇਖਣੀ ਦੇ ਆਸਰੇ ਲੇਖਕ ਤੇ ਲੇਖਣੀ ਵਿਚ ਉਸ਼ਰਿਆ ਰੂਪ ਸੰਸਾਰ ਵਿਚ ਬਣਿਆ ਰਹਿੰਦਾ ਹੈ। ਪਤਾ ਨਹੀਂ ਕਿਤਨੇ ਬਾਦਸ਼ਾਹ, ਸੰਤ ਮਹਾਪੁਰਸ਼ ਇਸ ਜ਼ਮੀਨ 'ਤੇ ਹੋ ਚੁੱਕੇ ਹਨ, ਪਰ ਉਹੀ ਅੱਜ ਸਾਡੇ ਸਾਹਮਣੇ ਹਨ ਜੋ ਲੇਖਣੀ ਵਿਚ ਹਨ। ਭਾਸ਼ਾ ਅਤੇ ਗਿਆਨ ਵਿਗਿਆਨ ਦੇ ਨਾਲ ਨਾਲ ਲੇਖਣੀ ਵੀ ਵਿਗਸਤ ਹੁੰਦੀ ਰਹੀ। ਗੁਰਮਤਿ ਦੇ ਆਦਿ ਕਾਲ

ਤੋਂ ਗੁਰਮਤਿ ਦਾ ਗਿਆਨ ਪਰਮਾਤਮਾ (ਖਸਮ) ਤੋਂ ਨਾਜ਼ਲ ਹੁੰਦਾ ਰਿਹਾ। ਉਸ ਨੂੰ ਸਤਿਗੁਰ ਸਾਹਿਬਾਨ ਨੇ ਕਲਮਬੰਦ ਕਰ, ਬੱਦਲ ਬਣ ਕੇ, ਹਰ ਥਾਂ ਤੇ ਹਰ ਸਮੇਂ ਬਰਸ ਕੇ ਹਰਾ-ਭਰਾ ਕਰਨ ਦਾ ਵਸੀਲਾ ਪਰਦਾਨ ਕੀਤਾ, ਅੰਨ੍ਤਰ ਲੇਖਣੀ ਦਾ ਉਹ ਬੱਦਲ ਧੰਨ ਗੁਰੂ ਗ੍ਰੰਥ ਸਾਹਿਬ ਹਰ ਥਾਂ ਹਰ ਸਮੇਂ ਭਰਪੂਰ ਵਰਸ਼ਾ ਕਰ ਰਿਹਾ ਹੈ। ਭਗਤ ਵੀ ਉਹੀ ਅੱਜ ਸਾਹਮਣੇ ਹਨ, ਜਿਨ੍ਹਾਂ ਦੀਆਂ ਲੇਖਣੀਆਂ ਦੇ ਮਹਿਲ ਮੌਜੂਦ ਹਨ। ਨਹੀਂ ਤੇ ਐਸੇ ਵੀ ਭਗਤ ਹੋਏ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਗਾਵਿਆ ਤੇ ਜੀਵਿਆ, ਪਰ ਲੇਖਣੀ ਦਾ ਮਹਿਲ ਨਾ ਉਸਾਰ ਸਕੇ ਜਾਂ ਉਸਾਰਨਾ ਨਾ ਚਾਹਿਆ, ਉਹ ਸਾਡੇ ਚਿਤ ਚੇਤੇ ਵਿਚ ਨਹੀਂ ਹਨ :  
 ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕ ਕਿਆ ਵੀਚਾਰੇ ॥  
 (ਜਪ ਜੀ ਸਾਹਿਬ)

ਗੁਰਮਤਿ ਜਗਤ ਵਿਚ ਲੇਖਕ ਸ਼੍ਰੇਣੀ ਦਾ ਹਰ ਸਮੇਂ ਭਰਪੂਰ ਯੋਗਦਾਨ ਰਿਹਾ ਹੈ। ਕਲਮ ਦੇ ਤੇ ਦਿਮਾਗ ਦੇ ਧਨੀ 52 ਕਵੀਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਦੀ ਸੋਭਾ ਬਣਾਇਆ ਤੇ ਇਸ ਤਰ੍ਹਾਂ ਗੁਰੂਆਂ ਦੇ ਦਰਬਾਰ ਵਿਚ ਕਵੀ ਦਰਬਾਰ ਚੱਲਦੇ ਰਹੇ। ਇਸ ਪਰਿਵਾਰ ਵਿਚ ਅੱਗੇ ਚੱਲ ਕੇ ਭਾਈ ਸੰਤੋਖ ਸਿੰਘ ਜੀ ਦੀ ਕਾਵਿ-ਧਾਰਾ ਸ਼ਾਮਲ ਹੋਈ, ਜਿਸ ਦਾ ਸਦਕਾ ਦਸਾਂ ਗੁਰੂਆਂ ਦੀ ਜੀਵਨ-ਕਥਾ ਅੱਜ ਉਪਲਬਧ ਹੈ। ਭਾਈ ਸਾਹਿਬ ਜੀ ਦੀ ਲਿਖਤ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਅੱਜ ਵੀ ਵੱਡੇ ਵੱਡੇ ਗੁਰਦਵਾਰਿਆਂ ਵਿਚ ਹੁੰਦੀ ਹੈ, ਜਿਸ ਦਾ ਸਦਕਾ ਮਨੁੱਖ ਆਪਣੀ ਇਤਿਹਾਸਕ ਵਿਰਾਸਤ ਨੂੰ ਸਮਝਣ ਵਿਚ ਸਮਰੱਥ ਹੁੰਦਾ ਹੈ। ਭਾਈ ਸਾਹਿਬ ਦਾ ਜਪੁਜੀ ਸਾਹਿਬ ਦਾ ਟੀਕਾ ਗਰਭ ਗੰਜਨੀ ਗਿਆਨ ਦਾ ਅਮੇਲਕ ਖਜ਼ਾਨਾ ਹੈ, ਜਿਸ ਨੂੰ ਪੜ੍ਹ ਕੇ ਮਨੁੱਖ ਨੂੰ ਆਪਣੇ ਵਿਦਿਆ ਦੇ ਅੰਕਾਰ ਤੋਂ ਛੁਟਕਾਰਾ ਮਿਲਦਾ ਹੈ, ਅੰਨ੍ਤਰ ਵਾਕਿਆ ਹੀ ਇਹ ਟੀਕਾ ਗਰਭ ਗੰਜਨ ਹੈ। ਲੇਖਕਾਂ ਦੇ ਪਿਤਾਮਾਂ ਭਾਈ ਗੁਰਦਾਸ ਜੀ ਤੋਂ ਇਹ ਪ੍ਰਣਾਲੀ ਚੱਲੀ, ਭਾਈ ਮਨੀ ਸਿੰਘ ਤੇ ਮੁਸਲਮਾਨ ਇਤਿਹਾਸਕਾਰ ਮੁਹਸਨ ਫਾਨੀ, ਫਿਰ 52 ਕਵੀ ਤੇ ਉਨ੍ਹਾਂ ਦੇ ਮੌਢੀ ਭਾਈ ਨੰਦ ਲਾਲ, ਵਿਦਿਆਮਾਰਤੰਡ ਭਾਈ ਸੰਤੋਖ ਸਿੰਘ ਜੀ ਨੇ ਇਸ ਪਰਿਵਾਰ ਨੂੰ ਚੱਲਦਾ ਰੱਖਣ ਲਈ ਅਮਰ ਕ੍ਰਿਤ, ਅਮਰ ਲੇਖਣੀ ਦੇ ਰਾਹੀਂ ਭਰਪੂਰ ਦਾਨ ਦਿੱਤਾ।

ਉਨ੍ਹੀਵੀਂ ਤੇ ਵੀਹੀਵੀਂ ਸਦੀ ਵਿਚ ਵੀ ਐਸੇ ਕਲਮ ਦੇ ਧਨੀ ਹੋਏ ਜਿਨ੍ਹਾਂ ਨੇ ਆਪਣੇ ਸੁਲਝੇ ਬੈਧਿਕ ਬਲ ਦੇ ਰਾਹੀਂ ਗੁਰਮਤਿ ਨੂੰ ਮੰਜ਼ਰੇ-ਆਮ ਕੀਤਾ, ਜਿਨ੍ਹਾਂ ਵਿਚ ਅੱਲਾਜਾਰ ਖਾਂ ਜੋਗੀ, ਮੈਕਾਲੜ, ਕਨਿੰਘਮ, ਜਰਮਨ ਲੇਖਕ ਟਰੰਪ, ਪਰਸੀਅਨ ਲੇਖਕ ਗਿਆਨੀ ਲਾਲ ਸਿੰਘ ਹਨੀਫ਼, ਪਿੰਸੀਪਲ ਗੰਗਾ ਸਿੰਘ,

ਪਿੰਸੀਪਲ ਸਾਹਿਬ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ, ਡਾਕਟਰ ਗੰਡਾ ਸਿੰਘ, ਡਰੀਦਕੋਟੀ ਵਿਦਵਾਨ ਸੁਆਮੀ ਕਲਿਆਣ ਦਾਸ, ਸੁਆਮੀ ਹਰਨਾਮ ਦਾਸ, ਲਾਲਾ ਦੰਲਤ ਰਾਇ, ਨਾਨਕ ਚੰਦ ਨਾਜ਼ ਮੁਢਲੀ ਸ੍ਰੋਣੀ ਵਿਚ ਆਉਂਦੇ ਹਨ। ਸੋਹਣ ਸਿੰਘ ਸੀਤਲ, ਨਰਿੰਦਰ ਸਿੰਘ ਸੋਚ, ਕਾਨੂ ਸਿੰਘ ਨਾਭਾ, ਖੂਜਾ ਦਿਲ ਮੁਹੰਮਦ, ਸੰਤ ਵਿਨੋਬਾ ਭਾਵੇ, ਆਚਾਰੀਆ ਰਜਨੀਸ਼, ਅਕਾਲੀ ਕੌਰ ਸਿੰਘ ਜੈਸੇ ਕਲਮ ਦੇ ਧਨੀਆਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਇਨ੍ਹਾਂ ਵਿਚੋਂ ਕੁਛ ਅਨਮਤੀਏ ਮਹਾਂਪੁਰਸ਼ ਚਿੰਤਕ, ਦਾਰਸ਼ਨਿਕ ਤੇ ਇਤਿਹਾਸਕਾਰ ਹਨ। ਕੁਛ ਇਕ ਨੂੰ ਛੱਡ ਕੇ ਇੰਤਜ਼ਾਮੀ ਢਾਂਚੇ ਦੀ ਅਣਗਹਿਲੀ ਦੇ ਸ਼ਿਕਾਰ ਹਨ। ਕੁਛ ਗੁਰਸਿਖ ਲੇਖਕ, ਕਵੀ ਸਿਰਫ ਲੇਖਕ ਹੀ ਹਨ, ਸਿੱਖੀ ਤੇ ਗੁਰਮਤਿ ਨਾਲ ਉਨ੍ਹਾਂ ਦਾ ਸੰਬੰਧ ਤੇ ਪਿਆਰ ਨਾਮ-ਮਾੜ੍ਹ ਹੀ ਹੈ; ਜੋ ਲਿਖਿਆ, ਸਿਰਫ ਉਨ੍ਹਾਂ ਦੀ ਸੋਚ ਹੈ, ਉਨ੍ਹਾਂ ਦਾ ਜੀਵਨ ਨਹੀਂ। ਆਮ ਸਿਖ ਸੰਗਤਾਂ ਵਿਚ ਆਪਣੇ ਲਿਖੇ ਹੋਏ ਵਿਰਸੇ ਨੂੰ ਪੜ੍ਹਨ ਦੀ ਰੁਚੀ ਵੀ ਨਹੀਂ ਹੈ ਅੰਤ ਰੁਚੀ ਪੈਦਾ ਕੀਤੀ ਜਾਵੇ, ਐਸਾ ਉਪਰਾਲਾ ਵੀ ਦਿਖਾਈ ਨਹੀਂ ਦਿੰਦਾ। ਇਸ ਸਦੀ ਦੇ ਛੇਵੇਂ ਤੇ ਸਤਵੇਂ ਦਹਾਕੇ ਵਿਚ ਕਵੀ ਦਰਬਾਰਾਂ ਦਾ ਬੋਲਬਾਲਾ ਸੀ। ਸਰੋਤਿਆਂ ਵਿਚ ਸੁਣਨ ਲਈ ਪ੍ਰਬਲ ਉਤਸ਼ਾਹ ਸੀ, ਪਰ ਕਵੀ ਇਸ ਉਤਸ਼ਾਹ ਦੇ ਦੀਪਕ ਵਿਚ ਆਪਣੀ ਰਹਿਣੀ-ਬਹਿਣੀ ਦਾ ਤੇਲ ਨਾ ਪਾ ਸਕੇ, ਜਿਸ ਕਰਕੇ ਉਤਸ਼ਾਹ ਮੱਧਮ ਪੈਦਾ ਪੈਦਾ ਬੁਝਣ ਦੇ ਦਹਾਨੇ ਆ ਗਿਆ ਤੇ ਹੁਣ ਮਾਯੂਸਕੁੰਨ ਮਾਹੌਲ ਹੈ।

#### (ਜ) ਗ੍ਰੰਥੀ ਸ਼੍ਰੇਣੀ

ਸਾਰੀ ਗ੍ਰੰਥੀ ਸ਼੍ਰੇਣੀ ਦੀ ਪਰੰਪਰਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਅਤੇ ਪੂਰਨ ਗੁਰਸਿਖ ਤੋਂ ਆਰੰਭ ਹੋਈ, ਜੋ ਗੁਰੂਆਂ ਦੇ ਮਸਤਕ ਦਾ ਤਿਲਕ ਸੀ। ਇਸ ਤਿਲਕ ਦੀ ਚਮਕ ਨੂੰ ਚਾਰ ਚੰਦ ਲਾਉਣ ਵਾਲੇ ਅੱਗੇ ਚੱਲ ਕੇ ਭਾਈ ਮਨੀ ਸਿੰਘ ਜੀ ਹੋਏ। ਬਾਬਾ ਬੁੱਢਾ ਜੀ ਕਰਕੇ ਇਹ ਸ਼੍ਰੇਣੀ ਬਾਬਾ ਜੀ ਦੇ ਲਕਬ ਨਾਲ ਜਾਣੀ ਜਾਂਦੀ ਰਹੀ। ਗੁਰਦਵਾਰਿਆਂ ਦੇ ਵਾਧੇ ਨਾਲ ਇਸ ਸ਼੍ਰੇਣੀ ਵਿਚ ਵਾਧਾ ਹੋਣਾ ਕੁਦਰਤੀ ਸੀ, ਜੋ ਅੱਜ ਹਜ਼ਾਰਾਂ ਦੀ ਤਾਦਾਦ ਵਿਚ ਦੇਖਣ ਨੂੰ ਮਿਲਦਾ ਹੈ ਪਰ ਇਨ੍ਹਾਂ ਵਿਚੋਂ 95 ਫੀਸਦੀ ਨੌਸਿਖੀਏ ਹੀ ਹਨ।

ਕਿਥੇ ਭਾਈ ਮਨੀ ਸਿੰਘ ਜੀ ਜੈਸੇ ਬ੍ਰਹਮ ਗਿਆਨੀ, ਲੇਖਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬੋਧ ਦੇ ਗਿਆਤਾ ਤੇ ਕਿਥੇ ਅੱਜ ਦਾ ਗ੍ਰੰਥੀ ਸਿੰਘ, ਜੋ ਸਿਰਫ ਪੰਜਾਬੀ ਦੀ ਵਰਣਮਾਲਾ ਪੜ੍ਹ ਕੇ ਹੀ ਗ੍ਰੰਥੀ ਸਿੰਘ ਬਣਿਆ ਹੈ, ਜਿਸ ਵਿਚ ਬਹੁਤਾ ਤਬਕਾ ਤਾਂ ਗੁਰੂ ਦਾ ਵਾਕ ਲੈਣ ਤੋਂ ਵਾਂਝਾ ਹੈ। ਵਾਕ

ਦੀ ਮਰਿਆਦਾ, ਦਰਸ਼ਨ ਅਭਿਲਾਸ਼ਾ ਦੀ ਬਣੀ ਪਰੰਪਰਾ, ਭੱਟਾਂ ਦੀ ਬਾਣੀ ਤੇ ਹੋਰ ਬਾਣੀ ਪੜ੍ਹੀ ਜਾਂਦੀ ਸੀ, ਅੱਜ ਇਥੇ ਪੁੱਜ ਗਈ ਹੈ ਕਿ ਬੱਸ ਜਿਹੜੀਆਂ ਪੰਗਤੀਆਂ ਕੰਠ ਹਨ, ਉਨ੍ਹਾਂ ਨੂੰ ਹੀ ਉਚਾਰਨ ਕਰ ਲੈਣਾ ਹੈ, ਗੁਰਬਾਣੀ ਵਿਆਕਰਣ ਤੇ ਅਰਥ-ਬੋਧ ਹੁਣ ਦੂਰ ਦੀਆਂ ਹੀ ਗੱਲਾਂ ਰਹਿ ਗਈਆਂ ਹਨ। ਕੁਝ ਥੋੜ੍ਹੇ ਜਿਹੇ ਕਰਮ-ਕਾਂਡਾਂ ਤਕ ਹੀ ਗ੍ਰੰਥੀ ਸਿੰਘਾਂ ਦੀ ਜੀਵਨੀ ਸੀਮਿਤ ਰਹਿ ਗਈ ਹੈ। ਗੁਰਮਤਿ ਰਹਿਣੀ-ਬਹਿਣੀ, ਧਿਆਨ ਸਾਧਨਾ, ਇਨ੍ਹਾਂ ਦੇ ਜੀਵਨ ਦਾ ਮਕਸਦ ਨਹੀਂ ਹੈ। ਅਗਰ 5 ਫੀਸਦੀ ਮਿਆਰ 'ਤੇ ਪੂਰੇ ਉਤਰਦੇ ਹਨ ਤਾਂ ਇਹ ਉਨ੍ਹਾਂ ਦੇ ਪੂਰਬਲੇ ਸੰਸਕਾਰਾਂ ਤੇ ਮਿਹਨਤ ਕਰਕੇ ਹੈ, ਕਿਸੇ ਟਕਸਾਲ ਤੋਂ ਇਹ ਖੜ੍ਹੇ ਨਹੀਂ ਹੁੰਦੇ; ਸੌਕ, ਸ਼ਰਧਾ ਤੇ ਪੂਰਬਲੇ ਸੰਸਕਾਰਾਂ ਕਰਕੇ ਇਨ੍ਹਾਂ ਨੇ ਆਪਣੇ ਆਪ ਨੂੰ ਘੜਿਆ ਹੁੰਦਾ ਹੈ, ਜਿਸ ਕਰਕੇ ਆਉਣ ਵਾਲੀਆ ਸੰਗਤਾਂ 'ਤੇ ਆਪਣੇ ਜੀਵਨ ਦਾ ਸਦਕਾ ਗੁਰਮਤਿ ਦਾ ਪ੍ਰਭਾਵ ਪਾਈ ਰੱਖਦੇ ਹਨ। ਪਰੰਤੂ ਇਸ ਵੀਹਵੀਂ ਸਦੀ ਦੇ ਅੰਤ 'ਤੇ ਇਨ੍ਹਾਂ ਦਾ ਵੀ ਅੰਤ ਹੁੰਦਾ ਜਾ ਰਿਹਾ ਹੈ। ਹਾਲਾਤ ਤਸੱਲੀਬਖਸ਼ ਨਹੀਂ ਹਨ। ਕੀਰਤਨੀਆਂ ਵਿਚੋਂ ਜਿਥੇ ਮਰਦਾਨੇ ਜੈਸੀ ਗੁਰੂ-ਭਗਤੀ ਤੇ ਤਿਆਗ ਨਦਾਰਦ ਹੋ ਚੁਕਾ ਹੈ, ਉਥੇ ਕਬਾ-ਵਾਚਕਾਂ ਵਿਚੋਂ ਭਾਈ ਗੁਰਦਾਸ ਜੀ ਵਰਗੀ ਪ੍ਰਬੀਨਤਾ ਨਹੀਂ ਝਲਕਦੀ। ਢਾਡੀ ਕਵੀ ਅਤੇ ਲੇਖਕ ਗੁਰਮਤਿ ਦੀ ਜੀਵਨ ਛਾਪ ਤੋਂ ਵਾਂਝੇ ਹੋਣ ਕਰਕੇ ਲੁਕਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ। ਡੇਰੇਦਾਰ ਸਾਧਾਂ ਦਾ ਤਾਂ ਆਪਣੇ ਢੰਗ ਦਾ ਗੁਰੂ-ਛੰਮ ਹੈ। ਐਸੀ ਅਧੋਗਤੀ ਦਸ਼ਾ ਦੀ ਚਿੰਤਾ ਹਰ ਪਾਸੇ ਦਿਖਾਈ ਦੇਂਦੀ ਹੈ। ਸਭ ਕੁਛ ਕਾਗਜ਼ੀ ਫੁੱਲਾਂ ਜੈਸਾ ਹੁੰਦਾ ਜਾ ਰਿਹਾ ਹੈ।

## ਦੇਸ਼ ਦੇ ਗੁਰਦਵਾਰੇ ਤੇ ਉਨ੍ਹਾਂ ਦਾ ਪ੍ਰਬੰਧਕੀ ਢਾਂਚਾ

### 1. ਡੇਰੇਦਾਰ ਅਤੇ ਉਨ੍ਹਾਂ ਦਾ ਪ੍ਰਬੰਧਕੀ ਢਾਂਚਾ

ਭਾਰਤ ਅਨੰਤਕਾਲ ਧਾਰਮਿਕ ਤਰੰਗਾਂ ਵਿਚ ਜੀਵਿਆ ਹੈ। ਇਸ ਦੇਸ਼ ਦੇ ਰਾਜੇ ਮਹਾਰਾਜੇ ਰਾਜ-ਪਾਟ ਛੱਡ ਕੇ ਧਰਮ ਦੀ ਤਲਾਸ਼ ਵਿਚ ਰਹੇ ਹਨ। ਉਨ੍ਹਾਂ ਦੀ ਤਲਾਸ਼ ਕਰ ਕੇ ਪਤਾ ਚੱਲਦਾ ਸੀ ਕਿ ਧਨ, ਰਾਜ-ਪਾਟ, ਪਰਿਵਾਰ ਸਭ ਸਮੇਂ ਦੀਆਂ ਲੋੜਾਂ ਹਨ, ਜੀਵਨ ਦਾ ਲਕਸ਼ ਨਹੀਂ। ਇਸੇ ਕਰਕੇ ਹਜ਼ਾਰਾਂ ਸਾਲ ਤੋਂ ਧਾਰਮਿਕ ਉੰਗਿਆਂ ਦੀਆਂ ਸਿਖਰ 'ਤੇ ਰਹੀ, ਜਿਸ ਦਾ ਸਦਕਾ ਇਸ ਦੇਸ਼ ਵਿਚ ਕਦਮ ਕਦਮ 'ਤੇ ਧਾਰਮਿਕ ਮੰਦਰ ਤਾਮੀਰ ਹੋਏ, ਜਿਨ੍ਹਾਂ ਦੇ ਗਗਨਚੁੰਬੀ ਕਲਸ਼ ਜੀਵਨ ਦੀਆਂ ਬੁਲੰਦੀਆਂ ਦਾ ਚਿਤਰਨ ਕਰਦੇ ਰਹੇ। ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਭਾਰਤੀਆਂ ਨੇ ਵੀ ਆਪਣੀਆਂ ਲੋੜਾਂ ਇਸ ਕਦਰ ਵਧਾ ਲਈਆਂ ਕਿ ਸਮੁੱਚਾ ਜੀਵਨ ਇਸੇ ਵਿਚ ਖਚਿਤ ਹੋ ਕੇ ਰਹਿ ਗਿਆ। ਧਰਮ ਮੰਦਰਾਂ ਦੇ ਕਲਸ਼ ਗਗਨ-ਮੰਡਲਾਂ ਨੂੰ ਛੂਹ ਰਹੇ ਹਨ ਅਤੇ ਜੀਵਨ ਰਸਾਤਲ ਵਿਚ ਚਲਿਆ ਗਿਆ ਹੈ। ਇਸ ਦਾ ਪ੍ਰਭਾਵ ਜ਼ਿੰਦਗੀ ਦੇ ਹਰ ਸ਼ੋਅਬੇ 'ਤੇ ਪੈਣਾ ਹੀ ਸੀ। ਲੋੜਾਂ ਦੀ ਘਾਟ ਤੇ ਸੰਤੁਸ਼ਟੀ ਕਰਕੇ ਜਿਥੇ ਦੇਸ਼ ਤਿਆਗ ਤੇ ਵੈਰਾਗ ਵਿਚ ਜਿਊਂਦਾ ਰਿਹਾ, ਉਥੇ ਲੋੜਾਂ ਦੇ ਵਧਣ ਨਾਲ ਤੇ ਅਸੰਤੁਸ਼ਟੀ ਕਰਕੇ ਚੌਰ ਤੇ ਬੇਈਮਾਨਾਂ ਦਾ ਦੇਸ਼ ਕਹਿਲਾਣ ਲੱਗ ਪਿਆ। ਸ਼ਕਤੀਸ਼ਾਲੀ ਤੇ ਅਸੰਤੁਸ਼ਟ ਮਨੁੱਖ ਅਗਰਸਰ ਬਣੇ ਹੋਏ ਹਨ, ਇਹੀ ਰਾਜਨੀਤੀ ਚਲਾ ਰਹੇ ਹਨ, ਇਹੀ ਧਾਰਮਿਕ ਅਸਥਾਨਾਂ ਨੂੰ ਚਲਾ ਰਹੇ ਹਨ। ਇਸੇ ਕਰਕੇ ਧਾਰਮਿਕ ਰੂਪ ਲੁਪਤ ਹੁੰਦਾ ਜਾ ਰਿਹਾ ਹੈ। ਅਨਮਤੀਆਂ ਦੇ ਧਾਰਮਿਕ ਮਠ ਤੇ ਮੰਦਰ, ਪੁਜਾਰੀ, ਮਹੰਤ ਤੇ ਕਿਧਰੇ ਕਿਧਰੇ ਸਥਾਨਕ ਬਣੀਆਂ ਕਮੇਟੀਆਂ ਚਲਾ ਰਹੀਆਂ ਹਨ। ਹੂ-ਬ-ਹੂ ਸਿਖ ਧਰਮ ਦੇ ਗੁਰਦਵਾਰੇ, ਡੇਰੇਦਾਰਾਂ ਅਤੇ ਨਿੱਜੀ ਕਮੇਟੀਆਂ ਦੇ ਅਧੀਨ ਚੱਲ ਰਹੇ ਹਨ। ਗੁਰਦਵਾਰਿਆਂ ਵਿਚ ਵੱਡੇ ਤੇ ਛੋਟੇ ਇਤਿਹਾਸਕ ਗੁਰਦਵਾਰੇ ਆਉਂਦੇ ਹਨ। ਡੇਰਿਆਂ ਦੀ ਰੂਪ-ਰੇਖਾ ਵੀ ਇਹੀ ਹੈ।

ਇਕ ਦੋ ਡੇਰੇਦਾਰਾਂ ਨੂੰ ਛੱਡ ਕੇ ਬਾਕੀਆਂ ਨੇ ਆਪਣੀਆਂ ਲੋੜਾਂ ਇਤਨੀਆਂ ਵਧਾ ਲਈਆਂ ਹਨ ਕਿ ਉਨ੍ਹਾਂ ਦੀ ਜ਼ਕਤੀ ਤੇ ਸਮਾਂ, ਡੇਰਿਆਂ ਦੀਆਂ

ਤੇ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਵਿਚ ਖਰਚ ਹੋ ਜਾਂਦਾ ਹੈ। ਧਰਮ ਇਨ੍ਹਾਂ ਦੀ ਦ੍ਰਿਸ਼ਟੀ ਵਿਚ ਵਿਕਾਉ ਮਾਲ ਹੈ। ਜੋ ਵੱਧ ਮੁੱਲ ਪਾਉਂਦਾ ਹੈ, ਉਸ ਦੀ ਖਾਤਰ-ਤਵਾਜ਼ਾ ਹੁੰਦੀ ਹੈ, ਬਾਕੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ। ਡੇਰੇਦਾਰ ਚੂੰਕਿ ਡੇਰਿਆਂ ਵਿਚ ਹੀ ਰਹਿੰਦੇ ਹਨ ਤੇ ਆਏ ਗਏ ਦਾ ਉਸ ਦੀ ਹੈਸੀਅਤ ਮੁਤਾਬਕ ਖਿਆਲ ਰੱਖਦੇ ਹਨ; ਕਥਾ ਕੀਰਤਨ ਦਾ ਪ੍ਰਵਾਹ ਚਲਾਈ ਰੱਖਦੇ ਹਨ, ਜਿਸ ਕਰਕੇ ਆਮ ਸੰਗਤਾਂ ਵਿਚ ਇਨ੍ਹਾਂ ਦੀ ਛਾਪ ਬਣੀ ਰਹਿੰਦੀ ਹੈ। ਸੰਗਤਾਂ ਦਾ ਇਕ ਵੱਡਾ ਹਿੱਸਾ ਇਨ੍ਹਾਂ ਨਾਲ ਜੁੜਿਆ ਰਹਿੰਦਾ ਹੈ, ਜਿਸ ਕਰਕੇ ਰਾਜਨੀਤਕ ਲੋਕ ਵੀ ਵੋਟਾਂ ਦੇ ਵੱਸ ਹੋ, ਇਨ੍ਹਾਂ ਦੀ ਮੁਸ਼ਾਮਦ ਲਈ ਇਨ੍ਹਾਂ ਦੀ ਪਰਕਗਮਾ ਕਰਦੇ ਹਨ। ਦੋਨਾਂ ਦਾ ਸੰਪਰਕ ਅਹੰਕਾਰ-ਪੂਰਤੀ ਤੇ ਸੁਆਰਬ-ਪੂਰਤੀ 'ਤੇ ਹੁੰਦਾ ਹੈ। ਰਾਜਨੀਤਕ, ਡੇਰੇਦਾਰ ਦੇ ਨਾਮ 'ਤੇ ਵੋਟਾਂ ਬਟੋਰਦਾ ਹੈ ਤੇ ਡੇਰੇਦਾਰ, ਰਾਜਨੀਤਕਾਂ ਨੂੰ ਆਪਣੇ ਕਦਮਾਂ 'ਤੇ ਝੁਕਿਆ ਦੱਸਦਾ ਹੈ। ਭੋਲੀਆਂ ਸੰਗਤਾਂ ਇਨ੍ਹਾਂ ਦੋਨਾਂ ਦੇ ਜਾਲ ਵਿਚ ਫਸੀਆਂ ਦਿੱਸਦੀਆਂ ਹਨ। ਇਸ ਤਰ੍ਹਾਂ ਗੁਰਮਤਿ ਸੰਦੇਸ਼ ਤੇ ਗੁਰੂ ਦਾ ਗਿਆਨ ਉਹਲੇ ਰੱਖ ਦਿੱਤਾ ਜਾਂਦਾ ਹੈ। ਹੱਥ ਦੀਆਂ ਉੰਗਲਾਂ 'ਤੇ ਗਿਣੇ ਜਾਣ ਵਾਲੇ ਉਹ ਡੇਰੇਦਾਰ, ਜੋ ਗੁਰੂ-ਚਿੰਤਨ ਕਰ ਕੇ ਸੰਤੁਸ਼ਟ ਹਨ ਤੇ ਜਿਨ੍ਹਾਂ ਨੇ ਲੋੜਾਂ ਨੂੰ ਘਟਾਇਆ ਹੋਇਆ ਹੈ, ਉਨ੍ਹਾਂ ਵਿਚ ਪੰਖੰਡ ਦਾ ਅੰਡੰਬਰ ਰਚ, ਦੂਜਿਆਂ 'ਤੇ ਪ੍ਰਭਾਵ ਪਾਉਣ ਦੀ ਰੁਚੀ ਨਹੀਂ ਹੁੰਦੀ, ਬਲਕਿ ਉਨ੍ਹਾਂ ਦੀ ਨਾਮ-ਰਸ ਵਾਲੀ ਜ਼ਿੰਦਗੀ ਦਾ ਆਪਣੇ ਆਪ ਹੀ ਪ੍ਰਭਾਵ ਪੈਂਦਾ ਹੈ। ਪੰਤੂ ਇਹ ਨਾਮ-ਮਾਤਰ ਹੀ ਹਨ। ਬਹੁਤੇ ਡੇਰੇਦਾਰਾਂ ਦਾ ਪ੍ਰਬੰਧਕੀ ਢਾਂਚਾ ਆਪਣੇ ਆਪ ਨੂੰ ਪ੍ਰਗਟ ਕਰਨ ਵਿਚ ਲੱਗਿਆ ਹੋਇਆ ਹੈ। ਜੀਵਨ ਵਿਚ ਗੁਰੂ ਦੀ ਜੋਤ ਪ੍ਰਗਟ ਹੋਵੇ, ਬਾਣੀ ਤੇ ਬਾਣਾ ਤਨ 'ਤੇ ਝਲਕੇ, ਐਸੀ ਇਨ੍ਹਾਂ ਦੀ ਧਾਰਨਾ ਨਹੀਂ ਹੈ। ਕੁਲ ਮਿਲਾ ਕੇ ਇਨ੍ਹਾਂ ਪੰਜ ਦਹਾਕਿਆਂ ਵਿਚ ਕੋਈ ਕੰਮ ਉਸਾਰੂ ਕੰਮ ਨਹੀਂ ਹੋਇਆ। ਇਹ ਸਿਰਫ਼ ਮਕਰਾਣੇ ਦੇ ਮਾਰਬਲ, ਮਹਾਰਾਸ਼ਟਰ ਦੇ ਸਾਗਰਵਾਨ, ਈਰਾਨ ਦੇ ਕਾਲੀਨ ਤੇ ਵਿਦੇਸ਼ੀ ਕਾਰਾਂ ਦੇ ਹੀ ਡੇਰੇ ਬਣ ਗਏ। ਇਸ ਸੰਪਤੀ ਕਰਕੇ ਤੇ ਸੰਪਤੀ ਦੀ ਗੱਦੀ ਹੋਣ ਕਰਕੇ ਸਾਧ ਲੜਦੇ ਝਗੜਦੇ ਦੇਖੇ ਗਏ, ਅਦਾਲਤਾਂ ਵਿਚ ਮੁਕੱਦਮੇਬਾਜ਼ੀ ਕਰਦੇ ਦੇਖੇ ਗਏ। ਅਹੰਕਾਰ ਦੀ ਪੂਰਤੀ ਲਈ ਤੇ ਵਾਸ਼ਨਾ ਦੀ ਪੂਰਤੀ ਲਈ ਜੋ ਗ੍ਰਹਸਥੀਆਂ ਨੂੰ ਕਰਨਾ ਚਾਹੀਦਾ ਹੈ, ਇਹ ਡੇਰੇਦਾਰ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਤੋਂ ਤਿਆਗ ਅਤੇ ਵੈਰਾਗ ਦੀ ਜ਼ਿੰਦਗੀ ਦੀ ਛਾਪ ਸੰਗਤ ਨੂੰ ਨਹੀਂ ਮਿਲਦੀ। ਬੱਦਲੀਆਂ ਦੀ ਛਾਂ ਦੀ ਤਰ੍ਹਾਂ ਉਨ੍ਹਾਂ ਦਾ ਅਸਰ ਸੰਗਤਾਂ ਤੋਂ ਉਠ ਜਾਂਦਾ ਹੈ ਤੇ ਧੁੱਪ ਤੋਂ ਸਤਾਏ ਲੋਕ ਇਨ੍ਹਾਂ ਬੱਦਲੀਆਂ ਪਿੱਛੇ ਦੌੜੇ ਫਿਰਦੇ ਹਨ, ਜੋ ਨਾ ਬਰਸਦੀਆਂ ਹਨ ਤੇ ਨਾ ਹੀ ਟਿਕਾਵੀਆਂ ਹਨ।

**2. ਕਮੇਟੀਆਂ ਦੇ ਅਧੀਨ ਚੱਲ ਰਹੇ ਗੁਰਦਵਾਰੇ ਅਤੇ ਪ੍ਰਬੰਧਕੀ ਢਾਂਚਾ**  
 ਦੇਸ਼ ਦੀ ਗੁਰਸਿਖ ਸੰਗਤ ਵਿਚ ਧਰਮ ਦੀ ਲਾਲਸਾ ਪ੍ਰਬੰਧ ਹੈ; ਸੇਵਾ, ਦਾਨ-ਪੁੰਨ ਦੀ ਛਾਪ ਕਦਮ ਕਦਮ 'ਤੇ ਦਿਖਾਈ ਦਿੰਦੀ ਹੈ; ਕੀਰਤਨ ਤੇ ਕਬਾ ਸੁਣਨ ਦਾ ਸੌਂਕ ਠਾਠਾਂ ਮਾਰਦਾ ਹੈ, ਪਰ ਪ੍ਰਬੰਧਕੀ ਢਾਂਚਾ ਰਾਜਨੀਤਕ, ਸੁਆਰਥੀ ਤੇ ਬਾਜ਼ਾਰੀ ਹੈ। ਸੁਆਰਥ ਤੇ ਰਾਜਨੀਤੀ ਲਈ ਮੈਂਬਰਾਂ ਦੀ ਖਰੀਦੋ-ਫਰੋਖਤ ਵੀ ਚੱਲਦੀ ਹੈ। ਸੰਗਤਾਂ ਰੱਬੀ ਰਸ ਵਿਚ ਛੁੱਥ ਕੇ ਲੀਨ ਹੋਣਾ ਚਾਹੁੰਦੀਆਂ ਹਨ। ਪ੍ਰਬੰਧਕ ਇਸੇ ਹੀ ਇਕੱਠ ਦੇ ਆਸਰੇ, ਰਾਜਨੀਤਕ ਖੇਤਰ ਵਿਚ ਪ੍ਰਗਟ ਹੋਣਾ ਚਾਹੁੰਦਾ ਹੈ ਅੰਤ ਸਫਲਤਾ ਮਿਲੀ ਤਾਂ ਕਹਿੰਦਾ ਹੈ ਕਿ ਸਾਡਾ ਧਰਮ ਤੇ ਰਾਜਨੀਤਕ ਢਾਂਚਾ ਇਕ ਹੈ; ਇਕ ਤੋਂ ਮੁਗਦ ਕੀ ਹੈ, ਇਸ ਦਾ ਬੋਧ ਬਿਲਕੁਲ ਹੀ ਨਹੀਂ ਹੈ। ਰਾਜਨੀਤੀ ਸੱਤਾ ਹੈ, ਧਰਮ ਸਤਿ ਹੈ; ਧਰਮ ਨੂੰ, ਸਤਿ ਨੂੰ ਜਿੰਦਗੀ ਦੇ ਹਰ ਸ਼ੋਅਬੇ ਨਾਲ ਜੋੜਨਾ ਹੈ ਤਾਂਕਿ ਜਿੰਦਗੀ ਦਾ ਹਰ ਪਹਿਲੂ ਉਸਾਰੂ ਤੇ ਪਵਿੱਤਰ ਹੋਵੇ; ਰਾਜਨੀਤੀ ਸੇਵਕ ਬਣ, ਦੇਸ਼ ਕੌਮ ਦੀ ਤਾਮੀਰ ਕਰੇ; ਪਰਿਵਾਰਕ ਰਿਸ਼ਤਿਆਂ ਵਿਚ ਪ੍ਰੇਮ ਦੀ ਲਹਿਰ ਦੌੜੇ ਤੇ ਵਿਆਪਾਰਕ ਜਿੰਦਗੀ ਵਿਚ ਝੂਠ, ਬੇਈਮਾਨੀ ਨਸ਼ਟ ਹੋਵੇ ਅਤੇ ਸਤਿ ਦੀ, ਧਰਮ ਦੀ ਛਾਪ ਹਰ ਸ਼ੋਅਬੇ 'ਤੇ ਲੱਗੀ ਹੋਵੇ; ਪਰੰਤੂ ਰਾਜਨੀਤੀ ਦੇ ਕਪੜਿਆਂ ਵਿਚ ਜਿੰਦ-ਜਾਨ ਨਹੀਂ ਹੈ, ਸਮਾਜ ਤੇ ਅਰਥ-ਵਿਵਸਥਾ ਧਰਮਹੀਣ ਹੈ। ਪ੍ਰਬੰਧਕੀ ਢਾਂਚਾ, ਜਿਸ ਦੀ ਜਿੰਮੇਵਾਰੀ ਸੀ ਕਿ ਉਹ ਸੰਗਤਾਂ ਨੂੰ ਗੁਰੂ ਨਾਲ ਜੋੜਦਾ ਅਤੇ ਖੁਦ ਵੀ ਜੁੜਦਾ, ਪਰ ਧਰਮ ਦੀ ਸਾਰੀ ਸ਼ਕਤੀ ਉਹ ਸੱਤਾ ਤਕ ਪਹੁੰਚਣ ਲਈ ਖਰਚ ਕਰ ਰਿਹਾ ਹੈ। ਇਸ ਤਰ੍ਹਾਂ ਸਿਖ ਗੁਰਦਵਾਰੇ ਰਾਜਨੀਤੀ ਦੇ ਅਖਾੜੇ ਬਣਦੇ ਜਾ ਰਹੇ ਹਨ। ਦਿਸ਼ਾਹੀਣ ਸੰਗਤਾਂ, ਡਿੰਬੀ ਗੁਰੂਆਂ ਦੇ ਜਾਲ ਵਿਚ ਫਸ ਰਹੀਆਂ ਹਨ। ਕੌਮ ਦੀ ਜਵਾਨੀ, ਬਾਣੀ ਤੇ ਬਾਣੇ ਤੋਂ ਮੁਨਕਰ ਹੁੰਦੀ ਜਾ ਰਹੀ ਹੈ। ਪ੍ਰਬੰਧਕੀ ਢਾਂਚੇ ਦੀ ਕਾਮਯਾਬੀ ਇਸ 'ਤੇ ਮੁਨੱਸਰ ਸੀ ਕਿ ਸੰਗਤ ਵਿਚ ਸਿਮਰਨ ਦੇ ਦੌਰ ਦਾ ਵਾਧਾ ਤੇ ਪੰਗਤ ਵਿਚ ਸੇਵਾ ਚੱਲ ਸਕੇ। ਸਿਮਰਨ ਕਰ ਕੇ ਸੰਗਤਾਂ ਪ੍ਰਭੂ ਨਾਲ ਜੁੜ ਸਕਣ ਤੇ ਸੇਵਾ ਦੁਆਰਾ ਲੋੜਵੰਦਾਂ ਦੀ ਪੂਰਤੀ ਕੀਤੀ ਜਾ ਸਕੇ। ਰਿਹਾਇਸ਼, ਲੰਗਰ ਪਾਣੀ ਦਾ ਬੰਦੋਬਸਤ ਤਸਲੀਬਖਸ਼ ਹੋਵੇ, ਜਿਹੜੀ ਕਿ ਗੁਰੂ-ਘਰ ਦੀ ਆਦਿ ਪਰੰਪਰਾ ਹੈ। ਪਰ ਦੇਸ਼ ਦੇ ਬੇਸ਼ਤਰ ਗੁਰਦਵਾਰਿਆਂ ਵਿਚ ਸੰਗਤ ਪੰਗਤ ਦੀ ਰੂਪ-ਰੇਖਾ ਦੇਖਣ ਨੂੰ ਨਹੀਂ ਮਿਲਦੀ, ਗੁਰਦਵਾਰੇ ਬਣਾਉਣ ਦਾ ਅਸਲੀ ਮਕਸਦ ਹੀ ਖੋ ਗਿਆ ਹੈ। ਗੁਰਦਵਾਰੇ ਤਾਂ ਟਕਸਾਲ ਸਨ, ਜਿਸ ਵਿਚ ਸਿੱਖੀ ਦਾ ਸਿੱਕਾ ਘੜਨਾ ਸੀ; ਵੈਸੇ ਸੁੰਦਰ ਟਕਸਾਲਾਂ ਹਰ ਥਾਂ ਮੌਜੂਦ ਹਨ, ਪਰ ਇਕ ਅੱਧ ਨੂੰ ਛੱਡ, ਸਿੱਖੀ ਸਰੂਪ ਨੂੰ ਘੜਨ ਦਾ ਉੱਦਮ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਰਾਜਨੀਤਕ ਹੱਥਾਂ ਵਿਚ ਪ੍ਰਬੰਧ ਹੋਣ ਕਰਕੇ ਪ੍ਰਬੰਧਕ ਆਪਣੇ ਆਪ ਨੂੰ ਹੁਕਮਗਾਨ ਸਮਝਣ ਲੱਗ ਪੈਂਦੇ ਹਨ।

ਅਤੇ ਇਹੀ ਹੁਕਮਗਾਨੀ ਸੁਭਾ ਰਾਗੀ, ਪ੍ਰਚਾਰਕ ਗ੍ਰੰਥੀਆਂ ਨੂੰ ਮਹਿਕੂਮ ਬਣਾ ਕੇ ਰੱਖ ਦਿੰਦਾ ਹੈ ਤੇ ਸਭ ਜੀ-ਹਜ਼ੂਰੀਏ ਹੋ ਜਾਂਦੇ ਹਨ, ਉਨ੍ਹਾਂ ਲਈ ਇਹ ਸੇਵਾ ਸਿਰਫ ਮੁਲਾਜ਼ਮਤ ਹੀ ਰਹਿ ਜਾਂਦੀ ਹੈ, ਭਾਰਤ ਦੇ ਸਰਕਾਰੀ ਮੁਲਾਜ਼ਮਾਂ ਵਾਂਗ ਕਿ ਕੰਮ ਨਹੀਂ ਕਰਨਾ ਤੇ ਤਨਖਾਹ ਚੌਖੀ ਲੈਣੀ ਹੈ। ਸਹਿਜੇ ਸਹਿਜੇ ਇਨ੍ਹਾਂ ਦੀ ਆਪਣੀ ਕੋਈ ਧਾਰਮਿਕ ਸੋਚਣੀ ਨਹੀਂ ਰਹਿ ਜਾਂਦੀ, ਧਾਰਮਿਕ ਮਾਮਲਿਆਂ ਵਿਚ ਇਨ੍ਹਾਂ ਦੀ ਕੋਈ ਰਾਇ ਨਹੀਂ ਰਹਿ ਜਾਂਦੀ ਅਤੇ ਸਹਿਜੇ ਸਹਿਜੇ ਆਪਣੀ ਰਾਇ ਦੇਣ ਦਾ ਜਜਬਾ ਵੀ ਨਹੀਂ ਰਹਿੰਦਾ। ਅਗਰ ਸਤਿਸੰਗ ਦੀ ਲਹਿਰ ਕਿਧਰੇ ਕਿਧਰੇ ਚੱਲਦੀ ਦਿਖਾਈ ਦੇ ਰਹੀ ਹੈ ਤਾਂ ਇਹ ਗੁਰੂ ਦੀ ਕਲਾ ਹੈ ਤੇ ਇਤਿਹਾਸਕ ਅਸਥਾਨਾਂ ਦਾ ਅਸਰ ਹੈ। ਪ੍ਰਬੰਧਕੀ ਢਾਂਚੇ ਹੇਠ ਚੱਲਣ ਵਾਲੇ ਗੁਰਦਵਾਰਿਆਂ ਦੇ ਮੁਲਾਜ਼ਮਾਂ ਵਿਚ ਪ੍ਰਚਾਰ ਦੀ ਮੰਗ ਨਹੀਂ ਹੁੰਦੀ, ਜਿਸ ਕਰਕੇ ਨਵੀਂ ਪਨੀਰੀ ਨੂੰ ਕੋਈ ਸੂਝ ਦਿਸ਼ਾ ਨਹੀਂ ਮਿਲਦੀ। ਅਸਲ ਵਿਚ ਤਾਂ ਗੁਰਦਵਾਰਿਆਂ ਦੀ ਮੁਲਾਜ਼ਮਤ ਸਿਰਫ ਪ੍ਰਬੰਧਕਾਂ ਦੀ ਮੁਲਾਜ਼ਮਤ ਹੀ ਰਹਿ ਜਾਂਦੀ ਹੈ। ਗੁਰੂ ਦੀ ਉਪਮਾ ਕਰਨਾ ਕਰਾਉਣਾ ਤਾਂ ਦੁਰ, ਸਿਰਫ ਪ੍ਰਬੰਧਕਾਂ ਦੀ ਪਰਕਰਮਾ ਤੇ ਮੁਸ਼ਾਮਦ ਚੱਲਦੀ ਹੈ, ਜਿਸ ਕਰਕੇ ਕੋਈ ਅਣਖੀਲਾ, ਪੜ੍ਹਿਆ-ਲਿਖਿਆ, ਪ੍ਰਚਾਰ ਦੀ ਸੂਝ-ਬੂਝ ਤੇ ਉਮੰਗ ਰੱਖਣ ਵਾਲਾ ਇਸ ਮੁਲਾਜ਼ਮਤ ਤੋਂ ਕਿਨਾਰਾ-ਕਸ਼ੀ ਕਰ ਜਾਂਦਾ ਹੈ। ਸਿਰਫ ਅਨਪੜ੍ਹ, ਮਜ਼ਬੂਰ ਤੇ ਕਿਸੇ ਹੋਰ ਪਾਸੇ ਰਿਜ਼ਕ ਦਾ ਵਸੀਲਾ ਨਾ ਲੱਭਣ ਵਾਲਿਆਂ ਨੂੰ ਹੀ ਇਹ ਨੌਕਰੀ ਰਾਸ ਆਉਂਦੀ ਹੈ। ਵੀਹਵੀਂ ਸਦੀ ਵਿਚ ਇਨ੍ਹਾਂ ਗੁਰਦਵਾਰਿਆਂ ਦੇ ਰਾਹੀਂ ਕੋਈ ਗੁਰਮਤਿ ਸੇਧ ਨਹੀਂ ਮਿਲ ਰਹੀ, ਜਦ ਕਿ ਹਰ ਗੁਰਦਵਾਰੇ ਤੋਂ ਨੇੜੇ-ਤੇੜੇ ਦੇ ਸਹਿਰਵਾਸੀਆਂ ਨੂੰ ਗੁਰਮਤਿ ਦੀ ਸੇਧ ਮਿਲਣੀ ਚਾਹੀਦੀ ਸੀ, ਗੁਰਪੁਰਬ ਦੇ ਵਿਸ਼ਾਲ ਸਮਾਗਮਾਂ ਵਿਚ ਪ੍ਰਾਂਤਕ ਭਾਸ਼ਾਵਾਂ ਵਿਚ ਗੁਰਮਤਿ ਸਾਹਿਤ ਵੰਡਿਆ ਜਾਣਾ ਚਾਹੀਦਾ ਸੀ। ਗੁਰਮਤਿ ਕੀ ਹੈ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਕੀ ਹੈ, ਦੇਸ਼ਵਾਸੀਆਂ ਨੂੰ ਇਸ ਦੀ ਭਰਪੂਰ ਜਾਣਕਾਰੀ ਦੇਣੀ ਚਾਹੀਦੀ ਸੀ, ਤਾਂਕਿ ਉਹ ਗੁਰਮਤਿ ਨੂੰ ਸਮਝ ਸਕਣ ਤੇ ਗੁਰਮਤਿ ਦੇ ਨਿਕਟ ਆ ਸਕਣ। ਪਰੰਤੂ ਇਹ ਸਭ ਕੁਝ ਮੌਜੂਦਾ ਪ੍ਰਬੰਧਕੀ ਢਾਂਚੇ ਹੇਠ ਹੋਣਾ ਮੁਮਕਿਨ ਨਹੀਂ ਹੈ।

**ਧਰਮ ਪ੍ਰਚਾਰ ਦੇ ਦੋ ਢਾਂਚੇ ਹਨ :** 1. ਵਿਅਕਤੀਗਤ ਅਤੇ 2. ਸਮੂਹਕ ਪ੍ਰਬੰਧਕੀ ਢਾਂਚਾ।

ਆਰੰਭ ਕਾਲ ਵਿਚ ਕਿਸੇ ਵੀ ਗੁਰੂ, ਅਵਤਾਰ ਜਾਂ ਪੈਗੰਬਗੀ ਪੁਰਸ਼ ਨੇ ਸੰਸਥਾ ਦੇ ਰੂਪ ਵਿਚ ਪ੍ਰਚਾਰ ਨਹੀਂ ਸੀ ਕੀਤਾ। ਉਨ੍ਹਾਂ ਦਾ ਹਿਰਦਾ ਗੁਣਾਂ ਦੀ ਮਹਿਕ ਨਾਲ ਖਿੜਿਆ ਹੋਇਆ ਇਕ ਫੁੱਲ ਸੀ। ਉਹ ਜਿਧਰੋਂ ਲੰਘਦੇ ਸਨ, ਗੁਣਾਂ ਦੀ ਮਹਿਕ ਖਿਲਾਰਦੇ ਜਾਂਦੇ ਸਨ। ਉਹ ਜਲਦੇ ਹੋਏ ਰੋਸ਼ਨ ਦੀਪਕ ਸਨ, ਜੋ ਵੀ

ਨੇੜੇ ਆਇਆ, ਰੋਸ਼ਨ ਹੋ ਗਿਆ। ਦਰਅਸਲ ਆਪਣਾ ਸੁਧਾਰ ਹੀ ਜਗਤ-ਸੁਧਾਰ ਹੈ, ਜਿਸ ਦੇ ਹਿਰਦੇ ਦਾ ਦੀਵਾ ਰੋਸ਼ਨ ਨਹੀਂ ਹੋਇਆ, ਉਸ ਦਾ ਰੋਸ਼ਨੀ ਵੰਡਣਾ ਇਕ ਧੋਖਾ ਹੈ, ਭਰਮ ਹੈ; ਗੁਣਹੀਣ ਹਿਰਦਿਆਂ ਦਾ ਗੁਣਾਂ ਦੀ ਮਹਿਕ ਵੰਡਣ ਦਾ ਨਾਹਰਾ ਝੂਠ ਹੈ, ਪਖੰਡ ਹੈ। ਸੋ, ਪ੍ਰਮੁੱਖ ਅਵਤਾਰੀ ਪੁਰਸ਼ਾਂ ਦੇ ਰੋਸ਼ਨ ਹਿਰਦਿਆਂ ਤੋਂ ਰੋਸ਼ਨੀ ਲੈ, ਅਵਤਾਰਾਂ ਦਾ ਦਾਇਰਾ ਵਸੀਹ ਤੇ ਵਿਆਪਕ ਹੁੰਦਾ ਹੈ। ਅਵਤਾਰੀ ਪੁਰਸ਼ਾਂ ਦੇ ਪ੍ਰਕਾਸ਼ਮਈ ਹਿਰਦਿਆਂ ਤੋਂ ਰੋਸ਼ਨ ਹੋ, ਰੋਸ਼ਨੀ ਵੰਡਣ ਵਾਲਿਆਂ ਦੇ ਆਲੇ ਦੁਆਲੇ ਸੰਸਥਾ ਬਣਨੀ ਆਰੰਭ ਹੁੰਦੀ ਹੈ। ਫਿਰ ਛੋਟੀਆਂ ਵੱਡੀਆਂ ਕੌਮਾਂ ਦਾ ਜਨਮ ਹੁੰਦਾ ਹੈ। ਸਾਰੀਆਂ ਕੌਮਾਂ ਮੂਲ ਰੂਪ ਵਿਚ ਧਰਮ-ਆਸ਼ਰਿਤ ਬਣੀਆਂ ਹਨ। ਫਿਰ ਧਰਮ ਦੇ ਪ੍ਰਬੰਧਕੀ ਢਾਂਚੇ ਹੇਠ ਪ੍ਰਬੰਧ ਕਰਨ ਦੇ ਵਸਾਇਲ ਪ੍ਰਗਟ ਹੋਏ। ਇਸ ਤਰ੍ਹਾਂ ਪਰੰਪਰਾ ਤੋਂ ਧਰਮ ਪ੍ਰਚਾਰ ਦੀਆਂ ਇਹ ਦੋ ਪ੍ਰਣਾਲੀਆਂ ਵਿਅਕਤੀਗਤ ਤੇ ਸਮੂਹਕ, ਵਜੂਦ ਵਿਚ ਆਈਆਂ। ਪਤਾ ਨਹੀਂ ਕਿਤਨੀਆਂ ਧਾਰਮਕ ਧਾਰਾਵਾਂ ਆਪਣੇ ਮੂਲ ਨਾਲੋਂ ਟੁੱਟੀਆਂ, ਕਈ ਵਗਦੀਆਂ ਧਾਰਾਵਾਂ ਵਿਚੋਂ ਵਾੜੇ ਨਿਕਲੇ ਤੇ ਵਕਤ ਦੇ ਮਾਰੂਥਲ ਵਿਚ ਖੋ ਗਏ। ਕਈਆਂ ਨੂੰ ਸਮੇਂ ਦੀ ਤਪਸ਼ ਨੇ ਸੁਕਾ ਕੇ ਰੱਖ ਦਿੱਤਾ। ਲੇਕਿਨ ਫਿਰ ਵੀ ਮੂਲ ਰੂਪ ਵਿਚ 8 ਧਾਰਾਵਾਂ ਵਗ ਰਹੀਆਂ ਹਨ, ਚਾਰ ਭਾਰਤ ਵਿਚ ਤੇ ਚਾਰ ਮੱਧ-ਪੂਰਬ (Middle-East) ਵਿਚ। ਭਾਰਤ ਦੀਆਂ ਚਾਰ ਸ਼ਾਬਾਵਾਂ ਇਹ ਹਨ:

1. ਸਨਾਤਨ ਮਤ, 2. ਬੁੱਧ ਮਤ, 3. ਜੈਨ ਮਤ, 4. ਸਿਖ ਮਤ ਅਤੇ ਮੱਧ-ਪੂਰਬ ਵਿਚ 1. ਯਹੂਦੀ, 2. ਈਸਾਈ, 3. ਪਾਰਸੀ ਅਤੇ 4. ਇਸਲਾਮ।

ਯਹੂਦੀ ਧਰਮ ਪੁਰਾਣਾ ਧਰਮ ਹੈ, ਜਦੋਂ ਕਿ ਇਸਲਾਮ ਨਵਾਂ ਹੈ। ਭਾਰਤ ਵਿਚ ਸਨਾਤਨ ਮਤ ਸਭ ਤੋਂ ਪੁਰਾਣਾ ਹੈ। ਸਿਖ ਮਤ ਸਭ ਤੋਂ ਨਵਾਂ ਤੇ ਤਾਜ਼ਾ ਹੈ। ਦੇਖਣ ਵਿਚ ਆਇਆ ਹੈ ਕਿ ਪ੍ਰਤਿਸ਼ਠਤ ਤੇ ਸ਼ਕਤੀਸ਼ਾਲੀ ਮੁਸਲਮਾਨ ਜਿਸ ਪਾਸੇ ਵੀ ਗਿਆ, ਉਸ ਦੇ ਨਾਲ ਇਸਲਾਮ ਸੀ, ਜਿਸ ਕਰਕੇ ਮੁਸਲਮਾਨਾਂ ਦੇ ਨਾਲ ਇਸਲਾਮ ਫੈਲਦਾ ਗਿਆ। ਈਸਾਈ ਜਿਧਰ ਵੀ ਗਏ, ਈਸਾਈਅਤ ਉਨ੍ਹਾਂ ਦੇ ਨਾਲ ਫੈਲੀ। ਬੋਧੀ ਭਿਕਸ਼ੂਆਂ ਦੇ ਰਾਹੀਂ ਬੁੱਧ ਧਰਮ ਏਸ਼ੀਆ, ਅਫਗਾਨਿਸਤਾਨ, ਈਰਾਨ, ਉਜ਼ਬੇਕਿਸਤਾਨ, ਤਾਜ਼ਿਕਿਸਤਾਨ ਤੋਂ ਇਲਾਵਾ ਸਮੁੱਚੇ ਏਸ਼ੀਆ ਵਿਚ ਫੈਲਿਆ; ਮਹਾਤਮਾ ਬੁੱਧ ਏਸ਼ੀਆ ਦਾ ਚਾਨਣ ਕਹਿਲਾਇਆ। ਪਰ ਸਿਖ ਜਿਥੇ ਵੀ ਗਿਆ, ਉਸ ਨਾਲ ਸਿੱਖੀ ਦਾ ਵਾਧਾ ਨਹੀਂ ਹੋਇਆ ਬਲਕਿ ਖੁਦ ਵੀ ਉਹ ਆਪਣਾ ਸਿੱਖੀ ਦਾ ਰੂਪ ਗਵਾ ਬੈਠਾ। ਸਿਖ ਨੂੰ ਆਪਣੀ ਸਭਿਆਤਾ, ਭਾਸ਼ਾ ਤੇ ਧਰਮ 'ਤੇ ਮਾਣ ਨਹੀਂ ਸੀ, ਇਸ ਵਾਸਤੇ ਉਸ ਦੇ ਨਾਲ ਉਸਦੀ ਸਭਿਆਤਾ, ਭਾਸ਼ਾ ਤੇ ਧਰਮ ਨਾ ਜਾ ਸਕਿਆ, ਬਲਕਿ ਅਸਿਖ, ਸਿਖ ਅਦਾਰਿਆਂ ਵਿਚ ਮੁਖੀ ਦੇਖਣ ਨੂੰ ਮਿਲੇ। ਗੀਤਾ ਦੇ ਸਿਧਾਂਤ,

ਸਵਾਮੀ ਵਿਵੇਕਾਨੰਦ, ਸਵਾਮੀ ਰਾਮ ਤੀਰਥ, ਹਰੇ ਰਾਮਾ ਹਰੇ ਕ੍ਰਿਸ਼ਨਾ ਦੀ ਲਹਿਰ, ਦੇਸ਼ ਦੀ ਸੀਮਾ ਤੇ ਸੱਤ ਸਮੁੰਦਰੋਂ ਪਾਰ ਲੰਘ ਕੇ ਵੀ ਪਹੁੰਚ ਗਏ, ਪਰ ਅਸੀਂ ਗੁਰੂਆਂ ਦੀ ਧਰਤੀ ਪੰਜਾਬ ਵਿਚ ਵੀ ਸਿੱਖੀ ਸਰੂਪ ਦੇ ਮਹੱਲ ਨੂੰ ਢਾਹ ਲਾ ਬੈਠੇ। ਪ੍ਰਬੰਧਕੀ ਢਾਂਚੇ ਤੇ ਵਿਅਕਤੀਗਤ ਢਾਂਚੇ ਨੂੰ ਆਪਣੀ ਸੌਚ ਦਾ ਮੁੱਦਾ ਬਣਾਉਣਾ ਚਾਹੀਦਾ ਹੈ ਕਿ ਐਸਾ ਕਿਉਂ ਹੋਇਆ ਹੈ? ਕਮਜ਼ੋਰੀਆਂ ਤਾਂ ਹਰ ਕੌਮ ਵਿਚ ਹੁੰਦੀਆਂ ਹਨ; ਜੈਸੇ ਕਿ ਹਿੰਦੂ ਹਿੰਦੂ ਵਿਚ ਵੀ ਟਕਰਾਉ ਹੈ, ਹਿੰਦੂ ਦੀ ਲੜਾਈ ਦਾ ਮੈਦਾਨ ਬਾਜ਼ਾਰ ਹੈ ਤੇ ਲੜਾਈ ਦਾ ਕਾਰਨ ਆਰਥਕ ਹੈ। ਮੁਸਲਮਾਨ ਵੀ ਮੁਸਲਮਾਨ ਨਾਲ ਲੜ ਰਿਹਾ ਹੈ; ਉਸ ਦੀ ਲੜਾਈ ਪਰਿਵਾਰਕ ਹੈ; ਚਾਰ ਚਾਰ ਸ਼ਾਦੀਆਂ, ਨਿੱਤ ਦੇ ਤਲਾਕ ਤੇ ਜੋੜ ਕਰਕੇ ਇਨ੍ਹਾਂ ਦੀ ਲੜਾਈ ਦਾ ਕਾਰਨ ਕਾਮ-ਵਾਸ਼ਨਾ ਹੈ। ਸਿਖ ਵੀ ਸਿਖ ਨਾਲ ਲੜ ਰਿਹਾ ਹੈ ਅੰਤ ਮੁੂਲ ਲੜ ਰਿਹਾ ਹੈ। ਇਸ ਦੀ ਲੜਾਈ ਦੇ ਮੈਦਾਨ ਗੁਰਦਵਾਰੇ ਹਨ ਤੇ ਲੜਾਈ ਦਾ ਮੂਲ ਕਾਰਨ ਅਹੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਨਿਗਮਾਣਤਾ ਭਰਿਆ ਕੌਮੀ ਨਾਮ 'ਸਿਖ' ਬਖਸ਼ਿਸ਼ ਕੀਤਾ ਸੀ। ਸਿਖ ਤੋਂ ਮੁਗਾਦ ਹੈ ਕਿ ਮੈਂ ਸਿੱਖਣਾ ਚਾਹੁੰਦਾ ਹਾਂ ਤੇ ਸੱਚ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ, ਲੇਕਿਨ ਸਿਖ ਪ੍ਰਬੰਧ ਅਹੰਕਾਰ ਵਿਚ ਭਰ ਕੇ ਗੁਰਦਵਾਰਿਆਂ ਵਿਚ ਹੀ ਲੜ ਰਿਹਾ ਹੈ, ਜਦ ਕਿ ਆਪਣਾ ਸਾਰਾ ਅਹੰਕਾਰ ਗੁਰੂ ਅੱਗੇ ਅਰਪਣ ਕਰ ਦੇਣਾ ਚਾਹੀਦਾ ਸੀ।

### 3. ਗੁਰਦਵਾਰਿਆਂ ਵਿਚ ਪ੍ਰਬੰਧਕੀ ਲੜਾਈ

ਗੁਰਦਵਾਰਿਆਂ ਵਿਚ ਪ੍ਰਬੰਧਕੀ ਲੜਾਈ ਨੇ ਧਾਰਮਿਕ ਵਿਕਾਸ ਰੋਕ ਰੱਖਿਆ ਹੈ, ਜਦ ਕਿ ਅਨਮਤੀਆਂ ਦਾ ਵਿਕਾਸ ਚੱਲ ਰਿਹਾ ਹੈ। ਆਮ ਮਨੁੱਖਾਂ ਨੇ ਹਮੇਸ਼ਾ ਆਪਣੇ ਆਗੂਆਂ ਤੋਂ ਪ੍ਰੇਰਨਾ ਲੈਣੀ ਹੁੰਦੀ ਹੈ। ਪ੍ਰਚਾਰਕ ਸ੍ਰੇਣੀ ਕਿਉਂਕਿ ਪ੍ਰਬੰਧਕਾਂ ਦੇ ਅਧੀਨ ਹੈ ਤੇ ਆਪਣੀ ਸੁਤੰਤਰ ਸੌਚਣੀ ਵਿਚ ਅਸਮਰੱਥ ਹਨ, ਜਿਸ ਕਰਕੇ ਪ੍ਰਬੰਧਕ ਹੀ ਸਰਵ-ਸਰਵਾ ਹਨ, ਪਰ ਧਰਮ ਤੋਂ ਕੋਰੇ ਹਨ। ਸਿਖ ਧਰਮ ਦਾ ਵਿਕਾਸ ਇਸ ਵਕਤ ਤਾਂ ਨਿਗਸ਼ਾਜਨਕ ਹੈ। ਪ੍ਰਬੰਧਕਾਂ ਦਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਜਣਾ ਖਣਾ ਆਪਣੀ ਰਾਜਨੀਤਕ ਹਵਸ ਦੀ ਪੂਰਤੀ ਲਈ ਗੁਰਦਵਾਰੇ ਨੂੰ ਵਰਤਣਾ ਚਾਹੁੰਦਾ ਹੈ। ਜਿਸ ਰਾਜਨੀਤਕ ਦਲਦਲ ਵਿਚੋਂ ਸਿਖ ਧਰਮ ਲੰਘ ਰਿਹਾ ਹੈ, ਇਸ ਤਰ੍ਹਾਂ ਦੀ ਦਲਦਲ ਵਿਚੋਂ ਲੰਘ ਕੇ ਈਸਾਈਆਂ ਨੇ ਆਪਣਾ ਸੁਧਾਰ ਕਰ ਲਿਆ ਹੈ। ਪੋਪ ਨੂੰ ਸਰਵ-ਸਰਵਾ ਬਣਾ, ਈਸਾਈਆਂ ਦੇ ਰਾਜਨੀਤਕ, ਪੋਪ ਦੇ ਕਦਮਾਂ ਵਿਚ ਆਣ ਬੈਠੇ ਹਨ, ਪਰ ਸਿਖ ਧਰਮ ਦੇ ਰਾਜਨੀਤਕ, ਧਰਮ ਦੀ ਜਿੰਮੇਵਾਰੀ ਪ੍ਰਚਾਰਨ ਵਾਲੇ ਲੋਗਾਂ ਦੇ ਸਿਰ 'ਤੇ ਬੈਠ ਗਏ ਹਨ, ਜਿਸ ਨਾਲ ਸਾਰੇ ਧਾਰਮਿਕ ਲੋਗਾਂ ਦੀਆਂ ਗਰਦਨਾਂ ਤੇ ਗੇੜ

ਦੀਆਂ ਹੱਡੀਆਂ ਟੁੱਟ ਗਈਆਂ ਹਨ। ਇਹ ਅਧੋਗਤੀ ਹਰ ਦੂਰ-ਦ੍ਰਿਸ਼ਟ ਨੂੰ ਦਿਖਾਈ ਦੇ ਰਹੀ ਹੈ।

ਬੁੱਧ, ਜੈਨ ਤੇ ਸਨਾਤਨ ਮਤ ਵਿਚ ਇਸ ਤਰ੍ਹਾਂ ਦਾ ਪ੍ਰਬੰਧਕੀ ਢਾਂਚਾ ਨਾਮ-ਮਾਤਰ ਹੈ, ਜਿਸ ਕਰਕੇ ਸਨਾਤਨ ਮਤ ਦੇ ਸੁਆਮੀ ਤੇ ਆਚਾਰੀਆ, ਬੁੱਧ ਮਤ ਦੇ ਲਾਭੇ ਤੇ ਭਿਕਸ਼ੂ ਅਤੇ ਜੈਨ ਮਤ ਦੇ ਮੌਨੀ ਹਰ ਨੁਕਤੇ ਤੋਂ ਦੇਸ਼ ਵਿਚ ਆਪਣਾ ਧਾਰਮਿਕ ਪੱਖ ਦੇ ਰਹੇ ਹਨ। ਸਨਾਤਨੀ ਸੁਆਮੀ ਤੇ ਆਚਾਰੀਆਂ ਦੇ ਆਸ਼੍ਰਮ ਸਾਰੀ ਦੁਨੀਆਂ ਵਿਚ ਚੱਲ ਰਹੇ ਹਨ, ਜਿਸ ਤੋਂ ਪੱਛਮੀ ਦੁਨੀਆਂ ਪ੍ਰਭਾਵਤੇ ਹੋ ਰਹੀ ਹੈ। ਬੋਧੀ ਭਿਕਸ਼ੂ ਵੀ ਮਹਾਤਮਾ ਬੁੱਧ ਦੀ ਰੂਪ-ਰੇਖਾ ਥਾਂ ਥਾਂ 'ਤੇ ਉਜਾਗਰ ਕਰ ਰਹੇ ਹਨ। ਸਾਡਾ ਇਹ ਹਾਲ ਹੈ ਕਿ ਜਿਥੇ ਪ੍ਰਬੰਧਕੀ ਢਾਂਚੇ ਹੇਠ ਚੱਲ ਰਹੇ ਗੁਰਦਵਾਰੇ ਪਾਰਲੀਮੈਂਟ ਦੀ ਛਾਪ ਬਣਦੇ ਜਾ ਰਹੇ ਹਨ, ਉਥੇ ਫੇਰੇ ਫੋਕਟ ਕਰਮ-ਕਾਂਡ ਤੇ ਭਰਮਜਾਲ ਦਾ ਰੂਪ ਧਾਰਨ ਕਰ ਰਹੇ ਹਨ, ਜਿਸ ਨੂੰ ਦੇਖ ਕੇ ਹਰ ਗੁਰਮਤਿ-ਹਿਤੇਸੀ ਦਾ ਹਿਰਦਾ ਰੋ ਉੱਠਦਾ ਹੈ। ਗੁਰਮਤਿ ਪ੍ਰਚਾਰ ਦੀ ਖਾਤਰ ਧੰਨ ਗੁਰੂ ਨਾਨਕ ਦੇਵ ਜੀ ਨੇ ਨੌ ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ, ਪ੍ਰਚਾਰ ਹਿਤ ਕਿਸੇ ਵੀ ਅਵਤਾਰੀ ਪੁਰਸ਼ ਨੇ ਇਤਨਾ ਭ੍ਰਮਣ ਨਹੀਂ ਕੀਤਾ। ਮੁੰਮਦ ਸਾਹਿਬ ਦਾ ਭ੍ਰਮਣ 250 ਮੀਲ ਤੋਂ ਜ਼ਿਆਦਾ ਨਹੀਂ ਹੈ। ਸ੍ਰੀ ਕ੍ਰਿਸ਼ਨ ਜੀ ਦਾ ਭ੍ਰਮਣ ਗੁਜ਼ਗਤ ਤੋਂ ਕਾਠੀਆਵਾੜ ਤਕ ਸੀਮਿਤ ਹੈ। ਮਹਾਤਮਾ ਬੁੱਧ ਦਾ ਭ੍ਰਮਣ ਵਿਹਾਰ ਜਿਥੇ ਤਕ ਰਿਹਾ ਹੈ, ਅੱਜ ਉਸ ਨੂੰ ਬਿਹਾਰ ਕਿਹਾ ਜਾਂਦਾ ਹੈ। ਉਨ੍ਹਾਂ ਦੇ ਵਿਹਾਰ ਕਾਰਨ ਇਹ ਇਲਾਕਾ ਬਿਹਾਰ (Bihar) ਕਹਿਲਾਇਆ। ਬਾਅਦ ਵਿਚ ਇਨ੍ਹਾਂ ਦੇ ਸ਼ਰਧਾਲੂਆਂ ਨੇ ਇਨ੍ਹਾਂ ਅਵਤਾਰੀ ਪੁਰਸ਼ਾਂ ਦੇ ਖਿਆਲਾਂ ਨੂੰ ਸਾਰੀ ਦੁਨੀਆਂ ਵਿਚ ਫੈਲਾਇਆ। ਈਸਾ ਤੇ ਮੂਸਾ ਦਾ ਪੈਂਡਾ ਵੀ 200 ਮੀਲ ਬਣਦਾ ਹੈ, ਪਰ ਇਨ੍ਹਾਂ ਬਗੀਚਿਆਂ ਨੂੰ ਮਾਲੀ ਬਹੁਤ ਅੱਛੇ ਮਿਲੇ, ਜਿਨ੍ਹਾਂ ਆਪਣੇ ਅਵਤਾਰੀ ਪੁਰਸ਼ਾਂ ਦਾ ਬਗੀਚਾ ਬਹੁਤ ਵਸੀਹ ਕੀਤਾ। ਪਰੰਤੂ ਇਸ ਯੁਗ ਦੇ ਜਿਸ ਮਹਾਨ ਅਵਤਾਰੀ ਪੁਰਸ਼ ਨੇ ਨੌ ਖੰਡ ਪ੍ਰਿਥਵੀ ਵਿਚ ਗੁਰਮਤਿ ਦਾ ਬੀਜ ਖਲੋਇਆ ਸੀ ਤੇ ਗੁਰਮਤਿ ਦਾ ਗੁਲਿਸਤਾਨ ਬਣਾਇਆ ਸੀ, ਉਹ ਸਿਮਟਦਾ ਸਿਮਟਦਾ ਪੰਜਾਬ ਤਕ ਸਿਮਟ ਗਿਆ ਤੇ ਅੱਜ ਮੁਰਝਾਈ ਹਾਲਤ ਵਿਚ ਵੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਦੀ ਮਹਾਨ ਤੇ ਸੁਤੰਤਰ ਸੋਚਣੀ, ਜਿਸ ਤੋਂ ਸਾਰਾ ਜਗਤ ਪ੍ਰਭਾਵਤ ਹੋਇਆ ਸੀ, ਗੁਰਦਵਾਰਿਆਂ ਦੀ ਚਾਰ-ਦੀਵਾਰੀ ਤਕ ਸੀਮਿਤ ਰਹਿ ਗਈ ਤੇ ਦੀਵਾਰਾਂ ਤੋਂ ਬਾਹਰ ਖੜੇ ਮਨੁੱਖਾਂ ਤਕ ਆਵਾਜ਼ ਨਾ ਪੁੱਜਣ ਕਾਰਣ ਉਨ੍ਹਾਂ ਨੇ ਪਿੱਠ ਕਰ ਲਈ।

ਬਹੁਤ ਸੌਂ ਸੇ ਸੁਨ ਰਹਾ ਥਾ ਜਮਾਨਾ  
ਗਮੀਂ ਸੋ ਗਏ ਦਾਸਤਾਂ ਕਹਤੇ ਕਹਤੇ।

ਤੁ ਪਿਤੇ ਸਤੀ ਦੀ ਵਿਚ ਲਾਲ ਫਲ ਦੀ ਪ੍ਰਸੰਨੀ ਦੁਕਿਲੁਕ ਆਵਾਜ਼ ਹੈ ਜਿਹੇ ਵਿਚ ਸਿਖਾਈ ਪ੍ਰਾਪਤ ਹੈ। ਇਹ ਸਿਖਾਈ ਵਿਚ ਸਿਖਾਈ ਦੀ ਸਾਡੀ ਵਿਚ ਇਹ ਸਿਖਾਈ ਹੈ ਕਿ ਜਿਥੇ ਪ੍ਰਬੰਧਕੀ ਢਾਂਚੇ ਵਿਚ ਵਿਦੇਸ਼ਾਂ ਦੇ ਗੁਰਦਵਾਰੇ ਅਤੇ ਪ੍ਰਬੰਧਕੀ ਨਿਜ਼ਾਮ

ਮੈਂ ਇਸ ਲੇਖ ਰਾਹੀਂ ਅਛੂਤੇ ਹਾਲ ਕਲਮਬੰਦ ਕਰ ਰਿਹਾ ਹਾਂ। ਵਿਦੇਸ਼ਾਂ ਦੇ ਗੁਰਦਵਾਰਿਆਂ ਅਤੇ ਦੇਸ਼ ਦੇ ਗੁਰਦਵਾਰਿਆਂ ਵਿਚ ਬਹੁਤ ਵੱਡੀ ਭਿੰਨਤਾ ਪਾਈ ਜਾਂਦੀ ਹੈ। ਸਿਖ ਚੂੰਕਿ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ, ਇਸ ਲਈ ਸਿੱਖਾਂ ਨਾਲ ਹੀ ਸੰਸਾਰ ਵਿਚ ਗੁਰਦਵਾਰਿਆਂ ਦਾ ਫੈਲਾਉ ਹੋਇਆ। ਜਿਵੇਂ ਬੀਜ ਨੂੰ ਬਦਲੀ ਹੋਈ ਧਰਤੀ ਵਿਚ ਬੋਈਏ ਤਾਂ ਉਸ ਬੀਜ ਵਿਚ ਉਸੇ ਧਰਤੀ ਦਾ ਸੁਭਾਉ ਤੇ ਗੁਣ ਵੀ ਪ੍ਰਗਟ ਹੋ ਜਾਂਦੇ ਹਨ, ਇਸੇ ਕਰਕੇ ਏਸੀਆ ਤੇ ਮਿਡਲ ਈਸਟ (ਮੱਧ-ਪੂਰਬ) ਦੇ ਗੁਰਦਵਾਰਿਆਂ; ਯੂਰਪ ਤੇ ਅਮਰੀਕਾ ਦੇ ਗੁਰਦਵਾਰਿਆਂ ਦੀ ਵੱਖ ਵੱਖ ਛਾਪ ਵੇਖਣ ਨੂੰ ਮਿਲਦੀ ਹੈ। ਮਨੁੱਖ ਦੀ ਬੁਨਿਆਦੀ ਉਮੰਗ ਨਿਰੰਕਾਰ ਹੈ ਪਰ ਮਨੁੱਖ ਦਾ ਬੁਨਿਆਦੀ ਰੋਗ ਅਹੰਕਾਰ ਹੈ। ਨਿਰੰਕਾਰ ਸੱਚਾਈ ਹੈ; ਅਹੰਕਾਰ ਬਨਾਉਣੀ ਹੈ, ਨਿਰਾਧਾਰ ਹੈ। ਭਾਵੇਂ ਅਹੰਕਾਰ ਸਾਰੇ ਮਨੁੱਖੀ ਸਮਾਜ ਦਾ ਰੋਗ ਹੈ ਪਰ ਕਿਧਰੇ ਕਿਧਰੇ ਅਹੰਕਾਰ ਦੇ ਪਣਪਣ ਲਈ ਜ਼ਮੀਨ ਅਨੁਕੂਲ ਹੁੰਦੀ ਹੈ। ਇਥੇ ਮੈਂ ਅਫਗਾਨਿਸਤਾਨ, ਈਰਾਨ, ਮੱਧ-ਪੂਰਬ, ਅਫਗੀਕਾ, ਯੋਰਪ ਅਤੇ ਅਮਰੀਕਾ ਦੇ ਗੁਰਦਵਾਰਿਆਂ ਦੇ ਹਾਲਾਤ ਕਲਮਬੰਦ ਕਰ ਰਿਹਾ ਹਾਂ।

### ਅਫਗਾਨਿਸਤਾਨ

ਸਾਰੇ ਦੇਸ਼ਾਂ ਦੇ ਗੁਰਦਵਾਰਿਆਂ ਨਾਲੋਂ ਅਫਗਾਨਿਸਤਾਨ ਦੇ ਗੁਰਦਵਾਰੇ ਪ੍ਰਾਚੀਨ ਤੇ ਇਤਿਹਾਸਕ ਹਨ। ਗੁਰਮਤਿ ਦੇ ਆਰੰਭ ਕਾਲ ਗੁਰੂ ਨਾਨਕ ਦੇਵ ਜੀ ਤੋਂ ਹੋਂਦ ਵਿਚ ਆਈ, ਇਸ ਵਾਸਤੇ ਅਫਗਾਨਿਸਤਾਨ ਦੀ ਸਿੱਖੀ ਵਿਦੇਸ਼ਾਂ ਵਿਚ ਸਭ ਤੋਂ ਪ੍ਰਾਚੀਨ ਸਿੱਖੀ ਹੈ। ਅਫਗਾਨਿਸਤਾਨ ਦਾ ਪੁਰਾਣਾ ਸਮਾਜਕ ਸੰਬੰਧ ਹਿੰਦੁਸਤਾਨ ਨਾਲ ਬਣਿਆ ਰਿਹਾ ਹੈ। ਅਫਗਾਨੀ ਸਿੱਖਾਂ ਨੇ ਪ੍ਰਾਚੀਨ ਕਾਲ ਤੋਂ ਪੰਜਾਬੀ ਭਾਸ਼ਾ ਨੂੰ ਆਪਣੇ ਨਾਲ ਜਿੰਦਾ ਰੱਖਿਆ ਹੈ। ਉਦਾਸੀ ਸਾਧਾਰਨਾਂ ਦੇ ਵਿਆਪਕ ਪ੍ਰਚਾਰ ਕਰਕੇ ਵੀ ਇਥੇ ਸਿੱਖੀ ਮੌਲਦੀ

ਰਹੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਪਾਟ ਨੇ ਵੀ ਇਸ ਸਿੱਖੀ ਨੂੰ ਪ੍ਰਫੁੱਲਤ ਕੀਤਾ। ਭਾਵੇਂ ਅਫਗਾਨਿਸਤਾਨ ਦੀ ਭਾਸ਼ਾ ਫਾਰਸੀ ਤੇ ਪਸ਼ਤੋ ਹੈ, ਸਿਖ ਚੂੰਕਿ ਕਾਰੋਬਾਰੀ ਵਿਆਪਾਰੀ ਹਨ, ਇਸ ਲਈ ਵਪਾਰ ਵਿਚ ਵਿਆਪਕ ਤੌਰ 'ਤੇ ਤਾਂ ਫਾਰਸੀ ਤੇ ਪਸ਼ਤੋ ਬੋਲਦੇ ਹਨ, ਲੇਕਿਨ ਆਪਣੇ ਘਰ ਦੀ ਚਾਰ-ਦੀਵਾਰੀ ਵਿਚ ਇਨ੍ਹਾਂ ਨੇ ਪੰਜਾਬੀ ਨੂੰ ਜਿੰਦਾ ਰੱਖਿਆ ਹੋਇਆ ਹੈ। ਅੰਮ੍ਰਿਤ ਵੇਲੇ ਦੀ ਦਾਤ ਅਫਗਾਨੀ ਸਿੱਖਾਂ ਦੀ ਝੋਲੀ ਵਿਚ ਪਈ ਹੋਈ ਹੈ। ਅਫਗਾਨਿਸਤਾਨ ਦੇ ਗੁਰਦਵਾਰੇ ਅੰਮ੍ਰਿਤ ਵੇਲੇ ਸੰਗਤਾਂ ਨਾਲ ਭਰਪੂਰ ਮਿਲਦੇ ਹਨ। ਸਤਿਸੰਗ ਦਾ ਸਦਕਾ ਸਾਰੇ ਅਫਗਾਨੀ ਸਿਖ ਸਾਬਤ ਸੂਰਤ ਹਨ, ਗੁਰੂ-ਭਗਤੀ ਇਨ੍ਹਾਂ ਦੇ ਚਿਹਰਿਆਂ ਤੋਂ ਡੁੱਲੁ ਡੁੱਲੁ ਪੈਂਦੀ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਹਰਿ ਰਾਏ ਜੀ, ਬਾਬਾ ਸਿੰਘੀ ਚੰਦ ਜੀ ਤੇ ਭਾਈ ਗੁਰਦਾਸ ਜੀ ਦੇ ਇਤਿਹਾਸਕ ਅਸਥਾਨਾਂ ਦੇ ਸਰੂਪ ਮੌਜੂਦ ਹਨ। ਫਲ 'ਤੇ ਆਏ ਬੂਟਿਆਂ ਨੂੰ ਵੇਖ ਜਿਵੇਂ ਬਾਗਬਾਨ ਪ੍ਰਸੰਨ ਹੁੰਦਾ ਹੈ, ਤਿਵੇਂ ਹੀ ਅਫਗਾਨਿਸਤਾਨ ਦੀ ਗੁਰਸਿੱਖੀ ਹੈ। 1982 ਵਿਚ ਰੂਸੀ ਫੌਜਾਂ ਨਾਲ ਮਿਲ ਕੇ ਅਫਗਾਨੀ ਪਠਾਣਾਂ ਨੇ ਮੁਲਕ ਵਿਚ ਇਕ ਅਜੀਬੋ-ਗਰੀਬ ਖਾਨਾਜੰਗੀ ਨੂੰ ਜਨਮ ਦਿੱਤਾ, ਜੋ ਹੁਣ 1997 ਤਕ ਵੀ ਜਾਰੀ ਹੈ। ਇਸ ਖਾਨਾਜੰਗੀ ਦਾ ਅਸਰ ਅਫਗਾਨਿਸਤਾਨ ਦੇ ਸਿੱਖਾਂ 'ਤੇ ਵੀ ਪਿਆ। ਸਦੀਆਂ ਤੋਂ ਵੱਸੇ ਤੇ ਆਪਣੇ ਕਾਰੋਬਾਰ ਵਿਚ ਸੰਪੰਨ ਅਫਗਾਨੀ ਸਿੰਘਾਂ ਨੂੰ ਵਤਨ ਛੱਡਣਾ ਪਿਆ। ਹੁਣ ਅੰਦਾਜ਼ੇ ਮੁਤਾਬਕ ਸਿਰਫ 30 ਫੀ ਸਦੀ ਸਿੱਖ ਹੀ ਰਹਿ ਗਏ ਹਨ, ਬਾਕੀ ਅਫਗਾਨੀ ਸਿੰਘ ਜੋ ਕਾਬਲੀ ਸਿੰਘ ਕਹਿਲਾਂਦੇ ਹਨ, ਹਿੰਦੁਸਤਾਨ, ਜਰਮਨ, ਹਾਲੈਂਡ, ਇੰਗਲੈਂਡ ਤੇ ਅਮਰੀਕਾ ਵਿਚ ਜਾ ਵੱਸੇ ਹਨ। ਇਹ ਜਿਥੇ ਵੀ ਗਏ ਹਨ, ਅੰਮ੍ਰਿਤ ਵੇਲੇ ਦੇ ਸਤਿਸੰਗ ਤੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ ਹੋਇਆ ਹੈ।

## ਬੀਰਾਨ

ਬੀਰਾਨ ਅੰਦਰ ਵੀਹਵੀਂ ਸਦੀ ਦੇ ਆਰੰਭ ਕਾਲ ਵਿਚੋਂ ਪੋਠੋਹਾਰ ਦੀ ਧਰਤੀ (ਹੁਣ ਪਾਕਿਸਤਾਨ) ਤੋਂ ਕਾਰੋਬਾਰੀ ਨੁਕਤਾ-ਨਿਗਾਹ ਨਾਲ ਕੁਝ ਸਿੰਘ ਆਏ ਤੇ ਆ ਕੇ ਵੱਸੇ, ਜਿਨ੍ਹਾਂ ਕਰਕੇ ਸਿੱਖਾਂ ਦੀ ਆਮਦ ਵਿਚ ਵਾਧਾ ਹੁੰਦਾ ਗਿਆ। ਪੋਠੋਹਾਰ (ਗਾਵਲਪਿੰਡੀ) ਦਾ ਇਲਾਕਾ ਪੜ੍ਹਿਆ-ਲਿਖਿਆ ਮੰਨਿਆ ਜਾਂਦਾ ਹੈ। ਸੁਲਝੇ ਤੇ ਸਿਆਣੇ ਲੋਗ ਆਪਣੇ ਧਰਮ ਵਿਚ ਵੀ ਸਿਆਣੇ ਹਨ। ਬੀਰਾਨ ਦੇ ਵੱਡੇ ਸ਼ਹਿਰ ਤਹਿਰਾਨ ਵਿਚ ਇਕ ਆਲੀਸ਼ਾਨ ਗੁਰਦਵਾਰਾ ਬਣਾ ਕੇ ਦੇ ਵਕਤ ਦੇ ਸਤਿਸੰਗ ਨੂੰ ਕਾਇਮ ਰੱਖਿਆ ਹੋਇਆ ਹੈ। ਦੂਜੇ ਸ਼ਹਿਰ

ਜੈਹਦਾਨ ਵਿਚ ਗੁਰਦਵਾਰੇ ਨੂੰ ਉਸਾਰ ਕੇ ਸਿੱਖੀ ਪਰੰਪਰਾ ਕਾਇਮ ਰੱਖੀ ਹੋਈ ਹੈ। ਅੰਦਾਜ਼ਨ ਕੋਈ ਸਵਾ ਸੌ ਪਰਿਵਾਰ ਇਨ੍ਹਾਂ ਸ਼ਹਿਰਾਂ ਵਿਚ ਰਹਿ ਰਹੇ ਹਨ। ਦੋ ਵੇਲੇ ਦੇ ਸਤਿਸੰਗ ਦੇ ਆਸਰੇ, ਸਿੱਖੀ ਸਰੂਪ ਨੂੰ ਇਨ੍ਹਾਂ ਲੋਕਾਂ ਨੇ ਬਰਕਰਾਰ ਰੱਖਿਆ ਹੋਇਆ ਹੈ। ਅਫਗਾਨਿਸਤਾਨ ਅਤੇ ਈਰਾਨ ਦੇ ਸਿੱਖਾਂ ਦਾ ਸਿੱਖੀ ਸੁਭਾਉ ਕਾਬਲੇ ਤਾਰੀਫ ਹੈ, ਲੇਕਿਨ ਖੁਮੈਨੀ ਦੇ ਆਉਣ ਦੇ ਨਾਲ ਸ਼ਹਿਰਸ਼ਾਹੀ ਹਕੂਮਤ ਖਤਮ ਹੋ ਗਈ ਤੇ ਇੰਤਜ਼ਾਮੀ ਢਾਂਚੇ ਦੇ ਬਦਲਣ ਨਾਲ ਅਫਗਾਨਿਸਤਾਨ ਦੀ ਤਰ੍ਹਾਂ ਈਰਾਨੀ ਸਿੱਖਾਂ ਨੂੰ ਵੀ ਦੇਸ਼-ਬਦਰ ਹੋਣਾ ਪਿਆ। ਕਾਰੋਬਾਰ ਵਿਚ ਇਹ ਸਿੰਘ ਕਾਫੀ ਸੰਪੰਨ ਹਨ। ਅਫਗਾਨਿਸਤਾਨ ਤੇ ਈਰਾਨ ਦਾ ਪ੍ਰਬੰਧਕੀ ਢਾਂਚਾ ਹਲੀਮ, ਪੁਰਸਕੂਨ ਤੇ ਮਿਲਪੜਾ ਹੈ, ਜਿਸ ਕਰਕੇ ਗੁਰਦਵਾਰਿਆਂ ਵਿਚ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਸਤਿਸੰਗ ਦੀ ਰੌਣਕ ਬਣੀ ਹੋਈ ਹੈ ਤੇ ਪ੍ਰਬੰਧਕੀ ਨਿਜਾਮ ਵਿਚ ਕੋਈ ਮਤਭੇਦ ਦੇਖਣ ਨੂੰ ਨਹੀਂ ਮਿਲਦਾ।

## ਅਰਬ ਦੇਸ਼ਾਂ ਦੇ ਗੁਰਦਵਾਰੇ

ਕੁਵੈਤ, ਬਹਿਰੀਨ, ਕਤਰ, ਉਮਾਨ ਤੇ ਦੁਬਈ (ਅਰਬ ਇਮਿਰਾਤ) ਵਿਚ ਸਿੱਖਾਂ ਦੀ ਕਾਫੀ ਤਾਦਾਦ ਰੋਜ਼ਗਾਰ ਦੀ ਖਾਤਰ ਗਈ ਹੋਈ ਹੈ। ਇਸ ਵਿਚ ਵਿਆਪਾਰੀ ਤੇ ਮਿਹਨਤ ਮੁਸ਼ਕਤ ਕਰ ਕੇ ਆਪਣੀ ਉਪਜੀਵਕਾ ਚਲਾਉਣ ਵਾਲੇ ਗੁਰਸਿੱਖ ਵੀ ਹਨ। ਇਥੇ ਨਿੱਜੀ ਜਾਇਦਾਦ ਬਣਾਉਣ ਦਾ ਪਰਵਾਸੀਆਂ ਨੂੰ ਕੋਈ ਅਧਿਕਾਰ ਨਹੀਂ ਹੈ, ਜਿਸ ਕਰਕੇ ਗੁਰਦਵਾਰੇ ਜਾਂ ਮੰਦਰ ਨਹੀਂ ਉਸਾਰੇ ਜਾ ਸਕਦੇ। ਮਜ਼ਹਬੀ ਤੰਗ-ਨਜ਼ਗੀਆ ਵੀ ਬਾਧਿਕ ਹੈ, ਫਿਰ ਵੀ ਕਿਰਾਏ 'ਤੇ ਜਗ੍ਹਾ ਲੈ ਕੇ ਜਾਂ ਰਿਹਾਇਸ਼ੀ ਕੈਪਾਂ ਵਿਚ ਟੀਨ ਦੇ ਸੈੱਡ ਪਾ ਕੇ ਗੁਰਦਵਾਰਿਆਂ ਦੀ ਰੂਪ-ਰੇਖਾ ਬਣਾਈ ਹੋਈ ਹੈ। ਬਾਹਰ ਦੀ ਰੂਪ-ਰੇਖਾ ਤੋਂ ਗੁਰਦਵਾਰੇ ਨਹੀਂ ਦਿਸਦੇ, ਨਾ ਹੀ ਅੰਦਰ ਨਿਸ਼ਾਨ ਸਾਹਿਬ ਲਗਾਉਣ ਦੀ ਆਗਿਆ ਹੈ। ਸਿਰਫ ਸੁਕਰਵਾਰ ਨੂੰ ਹੀ ਗੁਰਦਵਾਰਿਆਂ ਵਿਚ ਸਤਿਸੰਗ ਲਈ ਇਕੱਠ ਹੁੰਦਾ ਹੈ, ਕਿਉਂਕਿ ਅਰਬ ਦੇਸ਼ਾਂ ਵਿਚ ਜੁਮੇ ਵਾਲੇ ਦਿਨ (ਸ਼ੁਕਰਵਾਰ) ਛੁੱਟੀ ਹੁੰਦੀ ਹੈ। ਭਾਰਤ ਤੋਂ ਰਾਗੀ ਤੇ ਪ੍ਰਚਾਰਕ ਜਦ ਵਿਸ਼ੇਸ਼ ਤੌਰ 'ਤੇ ਬੁਲਾਏ ਜਾਂਦੇ ਹਨ ਤਾਂ ਸਤਿਸੰਗ ਰੋਜ਼ ਵੀ ਹੁੰਦਾ ਹੈ। ਦੁਬਈ ਵਿਚ ਇਕ ਸਿੰਪੀ ਸਹਿਜਧਾਰੀ ਭਗਤ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਹੈ, ਜੋ ਮੰਦਰ ਤੇ ਗੁਰਦਵਾਰਾ ਕਾਨੂੰਨੀ ਅਖਤਿਆਰ ਪ੍ਰਾਪਤ ਕਰ ਕੇ ਚਲਾ ਰਿਹਾ ਹੈ। ਉਸ ਨੇ ਕਿਸੇ ਵਕਤ ਪੁਰਾਣੇ ਸ਼ੇਖ (ਹੁਕਮਰਾਨ) ਤੋਂ ਇਹ ਅਧਿਕਾਰ ਪ੍ਰਾਪਤ ਕੀਤਾ ਸੀ। ਪਰੰਤੂ ਅੱਜ ਦੇ

ਹਾਲਾਤ ਵਿਚ ਕਿਸੇ ਵੀ ਅਰਬ ਦੇਸ਼ ਵਿਚ ਪੱਕੇ ਤੌਰ 'ਤੇ ਗੁਰਦਵਾਰਾ ਬਣਾਉਣ ਦਾ ਅਖਤਿਆਰ ਪ੍ਰਾਪਤ ਕਰਨਾ ਕਠਿਨ ਹੈ। ਸਿਖ ਸੰਗਤਾਂ ਵੀ ਪੱਕੇ ਤੌਰ 'ਤੇ ਨਹੀਂ ਰਹਿੰਦੀਆਂ ਅਤੇ ਆਵਾਜਾਈ ਬਣੀ ਰਹਿੰਦੀ ਹੈ, ਜਿਸ ਕਰਕੇ ਪ੍ਰਬੰਧਕੀ ਨਿਜ਼ਾਮ ਵਿਚ ਕੋਈ ਖਾਸ ਤਣਾਉਂ ਨਹੀਂ ਹੈ। ਸਤਿਸੰਗ ਦਾ ਮਾਹੌਲ ਤਸੱਲੀਬਖਸ਼ ਹੈ। ਦੁਬਈ ਵਿਚ ਸਿੰਧੀ ਸਮਾਜ ਦਾ ਜੋ ਨਿੱਜੀ ਗੁਰਦਵਾਰਾ ਹੈ, ਉਸ ਵਿਚ ਰੋਜ਼ਾਨਾ ਸਤਿਸੰਗ ਦਾ ਪ੍ਰੋਗਰਾਮ ਚੱਲਦਾ ਹੈ, ਲੋਕਿਨ ਬਾਕੀ ਚਾਰ ਗੁਰਦਵਾਰਿਆਂ ਵਿਚ ਸਿਰਫ ਸ਼ੁਕਰਵਾਰ ਨੂੰ ਹੀ ਇਕੱਠ ਹੁੰਦਾ ਹੈ। ਵਿਸ਼ੇਸ਼ ਰਾਗੀ ਪ੍ਰਚਾਰਕ ਆਉਣ 'ਤੇ ਹੀ ਕੁਛ ਦਿਨ ਰੋਜ਼ਾਨਾ ਪ੍ਰੋਗਰਾਮ ਹੁੰਦਾ ਹੈ। ਵਕਤੀ ਮਤਭੇਦ ਤੋਂ ਇਲਾਵਾ ਆਮ ਪ੍ਰਬੰਧਕੀ ਨਿਜ਼ਾਮ ਸੁਚੱਜਾ ਹੈ।

ਬਗਦਾਦ (ਇਰਾਕ) ਵਿਚ ਧੰਨ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਇਤਿਹਾਸਕ ਅਸਥਾਨ ਹੈ। ਇਹ ਅਸਥਾਨ ਪੀਰ ਦਸਤਗੀਰ ਦੇ ਮਕਬਰੇ ਕੋਲ ਹੈ। ਪੀਰ ਦਸਤਗੀਰ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਨ ਤੇ ਸਤਿਗੁਰੂ ਜੀ ਉਥੇ ਉਨ੍ਹਾਂ ਦੇ ਹੀ ਮਹਿਮਾਨ ਸਨ। ਜਿਸ ਥੜ੍ਹੇ 'ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿਆ ਕਰਦੇ ਸਨ, ਪੀਰ ਦਸਤਗੀਰ ਨੇ ਇਸ ਥੜ੍ਹੇ 'ਤੇ ਯਾਦਗਾਰੀ ਫੜ੍ਹੀ ਲਗਵਾਈ ਸੀ, ਜੋ ਅਰਥੀ ਅੱਖਰਾਂ ਵਿਚ ਲਿਖੀ ਹੋਈ ਅੱਜ ਵੀ ਗੁਰੂ ਨਾਨਕ ਦੀ ਮਹਿਮਾ ਬਿਆਨ ਕਰ ਰਹੀ ਹੈ। ਇਹ ਜਗ੍ਹਾ ਪੀਰ ਦਸਤਗੀਰ ਦੇ ਮਕਬਰੇ ਦੇ ਅਹਾਤੇ ਵਿਚ ਹੈ, ਜਿਸ ਕਰਕੇ ਮਕਬਰੇ ਦੀ ਮਲਕੀਅਤ ਹੈ। ਸੰਗਤਾਂ ਰੋਜ਼ਾਨਾ ਤੇ ਵਿਸ਼ੇਸ਼ ਤੌਰ 'ਤੇ ਸ਼ੁਕਰਵਾਰ ਇਸ ਅਸਥਾਨ 'ਤੇ ਸਤਿਸੰਗ ਕਰਦੀਆਂ ਹਨ। ਪੱਕੇ ਤੌਰ 'ਤੇ ਸੰਗਤਾਂ ਦੇ ਨਾ ਰਹਿਣ ਕਰਕੇ, ਵਕਤੀ ਇੰਤਜ਼ਾਮੀ ਨਿਜ਼ਾਮ ਹੇਠ ਸਤਿਸੰਗ ਚੱਲਦਾ ਹੈ, ਜਿਸ ਦਾ ਸਦਕਾ ਮਾਨਸਕ ਤੇ ਸਗੀਰਕ ਤੌਰ 'ਤੇ ਸਿੱਖੀ ਦੀ ਰੂਪ-ਰੇਖਾ ਬਣੀ ਰਹਿੰਦੀ ਹੈ। ਇਸ ਅਸਥਾਨ 'ਤੇ ਪ੍ਰਬੰਧਕੀ ਨਿਜ਼ਾਮ ਦੇ ਇੰਤਜ਼ਾਮ ਵਿਚ ਤਣਾਉਂ ਪੈਦਾ ਹੋਣ ਦੀ ਗੁੰਜਾਇਸ਼ ਨਹੀਂ ਹੈ।

ਕੁਲ ਮਿਲਾ ਕੇ ਅਰਬ ਦੇਸ਼ਾਂ ਵਿਚ ਗੁਰਮਤਿ ਪ੍ਰਚਾਰ ਬਹੁਤਾ ਅਗਾਂਹ-ਵਧੂ ਤਾਂ ਨਹੀਂ ਹੈ ਪਰ ਪਿਛਾਂ-ਖਿੱਚੂ ਵੀ ਨਹੀਂ। ਭਾਵੇਂ ਅਰਬ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੁਹ ਪ੍ਰਾਪਤ ਹੈ, ਪਰੰਤੂ ਵਕਤ ਸਿਰ ਪ੍ਰਚਾਰ ਲਹਿਰ ਨੂੰ ਨਾ ਸੰਭਾਲ ਕੇ, ਉਨ੍ਹਾਂ ਦੇ ਪਦ-ਚਿੰਨ੍ਹਾਂ ਰਾਹੀਂ ਅਸੀਂ ਕੋਈ ਵੱਡਾ ਉਸਾਰੂ ਪ੍ਰੋਗਰਾਮ ਨਹੀਂ ਚਲਾ ਸਕੇ। ਇਸ ਧਰਤੀ ਵਿਚ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਦੇ ਬੀਜ ਆਪ ਬੋਏ ਸਨ, ਪਰ ਪ੍ਰਚਾਰਕ ਦਿਸ਼ਟੀਕੋਣ ਤੋਂ ਪੱਛੜੀ ਹੋਈ ਕੌਮ ਉਨ੍ਹਾਂ ਦੇ ਪਦ-ਚਿੰਨ੍ਹਾਂ ਦੀ ਸੰਭਾਲ ਨਹੀਂ ਕਰ ਸਕੀ।

## ਬਾਈਲੈਂਡ (ਸਿਆਮ)

ਪੂਰਬ ਦੇਸ਼ੀਆ ਵਿਚ ਬਹੁ-ਗਿਣਤੀ ਵਿਚ ਬੁੱਧ ਧਰਮ ਛਾਇਆ ਹੋਇਆ ਹੈ। ਬਾਈਲੈਂਡ ਵੀ ਮਹਾਤਮਾ ਬੁੱਧ ਦੀ ਗਹਿਰੀ ਛਾਪ ਵਿਚ ਰੰਗਿਆ ਹੋਇਆ ਹੈ। ਖੂਬਸੂਰਤ ਤੇ ਕੀਮਤੀ ਬੋਧੀ ਮੰਦਰਾਂ ਦਾ ਦੇਸ਼ ਹੈ, ਜਿਸ ਦੇ ਹਰ ਸ਼ਹਿਰ ਵਿਚ ਬੋਧੀ ਭਿਕਸ਼ੂ, ਭਿਕਸ਼ਾ-ਰਨ ਕਰਦਿਆਂ ਹੋਇਆਂ ਦਿਖਾਈ ਦਿੰਦੇ ਹਨ। ਸੌ ਸਾਲ ਪਹਿਲੇ ਗੁੱਜਰਾਵਾਲਾ, ਲਾਇਲਪੁਰ ਤੋਂ ਕੁਛ ਗੁਰਸਿਖ ਰੋਜ਼ਗਾਰ ਦੀ ਭਾਲ ਹੋਠ ਇਥੇ ਆਏ ਸਨ। ਫਿਰ ਸਮੇਂ ਦੇ ਨਾਲ ਨਾਲ ਇਸੇ ਹੀ ਇਲਾਕੇ ਤੋਂ ਆਏ ਹੋਏ ਸਿੰਘ ਵੱਸਦੇ ਗਏ ਅਤੇ ਅੱਜ ਹਜ਼ਾਰਾਂ ਦੀ ਤਾਦਾਦ ਵਿਚ ਆਪਣੇ ਸਿੱਖੀ ਸਰੂਪ ਵਿਚ ਮੌਜੂਦ ਹਨ। ਸਰਕਾਰੀ ਪੱਧਰ 'ਤੇ ਪ੍ਰਵਾਨਤ ਤੇ ਪ੍ਰਮਾਣਿਕ ਸਿਖ ਧਰਮ ਪੰਜਵਾਂ ਧਰਮ ਹੈ। ਬਾਈਲੈਂਡ ਦੇ ਹਰ ਸ਼ਹਿਰ ਵਿਚ ਸੁੰਦਰ ਗੁਰਦਵਾਰੇ ਹਨ, ਜਿਨ੍ਹਾਂ ਵਿਚ ਸਤਿਸੰਗ ਦਾ ਰੂਹਾਨੀ ਸੁਹੱਪਣ ਬਣਿਆ ਹੋਇਆ ਹੈ।

ਬਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਦੁਨੀਆ ਦਾ ਅਤਿਅੰਤ ਖੂਬਸੂਰਤਗੀਨ ਗੁਰਦਵਾਰਾ ਉਸਤਿਆ ਹੋਇਆ ਹੈ, ਜਿਸ ਦੀ ਆਡਾ ਦਿਲ ਨੂੰ ਸੌਂਹਦੀ ਹੈ, ਰੋਜ਼ ਦਾ ਸਤਿਸੰਗ ਤਾਂ ਸੁਚੱਜੇ ਪ੍ਰਬੰਧ ਦਾ ਲਖਾਇਕ ਹੈ। ਤਕਰੀਬਨ ਸਾਰੇ ਹੀ ਗੁਰਸਿਖ ਕਾਰੋਬਾਰ ਵਿਚ ਸੰਪਨ ਹਨ। ਬਣੇ ਹੋਏ ਸੰਸਕਾਰਾਂ ਕਰਕੇ ਸਾਰੇ ਹੀ ਸ਼ਾਂਤੀਪਸੰਦ ਹਨ, ਜਿਸ ਕਰਕੇ ਪ੍ਰਬੰਧਕੀ ਢਾਂਚਾ ਮੁਸ-ਅਸਲੂਬੀ ਨਾਲ ਕੰਮ ਕਰ ਰਿਹਾ ਹੈ। ਭਾਵੇਂ ਵਿਆਪਕ ਤੌਰ 'ਤੇ ਇਹ ਸਿੱਖੀ ਸਰੂਪ ਦੀ ਛਾਪ ਨਹੀਂ ਵੰਡ ਸਕੇ, ਪਰ ਆਪਣੇ ਸਿੱਖੀ ਸਰੂਪ ਨੂੰ ਬਚਾਉਣ ਹਿਤ ਪੂਰਨ ਤੌਰ 'ਤੇ ਸਫਲ ਹੋਏ ਹਨ। ਨੌਜਵਾਨ ਬੱਚੇ ਬੱਚੀਆਂ ਵੀ ਸਿੱਖੀ ਸਰੂਪ ਦੀ ਸ਼ਾਨ ਪੇਸ਼ ਕਰਦੇ ਹਨ। ਗੁਰਮਤਿ ਹਾਈ ਸਕੂਲ ਬਣਾ ਕੇ ਆਪਣੀ ਪਨੀਰੀ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਗੁਰਦਵਾਰੇ ਦਾ ਮਾਹੌਲ ਪੁਰਸਕੂਨ ਤੇ ਸ਼ਾਂਤਮਈ ਹੈ, ਜਿਸ ਵਿਚ ਹਰ ਰੋਜ਼ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਵਿਚਾਰ ਦੀਆਂ ਲਹਿਰਾਂ ਉਠਦੀਆਂ ਹਨ। ਇਹ ਪ੍ਰਵਾਹ ਹਮੇਸ਼ਾ ਚੱਲਦਾ ਰਹੇ, ਪ੍ਰਬੰਧਕ ਉੱਦਮਸ਼ੀਲ ਹਨ।

## ਸਿੰਗਾਪੁਰ, ਮਲਾਇਆ (ਮਲੇਸ਼ੀਆ)

ਇਕ ਅੰਦਾਜ਼ੇ ਮੁਤਾਬਕ ਸਿੰਗਾਪੁਰ ਵਿਚ 22 ਗੁਰਦਵਾਰੇ ਹਨ। ਇਨ੍ਹਾਂ ਵਿਚ ਇਕ ਐਸਾ ਗੁਰਦਵਾਰਾ ਹੈ, ਜੋ ਪੱਛਮੀ ਪੰਜਾਬ (ਪਾਕਿਸਤਾਨ) ਵਿਚੋਂ ਆਏ ਸਿੱਖਾਂ ਨੇ ਬਣਾਇਆ ਹੈ, ਬਾਕੀ ਗੁਰਦਵਾਰੇ ਪੂਰਬੀ ਪੰਜਾਬ ਤੋਂ ਆਏ ਸਿੱਖਾਂ ਨੇ ਬਣਾਏ ਹਨ। ਸੈਟਲ ਸਿਖ ਟੈਂਪਲ, ਜਿਸ ਨੂੰ ਵੱਡਾ ਗੁਰਦਵਾਰਾ ਕਹਿੰਦੇ

## ਮਲਾਇਆ (ਮਲੇਸ਼ੀਆ)

ਵੈਸੇ ਤਾਂ ਮਲਾਇਆ ਦਾ ਮਾਹੌਲ ਸਿੰਗਾਪੁਰ ਜੈਸਾ ਹੀ ਹੈ। ਸੰਗਤ ਤੇ ਮਾਹੌਲ ਵੀ ਇਕੋ ਜਿਹਾ ਹੈ। ਮੁਲਕ ਵੱਡਾ ਹੋਣ ਕਰਕੇ ਸਿਖ ਕਾਫ਼ੀ ਤਾਦਾਦ ਵਿਚ ਫੈਲੇ ਹੋਏ ਹਨ। ਸਿੱਖੀ ਦਾ ਪਰਚਮ ਲਹਿਰਾਇਆ ਹੋਇਆ ਹੈ। ਗੁਰਦਵਾਰੇ ਵੀ ਕਾਫ਼ੀ ਤਾਦਾਦ ਵਿਚ ਹਨ। ਗੁਰਮਤਿ ਵਿਰੋਧੀ ਸਾਧ ਤੇ ਡਿੰਬੀ ਗੁਰੂਆਂ ਦਾ ਚਿੱਕੜ, ਜੋ ਸਿੰਗਾਪੁਰ ਵਿਚ ਵੇਖਣ ਨੂੰ ਮਿਲਦਾ ਹੈ, ਉਸ ਦੇ ਕੁਛ ਛਿੱਟੇ ਮਲੇਸ਼ੀਆ ਵਿਚ ਵੀ ਦਿਖਾਈ ਦਿੰਦੇ ਹਨ। ਆਰਥਕ ਤੌਰ 'ਤੇ ਮਲਾਇਆ ਦੇ ਸਿਖ ਦਰਮਿਆਨੀ ਹਾਲਤ ਵਿਚ ਹਨ ਅਤੇ ਧਾਰਮਿਕ ਤਲ 'ਤੇ ਵੀ ਇਨ੍ਹਾਂ ਦੀ ਹਾਲਤ ਦਰਮਿਆਨੀ ਹੀ ਹੈ। ਕੁਲ ਮਿਲਾ ਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਸਿੱਖੀ ਸੁਰੂਪ ਵਿਚ ਸ਼ਾਇਦ ਨਿਖਾਰ ਆ ਜਾਵੇ। ਇਕ ਦੋ ਅਸਥਾਨਾਂ ਨੂੰ ਛੱਡ ਕੇ ਪ੍ਰਬੰਧਕੀ ਢਾਂਚਾ ਤਾਮੀਰੀ ਰੁਚੀਆਂ ਤੋਂ ਵਾਂਝਾ ਹੈ। ਗੁਰਦਵਾਰੇ ਬਹੁਤ ਸ਼ਾਨਦਾਰ ਅਤੇ ਵੱਡੇ ਹਨ, ਪਰ ਸਤਿਸੰਗ ਤੇ ਸਟਾਫ਼ ਨਾਮ-ਮਾਤਰ ਹੈ। ਵਿਦੇਸ਼ੀ ਪਰੰਪਰਾ ਦੇ ਮੁਤਾਬਕ ਰਾਮੀ, ਸ਼ਾਦੀ ਜਾਂ ਐਤਵਾਰ ਨੂੰ ਸਿੱਖਾਂ ਦੀਆਂ ਸੂਰਤਾਂ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਵਿਚ ਅੱਧੇ ਆਪਣੀਆਂ ਸੂਰਤਾਂ ਵਿਗਾੜ ਬੈਠੇ ਹਨ।

## ਹਾਂਗਕਾਂਗ

ਗੁਰਦਵਾਰੇ ਉਸਾਰਨ ਦੀ ਬਿਰਤੀ ਤੇ ਗੁਰੂ ਵੱਲੋਂ ਹੋਈ ਕ੍ਰਿਪਾ ਦਾ ਸੜਕਾ, ਹਾਂਗਕਾਂਗ ਵਿਚ ਸੁੰਦਰ ਗੁਰਦਵਾਰਾ ਬਣਿਆ ਹੋਇਆ ਹੈ। ਹਫ਼ਤੇ ਵਿਚ ਦੋ ਦਿਨ ਇਕੱਠ ਹੁੰਦਾ ਹੈ, ਵਿਸ਼ੇਸ਼ ਹਾਲਤਾਂ ਵਿਚ ਰੋਜ਼ਾਨਾ ਵੀ ਹੋ ਜਾਂਦਾ ਹੈ। ਆਰਥਕ ਤੇ ਧਾਰਮਿਕ ਹਾਲਾਤ ਇਥੋਂ ਵੀ ਦਰਮਿਆਨੇ ਹੀ ਹਨ। ਆਮ ਗੁਰਦਵਾਰਿਆਂ ਵਾਂਗ ਇਥੋਂ ਦਾ ਪ੍ਰਬੰਧਕੀ ਨਿਜ਼ਾਮ ਵੀ ਗੁਰਦਵਾਰੇ ਦੀ ਦੇਖ-ਰੇਖ ਕਰਨ ਤੇ ਹਫ਼ਤੇ ਵਿਚ ਦੋ ਦਿਨ ਦੇ ਇਕੱਠ ਕਰਨ ਤਕ ਹੀ ਸੀਮਿਤ ਹੈ।

## ਆਸਟ੍ਰੋਲੀਆ

ਰਕਬੇ ਦੇ ਹਿਸਾਬ ਨਾਲ ਫੈਲੇ ਹੋਏ ਇਸ ਵਿਸ਼ਾਲ ਮੁਲਕ ਵਿਚ ਸਿਖ ਫੈਲੇ ਹੋਏ ਹਨ। ਧੰਧੇ ਨੂੰ ਚਲਾਉਣ ਵਿਚ ਇਥੋਂ ਦੇ ਸਿਖ ਸਫਲ ਹੋਏ ਹਨ, ਪਰ ਧੰਧੇ ਦੇ ਨਾਲ ਨਾਲ ਧਰਮ ਚੱਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਪ੍ਰਬੰਧਕੀ ਢਾਂਚਾ ਬਹੁਤਾਤ ਵਿਚ ਸਿੱਖੀ ਸੁਰੂਪ ਤੋਂ ਵਾਂਝਾ ਹੈ। ਸਿੱਖੀ ਸੁਰੂਪ ਦਾ ਪ੍ਰਚਾਰ ਤੇ ਵਾਧਾ ਹੋਵੇ, ਭਵਿੱਖ ਅਜੇ ਤਾਂ ਉਸ ਵੱਲ ਦਿਖਾਈ ਨਹੀਂ ਦਿੰਦਾ। ਯੌਰਪ,

ਹਨ ਅਤੇ ਗੁਰੂ ਨਾਨਕ ਸਤਿਸੰਗ ਸਭਾ ਜੋ ਪੱਛਮੀ ਪੰਜਾਬ ਦੇ ਸਿੱਖਾਂ ਦੀ ਉਸਾਰੀ ਹੋਈ ਹੈ, ਇਨ੍ਹਾਂ ਦੇ ਅਸਥਾਨਾਂ ਤੋਂ ਇਲਾਵਾ ਰੋਜ਼ਾਨਾ ਸਤਿਸੰਗ ਕਿਧਰੇ ਵੀ ਨਹੀਂ ਹੁੰਦਾ, ਸਿਰਫ਼ ਐਤਵਾਰ ਨੂੰ ਹਰ ਗੁਰਦਵਾਰੇ ਵਿਚ ਵਿਆਪਕ ਇਕੱਠ ਹੁੰਦਾ ਹੈ, ਜੋ ਧਾਰਮਿਕ ਇਕੱਠ ਦੀ ਥਾਂ 'ਤੇ ਸਮਾਜਕ ਇਕੱਠ ਦੀ ਰੂਪ-ਰੇਖਾ ਜ਼ਿਆਦਾ ਪੇਸ਼ ਕਰਦਾ ਹੈ। ਬੈਂਕਾਕ, ਥਾਈਲੈਂਡ ਦੀ ਤਰ੍ਹਾਂ ਇਥੋਂ ਵੀ ਗੁਰੂ ਨਾਨਕ ਸਤਿਸੰਗ ਦੀ ਲਹਿਰ ਚਲਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਗੁਰਮਤਿ ਵਿਚਾਰ ਦੀ ਅਣਦੇਖੀ ਕੀਤੀ ਗਈ। ਸੁਣਨ ਸੁਣਾਉਣ ਦਾ ਸਮਾਂ ਪ੍ਰਬੰਧਕ ਤੇ ਸੰਗਤਾਂ ਪਾਸ ਨਹੀਂ ਸੀ, ਜਿਸ ਕਰਕੇ ਮਨਮਤ ਭੇਖਧਾਰੀਆਂ ਨੇ ਆਪਣੇ ਪ੍ਰਚਾਰ ਵਿਚਾਰਾਂ ਦੁਆਰਾ ਗੁਰਮਤਿ ਤੋਂ ਡੇਗ, ਕਈਆਂ ਨੂੰ ਆਪਣੇ ਰੰਗ ਵਿਚ ਰੰਗ ਲਿਆ। ਕਿਲੇ ਵਾਲੇ, ਰਾਧਾਸਵਾਮੀ ਅਤੇ ਨਿਰੰਕਾਰੀਆਂ ਦਾ ਵਿਆਪਕ ਅਸਰ ਦੇਖਣ ਨੂੰ ਮਿਲਦਾ ਹੈ। ਘਰ ਦੇ ਮੁਖੀ ਅਗਰ ਗਹਿਰੀ ਲੰਬੀ ਨਿੰਦਗ ਵਿਚ ਸੌਂ ਰਹੇ ਹੋਣ ਤਾਂ ਉਹ ਆਪਣਾ ਘਰ ਲੁਟਾ ਬੈਠਦੇ ਹਨ।

ਧਰਮ ਇਕ ਐਸੀ ਬਾਰੀਕ ਕਲਾ ਹੈ, ਇਕ ਗਹਿਰਾ ਵਿਗਿਆਨ ਹੈ, ਇਕ ਮਹਾਨ ਉੱਚਾ ਆਤਮ-ਗਿਆਨ ਹੈ, ਜੋ ਸਮਝਣ ਸਮਝਾਣ ਲਈ ਸਮਾਂ ਮੰਗਦਾ ਹੈ ਅਤੇ ਉਹ ਸਮਾਂ ਇਨ੍ਹਾਂ ਪਾਸ ਨਹੀਂ, ਸਿਰਫ਼ ਧਨ ਤੇ ਬਾਹਰਲੀ ਵਿਆਪਾਰਕ ਪੜ੍ਹਾਈ ਦੇ ਨਸ਼ੇ ਵਿਚ ਇਹ ਆਪਣਾ ਗੁਰਮਤਿ ਦਾ ਵਿਰਸਾ ਗਵਾ ਬੈਠੇ ਹਨ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਖ ਨਾ ਦਿਖਾਈ ਦੇ ਕੇ, ਇਹ ਕਿਸੇ ਵਿਅਕਤੀ ਦੇ ਭੇਸ ਵਿਚ ਰੰਗੇ ਹੋਏ ਹਨ। ਜਿਹੜੇ ਸਿੰਧੀ ਸਹਿਜਧਾਰੀ ਅਖਵਾਂਦੇ ਹਨ, ਉਨ੍ਹਾਂ ਉੱਤੇ ਵੀ ਰਾਧਾਸਵਾਮੀਆਂ ਦੀ ਚਾਸ਼ਨੀ ਜ਼ਿਆਦਾ ਚੜ੍ਹੀ ਹੋਈ ਹੈ। ਗੁਰਮਤਿ ਪ੍ਰਚਾਰ ਨੂੰ ਪਿੱਛੇ ਰੱਖਣ ਦਾ ਇਹ ਅੰਜਾਮ ਹੋਇਆ ਹੈ। ਫਿਰ ਵੀ ਅੱਧੀ ਸੰਗਤ ਗੁਰਮਤਿ ਦੇ ਦਾਇਰੇ ਵਿਚ ਹੈ, ਸ਼ਾਇਦ ਉਹ ਭੇਖੀਆਂ ਦੀ ਨਿਗ੍ਰਾ ਵਿਚ ਨਹੀਂ ਆਏ ਜਾਂ ਪ੍ਰਬੰਧ ਦੀ ਅਣਗਹਿਲੀ ਦੇ ਸ਼ਿਕਾਰ ਨਹੀਂ ਹੋਏ। ਕੀਰਤਨ ਨੂੰ ਸੁਣਨ ਦੀ ਥਾਂ ਸਿਰਫ਼ ਪਾਠ ਦੀ ਤਰ੍ਹਾਂ ਪੜ੍ਹਨ ਦਾ ਢੰਗ ਇਥੋਂ ਹੀ ਪ੍ਰਚਲਤ ਹੋਇਆ। ਪਾਠ ਬਾਣੀ ਨੂੰ ਕੰਠ ਕਰਨ ਲਈ ਹੈ ਜਾਂ ਅਰਥ ਬੋਧ ਨੂੰ ਸਮਝਣ ਲਈ ਹੈ। ਸੁਣਨਾ ਬਾਣੀ ਦਾ ਹੀ ਰੂਪ ਹੋਣਾ ਹੈ, ਪਰੰਤੂ ਪੂਰੇ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਸੁਣਨਾ ਕਠਿਨ ਹੈ। ਇਨ੍ਹਾਂ ਬਾਰੀਕੀਆਂ ਤੋਂ ਇਹ ਨਿਜ਼ਾਮ ਕੋਰਾ ਹੈ। ਬਾਕੀ ਗੁਰਦਵਾਰਿਆਂ ਵਿਚ ਐਤਵਾਰੀ ਇਕੱਠ ਹੈ ਤੇ ਆਪਣੀ ਪਨੀਰੀ ਨੂੰ ਸਿੱਖੀ ਸੁਰੂਪ ਦੇ ਦਾਇਰੇ ਵਿਚ ਬਣਾਈ ਰੱਖਣ ਵਿਚ ਪੂਰੇ ਸਫਲ ਨਹੀਂ ਹਨ। ਪ੍ਰਬੰਧਕੀ ਢਾਂਚਾ ਗੁਰਦਵਾਰੇ ਬਣਾਉਣ ਵਿਚ ਸਫਲ ਹੈ, ਸਤਿਸੰਗ ਚਲਾਉਣ ਵਿਚ ਨਹੀਂ। ਫਿਰ ਵੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਖੁਆਰ ਹੋਏ ਸਭ ਮਿਲੇਂਗੇ, ਸਤਿਗੁਰੂ ਜੀ ਇਸ ਉਮੀਦ ਦੇ ਬੂਟੇ ਨੂੰ ਫਲਦਾਇਕ ਬਣਾਉਣ।

ਅਮਰੀਕਾ ਤੇ ਕੈਨੇਡਾ ਦੀ ਤਰ੍ਹਾਂ ਵਿਆਪਕ ਤੌਰ 'ਤੇ ਕੀਰਤਨੀ ਜਥਿਆਂ ਦੀ ਆਮਦੋ-ਰਫਤ ਨਹੀਂ ਹੈ। ਨਵੀਂ ਪਨੀਰੀ ਤੋਂ ਵੀ ਉਮੀਦਾਂ ਘੱਟ ਹਨ। ਬੀਜ ਨਾਸ ਤਾਂ ਨਹੀਂ ਹੋਇਆ, ਕੁਛ ਰਸਿਕ ਚਾਹਦਾਨ ਗੁਰਮਤੀਏ ਸਿਖ ਤਾਂ ਹੈਨ ਪਰ ਇਹ ਆਟੇ ਵਿਚ ਲੂਣ ਦੀ ਤਰ੍ਹਾਂ ਨੇ। ਗੁਰਦਵਾਰੇ ਜ਼ਰੂਰ ਸੁੰਦਰ ਬਣੇ ਹਨ ਤੇ ਬਣ ਰਹੇ ਹਨ, ਪਰ ਗੁਰਦਵਾਰੇ ਐਸੀਆਂ ਟਕਸਾਲਾਂ ਹਨ, ਜਿਸ ਵਿਚ ਸਿੱਖੀ ਦੇ ਸਿੱਕਿਆਂ ਨੂੰ ਘੜਨ ਦਾ ਕੰਮ ਨਹੀਂ ਹੋ ਰਿਹਾ। ਪੁਰਾਣੇ ਵੱਸਦੇ ਸਿੱਖਾਂ ਨੂੰ ਬਸ ਇਤਨਾ ਹੀ ਪਤਾ ਹੈ ਕਿ ਸਾਡੇ ਗੁਰੂ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਹੈਨ, ਬਾਕੀ ਬਾਣੀ-ਬਾਣੇ ਤੋਂ ਖਾਲੀ ਹਨ। ਐਸੀ ਕੋਈ ਵਿਆਪਕ ਸੋਚਣੀ ਵੀ ਕੰਮ ਨਹੀਂ ਕਰ ਰਹੀ, ਜਿਸ ਨਾਲ ਹਿਰਦੇ ਬਾਣੀ ਨਾਲ ਜੁੜਨ, ਤਨ 'ਤੇ ਬਾਣਾ ਪ੍ਰਗਟ ਹੋਵੇ। ਬੱਸ, ਧਰਮ ਦਾ ਰਸਮੀ ਕਰਮ-ਕਾਂਡ ਬੋੜਾ ਬਹੁਤ ਵੇਖਣ ਨੂੰ ਮਿਲਦਾ ਹੈ। ਸਤਿਗੁਰੂ ਜੀ ਉਥੋਂ ਵੱਸਦੇ ਰਸਿਕ ਸਿੱਖਾਂ ਦੇ ਹਿਰਦਿਆਂ ਨੂੰ ਪ੍ਰੇਰਨ ਤਾਂਕਿ ਸਿਖ ਆਪਣੇ ਬੁਨਿਆਦੀ ਸਿਧਾਂਤ ਨਾਲ ਜੁੜ ਸਕਣ।

## ਨਿਊਜ਼ੀਲੈਂਡ

ਨਿਊਜ਼ੀਲੈਂਡ ਵਿਚ ਨਵੇਂ ਗਏ ਤੇ ਪੁਰਾਣੇ ਵਸਨੀਕ ਸਿਖ ਹਨ। ਪੁਰਾਣੇ ਅਧਿਕਤਰ ਆਪਣੀ ਸਿੱਖੀ ਦੀ ਪਹਿਚਾਣ ਗਵਾ ਬੈਠੇ ਹਨ। ਨਵੇਂ ਆਏ ਸਿੱਖਾਂ ਵਿਚ ਸਿੱਖੀ ਦਾ ਉਲਾਸ ਦੇਖਣ ਨੂੰ ਮਿਲਦਾ ਹੈ। ਪ੍ਰਬੰਧਕੀ ਢਾਂਚਾ ਤਸੱਲੀਬਖਸ਼ ਹੈ। ਵਿਆਪਕ ਰੂਪ ਵਿਚ ਦਿਸ਼ਾ ਸੇਧ ਦੇ ਸਕਣ, ਐਸੀ ਤਾਂ ਉਮੀਦ ਨਹੀਂ, ਪਰ ਇਹ ਨਿਊਜ਼ੀਲੈਂਡ ਅੰਦਰ ਸਿੱਖੀ ਸਰੂਪ ਨੂੰ ਕਾਇਮ ਰੱਖ ਸਕਣ ਤਾਂ ਇਹ ਪ੍ਰਬੰਧਕੀ ਢਾਂਚੇ ਦੀ ਇਕ ਵੱਡੀ ਕਾਮਯਾਬੀ ਹੋਵੇਗੀ। ਆਕਲੈਂਡ ਦੇ ਗੁਰਦਵਾਰੇ ਵਿਚ ਪ੍ਰਬੰਧ ਨੂੰ ਜਿਸ ਤਰ੍ਹਾਂ ਚਲਾਇਆ ਗਿਆ ਹੈ, ਇਹ ਬਹੁਤ ਤਸੱਲੀਬਖਸ਼ ਹੈ। ਮਹਿਕ ਅਗਰ ਫੁੱਲ ਦੀਆਂ ਪੱਤੀਆਂ ਵਿਚੋਂ ਬਾਹਰ ਨਿਕਲ ਕੇ ਫੈਲੇ ਤਾਂ ਇਹੀ ਫੁੱਲ ਦਾ ਪਰਉਪਕਾਰ ਹੈ, ਪ੍ਰਚਾਰ ਹੈ। ਗੁਰਦਵਾਰੇ ਦੀ ਚਾਰ-ਦੀਵਾਰੀ ਅੰਦਰ ਚੱਲ ਰਹੇ ਸਤਿਸੰਗ ਦੀ ਫੁਲਵਾੜੀ ਵਿਚੋਂ ਰੱਬੀ ਗੁਣਾਂ ਦੀ ਮਹਿਕ ਸਾਡੇ ਸਤਿਸੰਗੀਆਂ ਦੇ ਜੀਵਨ ਵਿਚ ਫੁੱਲੁ ਫੁੱਲੁ ਪਵੇ ਤਾਂ ਹਰ ਸਤਿਸੰਗੀ ਚੱਲਦਾ ਫਿਰਦਾ ਪ੍ਰਚਾਰਕ ਬਣ ਸਕਦਾ ਹੈ। ਉਸ ਦੀ ਜੀਵਨ-ਸੈਲੀ ਰੱਬੀ ਗੁਣਾਂ ਨੂੰ ਪ੍ਰਵਾਹਿਤ ਕਰਨ ਵਾਲਾ ਰਿਦਾ ਬਣ ਜਾਂਦੀ ਹੈ, ਸਤਿਗੁਰੂ ਐਸਾ ਵਾਤਾਵਰਣ ਬਣਾਉਣ ਵਿਚ ਮਦਦਗਾਰ ਹੋਵਣ।

## ਫਿਜੀ

ਫਿਜੀ ਅੰਦਰ ਬਣੇ ਰਾਜਸੀ ਹਾਲਾਤ ਦੇ ਕਾਰਨ ਅੱਧੇ ਸਿਖ ਦੂਸਰੇ ਦੇਸ਼ਾਂ ਵਿਚ ਚਲੇ ਗਏ ਹਨ। ਫਿਜੀ ਵਿਚ ਭਾਰਤੀਆਂ ਦੀ ਤਾਦਾਦ ਬਹੁਤੀ ਹੋਣ ਕਰਕੇ ਭਾਰਤੀ ਸਭਿਅਤਾ ਤੇ ਭਾਸ਼ਾ ਜਿੰਦਾ ਦਿਖਾਈ ਦਿੰਦੀ ਹੈ। ਗੁਜਰਾਤੀ, ਬੰਗਾਲੀ ਤੇ ਯੂ.ਪੀ. ਦੇ ਵਾਸੀ ਵੀ ਇਥੇ ਕਾਫ਼ੀ ਤਾਦਾਦ ਵਿਚ ਵੱਸੇ ਹੋਏ ਹਨ। ਇਨ੍ਹਾਂ ਦੀ ਇਹ ਖੂਬੀ ਹੈ ਕਿ ਜਿਥੇ ਵੀ ਇਹ ਗਏ, ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਧਰਮ ਨੂੰ ਨਾਲ ਲੈ ਕੇ ਗਏ, ਲੇਕਿਨ ਸਿਖ ਬਹੁਤਾਤ ਵਿਚ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਧਰਮ ਨੂੰ ਨਾਲ ਰੱਖਣ ਵਿਚ ਸਮਰੱਥ ਨਹੀਂ ਹੋਇਆ। ਕੇਸਾਂ ਦੇ ਦਰਪਣ ਵਿਚੋਂ ਜੋ ਸਿੱਖੀ ਦਾ ਰੂਪ ਝਲਕਦਾ ਹੈ, ਉਹ ਦਰਪਣ ਬਹੁਤਾਤ ਵਿਚ ਟੁੱਟਿਆ ਹੋਇਆ ਹੈ। ਪ੍ਰਬੰਧਕੀ ਢਾਂਚਾ ਆਮ ਪੱਧਰ ਦਾ ਹੈ ਤੇ ਅਗਾਂਹ ਖਾਸ ਪੱਧਰ ਦੇ ਗੁਰਮਤਿ ਉਸਾਰੂ ਕੰਮ ਹੋ ਸਕਣ, ਅਜਿਹਾ ਦਿਖਾਈ ਨਹੀਂ ਦਿੰਦਾ; ਪਰ ਜਿਵੇਂ ਕੁਦਰਤ ਦਾ ਨਿਯਮ ਹੈ ਕਿ ਉਹ ਬੀਜ ਨੂੰ ਬਚਾ ਕੇ ਰੱਖਦੀ ਹੈ, ਇਥੇ ਵੀ ਕੁਝ ਦਰਸਕ ਸਹੀ ਅਰਥਾਂ ਵਿਚ ਸਿਖ ਹਨ।

## ਫਿਲਪਾਈਨ

ਇਸ ਦੇਸ਼ ਅੰਦਰ ਸਿੱਖਾਂ ਦੀ ਵੱਸੋਂ ਚੋਖੀ ਹੈ। ਸੁੰਦਰ ਗੁਰਦਵਾਰੇ ਸਿੱਖਾਂ ਨੇ ਨਗਰਾਂ ਅੰਦਰ ਬਣਾਏ ਹੋਏ ਹਨ। ਮਨੀਲਾ ਦਾ ਗੁਰਦਵਾਰਾ ਕਾਬਲੇ-ਦੀਦ ਹੈ। ਸਿੱਖੀ ਉਮੰਗ ਤਰੰਗ ਦੇਖਣ ਨੂੰ ਮਿਲੀ, ਗੁਰਬਾਣੀ ਦੇ ਸੁਣਨ ਦਾ ਚਾਉ ਵੀ ਮੌਜੂਦ ਹੈ, ਪਰ ਸਿੱਖੀ ਸਰੂਪ ਬਹੁਤ ਹੀ ਨਿਰਾਸ਼ਾਜਨਕ ਹੈ। ਉੱਗਲੀਆਂ 'ਤੇ ਗਿਣੇ ਜਾਣ ਵਾਲੇ ਹੀ ਕੇਸਾਧਾਰੀ ਦਿਖਾਈ ਦਿੰਦੇ ਹਨ। ਪ੍ਰਬੰਧਕੀ ਢਾਂਚਾ ਸਤਿਸੰਗ ਦੀ ਲਹਿਰ ਚਲਾਉਣ ਵਿਚ ਯਤਨਸ਼ੀਲ ਹੈ ਪਰ ਪੂਰਨ ਸਫਲਤਾ ਦਿਖਾਈ ਨਹੀਂ ਦਿੰਦੀ। ਸਿੱਖੀ ਦੇ ਵਿਸਥਾਰ ਲਈ ਹਾਲਾਤ ਆਮ ਪੱਧਰ 'ਤੇ ਹਨ।

## ਜਾਪਾਨ

ਬੋੜੇ ਹੀ ਸਿਖ ਘਰਾਣਿਆਂ ਦੀ ਵੱਸੋਂ ਇਸ ਦੇਸ਼ ਵਿਚ ਹੈ ਅੰਰ ਸਾਰੇ ਹੀ ਅਮੀਰ ਕਾਬੇਬਾਗੀ ਹਨ। ਇਕ ਛੋਟੇ ਜਿਹੇ ਬਣਾਏ ਗੁਰਦਵਾਰੇ ਵਿਚ ਹਫਤੇ ਵਿਚ ਦੋ ਦੱਡਾ ਸਤਿਸੰਗ ਦਾ ਪ੍ਰਵਾਹ ਚਲਾਉਂਦੇ ਹਨ। ਇਨ੍ਹਾਂ ਸਾਰਿਆਂ ਨੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ ਹੋਇਆ ਹੈ। ਬੈਂਕਾਕ ਦੀ ਤਰ੍ਹਾਂ ਇਹ ਵੀ ਪਿੱਛੋਂ ਗੁੱਜਰਾਂਵਾਲੇ, ਲਾਇਲਪੁਰ ਤੇ ਪੋਠੋਹਾਰ ਦੇ ਇਲਾਕੇ ਵਿਚੋਂ ਆਏ

ਹਨ, ਜਿਸ ਕਰਕੇ ਗੁਰਬਾਣੀ ਦਾ ਪਾਠ ਪਠਨ ਇਨ੍ਹਾਂ ਦੇ ਸੁਭਾਉ ਵਿਚ ਰਚਿਆ ਹੋਇਆ ਹੈ। ਪਰੰਤੂ ਗੁਰਬਾਣੀ ਦੀ ਸੂਝ-ਬੂਝ ਤੇ ਪ੍ਰਚਾਰ ਪ੍ਰਸਾਰ ਦਾ ਸੌਂਕ, ਸਮਾਂ ਤੇ ਉੱਦਮ ਨਹੀਂ ਹੈ। ਸਿੱਖੀ ਸਰੂਪ ਵਿਚ ਦਿੱਤੇ ਹੋਏ ਚੰਗੇ ਲੱਗਦੇ ਹਨ। ਗੁਰਬਾਣੀ ਪ੍ਰਕਾਸ਼ ਨੂੰ ਜਾਪਾਨ ਵਿਚ ਨਹੀਂ ਵੰਡ ਸਕੇ, ਜਾਇਦ ਇਸ ਤਰ੍ਹਾਂ ਦੀ, ਪ੍ਰਬੰਧਕੀ ਢਾਂਚੇ ਦੀ ਉਮੰਗ ਨਹੀਂ ਹੈ। ਕਾਰੋਬਾਰੀ ਹੋਣ ਕਰਕੇ ਸਿੱਖੀ ਪ੍ਰਚਾਰ ਵਿਚ ਆਰਥਕ ਯੋਗਦਾਨ ਤਾਂ ਦਿੰਦੇ ਰਹਿੰਦੇ ਹਨ ਪਰ ਇਸ ਯੋਗਦਾਨ ਨੂੰ, ਪ੍ਰਭੁਲਤ ਹੋਇਆ ਕਿ ਨਹੀਂ, ਦੇਖਣ ਦਾ ਉਨ੍ਹਾਂ ਪਾਸ ਸਮਾਂ ਨਹੀਂ ਹੈ।

## ਕੀਨੀਆ, ਤਨਜਾਨੀਆ, ਯੁਗੰਡਾ ਦੇ ਗੁਰਦਵਾਰੇ

ਇਕ ਸਦੀ ਪਹਿਲੇ ਅੰਗ੍ਰੇਜ਼, ਭਾਰਤ ਤੋਂ ਕਾਰੀਗਰ (ਟੈਕਨੀਸ਼ਨ) ਤੇ ਕਿਰਤੀ ਬੰਦਿਆਂ ਨੂੰ, ਰੇਲਵੇ ਲਾਈਨ ਵਿਛਾਉਣ ਵਾਸਤੇ ਇਨ੍ਹਾਂ ਉਪਰੋਕਤ ਮੁਲਕਾਂ ਵਿਚ ਲਿਆਏ ਸਨ। ਹੌਲੀ ਹੌਲੀ ਹਰ ਤਰ੍ਹਾਂ ਦੇ ਕਾਰੋਬਾਰੀ ਬੰਦਿਆਂ ਦਾ ਆਉਣਾ ਸ਼ੁਰੂ ਹੋ ਗਿਆ, ਜਿਸ ਨਾਲ ਸਿੰਘਾਂ ਦੀ ਵੀ ਚੰਗੀ ਚੋਖੀ ਤਾਦਾਦ ਰੋਜ਼ਗਾਰ ਲਈ ਪਹੁੰਚੀ। ਗੁਜਰਾਤੀ ਤੇ ਪੰਜਾਬੀਆਂ ਦੀ ਵੱਜੋਂ ਸੰਘਣੀ ਹੋ ਗਈ। ਸਿੰਘਾਂ ਵਿਚੋਂ 80 ਫੀ ਸਦੀ ਰਾਮਗੜੀਆ ਬਰਾਦਰੀ ਦੇ ਸਨ। ਮਿਹਨਤ ਮੁਸ਼ਕਤ ਕਰ ਕੇ ਸਿੰਘਾਂ ਦੇ ਪੈਰ ਟਿਕੇ ਤਾਂ ਉਨ੍ਹਾਂ ਦੇ ਪਰਿਵਾਰਾਂ ਦੀ ਆਮਦ ਵੀ ਸ਼ੁਰੂ ਹੋ ਗਈ।

ਗੁਰੂ ਮਹਾਰਾਜ ਜੀ ਦੇ ਬਖਸ਼ਸ਼ ਕੀਤੇ ਹੋਏ ਸੁੰਦਰ ਸੁਭਾ ਅਨੁਸਾਰ ਇਨ੍ਹਾਂ ਸਿੰਘਾਂ ਨੇ ਗੁਰਦਵਾਰਿਆਂ ਦੀ ਸੁੰਦਰ ਉਸਾਰੀ ਕੀਤੀ। ਸੰਗਤ ਤੇ ਪੰਗਤ ਦੀਆਂ ਲਹਿਰਾਂ ਲੱਗ ਗਈਆਂ, ਰਿਹਾਇਸ਼ੀ ਮਕਾਨ ਤੇ ਗੁਰਦਵਾਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਸਿੰਘਾਂ ਦੀ ਸੰਪੰਨਤਾ ਦੀ ਰੂਪ-ਰੇਖਾ ਪੇਸ਼ ਕਰਦੀਆਂ ਹਨ। ਬਹੁਤਾਤ ਵਿਚ ਸਿੱਖਾਂ ਨੇ ਸਿੱਖੀ ਸਰੂਪ ਨੂੰ ਬਚਾਈ ਰੱਖਿਆ। ਲੇਕਿਨ ਸਹਿਜੇ ਸਹਿਜੇ ਹਾਲਾਤ ਨੇ ਪਲਟਾ ਖਾਪਾ, ਤਨਜਾਨੀਆ ਵਿਚ ਕਮਿਊਨਿਜ਼ਮ ਆਇਆ ਤੇ ਯੁਗੰਡਾ ਵਿਚੋਂ ਈਦੀ ਅਮੀਨ ਨੇ ਸਾਰੇ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ। ਇਨ੍ਹਾਂ ਹਾਲਤਾਂ ਦਾ ਅਫਗੀਕਾ ਦੇ ਸਾਰੇ ਦੇਸ਼ਾਂ 'ਤੇ ਅਸਰ ਹੋਇਆ, ਖਾਸ ਕਰਕੇ ਸਿਖ ਬਹੁਤੀ ਤਾਦਾਦ ਵਿਚ ਇਨ੍ਹਾਂ ਦੇਸ਼ਾਂ ਤੋਂ ਨਿਕਲ ਕੇ ਯੂ.ਕੇ., ਕੈਨੇਡਾ ਤੇ ਅਮਰੀਕਾ ਵਿਚ ਆਣ ਵੱਸੇ, ਕੁਛ ਭਾਰਤ ਵਾਪਸ ਪਰਤ ਗਏ। ਉਂਵਿਆਂ ਸਾਰੇ ਅਫਗੀਕਨ ਦੇਸ਼ਾਂ ਵਿਚ ਸਿੱਖਾਂ ਨੇ ਸਿੱਖੀ ਦਾ ਪਰਚਮ ਲਹਿਰਾਈ ਰੱਖਿਆ ਪਰ ਵਿਸ਼ੇਸ਼ ਕਰਕੇ ਕੀਨੀਆ ਦੀ ਧਰਤੀ ਨੇ ਨਾਮ-ਅਭਿਆਸੀ ਤੇ ਗੁਰਮੁਖ ਖੜੀ ਪੈਦਾ ਕੀਤੇ। ਇਸੇ ਹੀ ਗੁਰਮਤਿ ਦੀਆਂ ਉਸਾਰੂ ਰੁਚੀਆਂ ਕਰਕੇ

ਮਕਿੰਡੋ ਦਾ ਗੁਰਦਵਾਰਾ ਤੀਰਥ-ਸਬਲ ਬਣ ਗਿਆ। ਨੈਰੋਬੀ-ਮੰਬਾਸਾ ਹਾਈਵੇ 'ਤੇ ਮੱਧ ਵਿਚ ਬਣਿਆ ਇਹ ਆਲੀਸ਼ਾਨ ਗੁਰਦਵਾਰਾ ਆਉਂਦੇ ਜਾਂਦੇ ਮੁਸਾਫਰਾਂ ਲਈ ਤੀਰਥ ਹੈ। ਇਥੇ 24 ਘੰਟੇ, ਆਏ ਗਏ ਮੁਸਾਫਰਾਂ ਨੂੰ ਬੜੇ ਸੁਚੱਜੇ ਤੇ ਸਵਾਦੀ ਢੰਗ ਨਾਲ ਪਰਸ਼ਾਦਾ ਛਕਾਇਆ ਜਾਂਦਾ ਹੈ। ਆਰਾਮ ਕਰਨ ਲਈ ਕੋਈ 50 ਦੇ ਕਰੀਬ ਕਮਰੇ ਵੀ ਹਨ। ਸਿੰਘਾਂ ਤੋਂ ਇਲਾਵਾ ਦਰਸ਼ਨਾਰਥੀਆਂ ਵਿਚ ਗੁਜਰਾਤੀ ਹਿੰਦੂ ਤੇ ਮੁਸਲਮਾਨਾਂ ਦੀ ਤਾਦਾਦ ਕਾਫੀ ਹੁੰਦੀ ਹੈ। ਇਹ ਸਾਰੇ ਇਥੇ ਹੀ ਲੰਗਰ ਛਕਦੇ ਹਨ ਤੇ ਆਰਾਮ ਕਰਦੇ ਹਨ।

ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ ਨੂੰ ਇਹ ਗੁਰਦਵਾਰਾ ਪ੍ਰਤੱਖ ਰੂਪ ਵਿਚ ਪੇਸ਼ ਕਰਦਾ ਹੈ। ਇਸ ਗੁਰਦਵਾਰੇ ਕਰਕੇ ਅਫਗੀਕਾ ਵਿਚ ਸਿੱਖੀ ਦੀ ਨੁਹਾਰ ਚਮਕਦੀ ਹੈ। ਮੰਬਾਸਾ ਦਾ ਗੁਰਦਵਾਰਾ ਵੀ ਸੰਗਤ, ਪੰਗਤ ਤੇ ਮੁਸਾਫਰਾਂ ਲਈ ਰਿਹਾਇਸ਼ੀ ਸਹੂਲਤਾਂ ਦੇ ਆਧਾਰ 'ਤੇ ਪੂਰਾ ਉਤਰ ਰਿਹਾ ਹੈ। ਪਨੀਰੀ ਦੀ ਸੰਭਾਲ ਲਈ ਅਫਗੀਕਨ ਸਿੱਖਾਂ ਨੇ ਗੁਰਦਵਾਰਿਆਂ ਵਿਚ ਸਕੂਲ ਚਲਾਉਣ ਦੀ ਕਾਮਯਾਬੀ ਹਾਸਲ ਕੀਤੀ। ਪ੍ਰਬੰਧਕੀ ਨਿਜਾਮ ਬਹੁਤਾਂ ਦੂਰ-ਦਿਸ਼ਾਵਾਂ ਵਿਚ ਸਫਲ ਰਿਹਾ ਹੈ। ਸਿਖ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨਾਲ ਅਫਗੀਕਾ ਵਿਚ ਜਿਉਂਦੇ ਰਹੇ ਹਨ। ਲੇਕਿਨ ਅੱਜ ਦੇ ਬਣੇ ਅਫਗੀਕਨ ਦੇਸ਼ਾਂ ਦੇ ਹਾਲਾਤ ਕਰਕੇ ਸਿਖ ਵੀ ਉਥਲ ਪੁੱਥਲ ਹੋਏ ਹਨ। ਤਨਜਾਨੀਆ, ਯੁਗੰਡਾ ਤੇ ਹੋਰ ਅਫਗੀਕਨ ਦੇਸ਼ਾਂ ਵਿਚ ਗੁਰਦਵਾਰੇ ਬਹੁਤਾਤ ਵਿਚ ਖਾਲੀ ਪਏ ਹਨ, ਜਿਨ੍ਹਾਂ ਵਿਚ ਕਦੀ ਸਤਿਸੰਗ ਦੀਆਂ ਝੜੀਆਂ ਲੱਗਦੀਆਂ ਸਨ, ਆਲੀਸ਼ਾਨ ਇਮਾਰਤਾਂ ਸੰਪੰਨਤਾ ਦਾ ਰੂਪ ਪੇਸ਼ ਕਰਦੀਆਂ ਸਨ, ਅੱਜ ਉਦਾਸੀ ਦਾ ਮਾਹੌਲ ਹੈ। ਸਿੱਖੀ ਤੇ ਸਤਿਸੰਗ ਦੀ ਬੋੜੀ ਬਹੁਤ ਝਲਕ ਕੀਨੀਆ ਵਿਚ ਬਾਕੀ ਰਹਿ ਗਈ ਹੈ। ਮਕਿੰਡੋ ਦਾ ਗੁਰਦਵਾਰਾ ਰਾਹਗੀਰਾਂ ਦੀਆਂ ਸਰੀਰਕ ਅਤੇ ਅਧਿਆਤਮਕ ਲੋੜਾਂ ਦੀ ਪੂਰਤੀ ਦਾ ਅਸਥਾਨ ਬਣਿਆ ਹੋਇਆ ਹੈ।

## ਯੂ.ਕੇ. (ਇੰਗਲੈਂਡ)

ਇਸ ਦੇਸ਼ ਨੇ ਸਮੁੱਚੀ ਦੁਨੀਆ 'ਤੇ ਆਪਣੀ ਪ੍ਰਬਲ ਸਿਆਸੀ ਛਾਪ ਛੱਡੀ ਹੈ। ਇਕ ਛੋਟਾ ਜਿਹਾ ਦੇਸ਼ ਕਈ ਦੇਸ਼ਾਂ ਦਾ ਮਾਲਕ ਬਣ ਬੈਠਾ ਸੀ। ਵਿਦੇਸ਼ਾਂ ਵਿਚ ਵੱਸਦੇ ਸਿਖ ਅਧਿਕਤਰ ਇੰਗਲੈਂਡ ਵਿਚ ਹੀ ਹਨ। 200 ਸਾਲ ਭਾਰਤ 'ਤੇ ਰਾਜ ਕਰਨ ਕਰਕੇ ਭਾਰਤੀਆਂ ਦੇ ਦਿਲ ਦਿਮਾਗ 'ਤੇ ਅਜੇ ਵੀ ਰਾਜ ਕਰ ਰਹੇ ਹਨ। ਇਹ ਜਿਥੇ ਵੀ ਗਏ, ਆਪਣੀ ਭਾਸ਼ਾ ਤੇ ਸਭਿਅਤਾ ਨੂੰ ਨਾਲ ਲੈ ਕੇ ਗਏ। ਇਨ੍ਹਾਂ ਦੀ ਇਹ ਛਾਪ ਵਿਆਪਕ ਰੂਪ ਵਿਚ ਉਨ੍ਹਾਂ ਦੇਸ਼ਾਂ ਵਿਚ

ਅੱਜ ਵੀ ਦਿਖਾਈ ਦਿੰਦੀ ਹੈ, ਜਿਥੇ ਇਨ੍ਹਾਂ ਦਾ ਰਾਜ ਰਿਹਾ ਹੈ। ਇਨ੍ਹਾਂ ਦੇ ਰਾਜ ਕਾਲ ਦੌਰਾਨ ਹੀ ਸਿੱਖਾਂ ਦੀ ਆਮਦ ਸ਼ੁਰੂ ਹੋ ਗਈ ਸੀ, ਜੋ ਅੱਜ ਇਕ ਵਿਸ਼ਾਲ ਰੂਪ ਵਿਚ ਇੰਗਲੈਂਡ ਵਿਚ ਵੱਸੇ ਹੋਏ ਹਨ। ਆਪਣੇ ਪਾਰਮਿਕ ਜਜ਼ਬਿਆਂ ਕਰਕੇ ਵਿਆਪਕ ਰੂਪ ਵਿਚ ਸਿੱਖਾਂ ਨੇ ਗੁਰਦਵਾਰੇ ਬਣਾਏ ਹਨ। ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਉਪਰ ਇੰਗਲੈਂਡ ਵਿਚ ਵੱਸਦੇ ਸਿੱਖਾਂ ਦਾ ਹੀ ਪ੍ਰਭਾਵ ਹੈ। ਸਾਧੂ ਸੰਤਾਂ ਨੇ ਪੰਜਾਬ ਵਾਂਗ ਇਥੇ ਵੀ ਵਿਆਪਕ ਰੂਪ ਵਿਚ ਫੇਰੇ ਸਥਾਪਿਤ ਕੀਤੇ ਹੋਏ ਹਨ।

ਸੰਗਤਾਂ ਵਿਚ ਪਾਰਮਿਕ ਜਜ਼ਬਾਤ ਪ੍ਰਬਲ ਹਨ। ਰਾਜਨੀਤੀ ਪ੍ਰਬਲ ਜਜ਼ਬਿਆਂ ਦੇ ਅਧੀਨ ਹੈ ਲੇਕਿਨ ਪ੍ਰਬੰਧਕੀ ਨਿਜ਼ਾਮ ਵਿਚ ਰਾਜਨੀਤੀ ਹੀ ਪ੍ਰਧਾਨ ਹੈ, ਪਾਰਮਿਕ ਜਜ਼ਬੇ ਨਾਮ-ਮਾਤਰ ਹੀ ਹਨ, ਜਿਸ ਕਰਕੇ ਗੁਰਦਵਾਰਿਆਂ ਵਿਚ ਲੜਾਈ ਝਗੜਾ, ਕਲ-ਕਲੇਸ਼ ਬਣਿਆ ਰਹਿੰਦਾ ਹੈ ਅੰਤ ਕੁਛ ਭੋਲੀਆਂ ਭਾਲੀਆਂ ਸੰਗਤਾਂ ਅਨਮਤੀਆਂ ਦੇ ਟੇਟੇ ਚੜ੍ਹ ਜਾਂਦੀਆਂ ਹਨ। ਬਹੁਤਾ ਧਨ ਅਦਾਲਤੀ ਝਗੜਿਆਂ 'ਤੇ ਹੀ ਖਰਚ ਹੁੰਦਾ ਰਹਿੰਦਾ ਹੈ। ਪ੍ਰਬੰਧਕੀ ਨਿਜ਼ਾਮ ਧਰਮ ਦੀ ਕੋਈ ਖਾਸ ਛੁਹ ਨਹੀਂ ਦੇ ਸਕਿਆ, ਫਿਰ ਵੀ ਸੰਗਤਾਂ ਵਿਚ ਨਾਮ-ਅਭਿਆਸੀ ਰਸਿਕ ਜੀਵ ਦੇਖਣ ਨੂੰ ਮਿਲਦੇ ਹਨ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪ੍ਰਤੱਖ ਪ੍ਰਤਾਪ ਦਿਖਾਈ ਦਿੰਦਾ ਹੈ। ਕਿਧਰੇ ਕਿਧਰੇ ਸਤਿਸੰਗੀਆਂ ਦੇ ਪ੍ਰਭਾਵ ਹੇਠ ਪ੍ਰਬੰਧਕੀ ਨਿਜ਼ਾਮ ਵੀ ਹਲੀਮ ਦਿਖਾਈ ਦਿੰਦਾ ਹੈ, ਜਿਸ ਤੋਂ ਯਕੀਨ ਹੁੰਦਾ ਹੈ ਕਿ ਅੱਗੇ ਚੱਲ ਕੇ ਇਹ ਕੁਛ ਉਸਾਰੂ ਕੰਮ ਕਰ ਸਕਣਗੇ। ਆਨੰਦ ਕਾਰਜ ਤੇ ਸਮਾਜਕ ਇਕੱਠ ਅੰਦਰ ਨਾਈ ਦਵਾਰਾ ਵਿਗਾੜਿਆ ਸਿੱਖਾਂ ਦਾ ਸਰੂਪ ਦੇਖ, ਘੋਰ ਨਿਰਾਸ਼ਾ ਘੇਰਦੀ ਹੈ। ਇਹ ਤਾਦਾਦ ਅੰਦਾਜ਼ਨ 50 ਫੀਟ ਸਦੀ ਹੈ, ਅਗਰ ਸਮੇਂ ਸਿਰ ਉਸਾਰੂ ਢੰਗ ਨਾਲ ਦੇਖ-ਭਾਲ ਨਾ ਹੋਈ ਤਾਂ ਨਵੀਂ ਪਨੀਰੀ ਗੁਰਮਤਿ ਤੋਂ ਬਹੁਤ ਦੂਰ ਜਾ ਸਕਦੀ ਹੈ।

ਰਾਗੀ ਪ੍ਰਚਾਰਕਾਂ ਤੇ ਸਾਧੂ ਸੰਤਾਂ ਦੀ ਵਿਆਪਕ ਪੱਧਰ 'ਤੇ ਕੋਈ ਤਿੰਨ ਦਹਾਕਿਆਂ ਤੋਂ ਆਮਦ ਚੱਲ ਰਹੀ ਹੈ, ਜਿਸ ਕਰਕੇ ਗੁਰਦਵਾਰਿਆਂ ਦੇ ਅੰਦਰ ਸਤਿਸੰਗ ਦੀ ਲਹਿਰ ਵੀ ਬਹੁਤਾਤ ਵਿਚ ਚੱਲ ਰਹੀ ਹੈ। ਰੋਜ਼ੀ ਰੋਟੀ ਦੀ ਭਾਲ ਲਈ ਆਏ ਕੀਰਤਨੀ ਕਥਾਵਾਚਕ, ਗੁਰਮਤਿ ਦੀ ਸਹੀ ਰੂਪ-ਰੇਖਾ ਰੱਖਣ ਵਿਚ ਸੰਕੋਚ ਕਰਦੇ ਹਨ। ਬਹੁਤਾਤ ਵਿਚ ਆਏ ਇਸ ਪੇਸ਼ੇ ਦੇ ਗੁਰਮਤਿ ਸੰਕੋਚੀਆਂ ਵਰਗਾ ਹੀ ਉਨ੍ਹਾਂ ਦਾ ਸੁਭਾਓ ਬਣ ਗਿਆ ਹੈ। ਧਰਮ ਦੀ ਸਿਰਫ਼ ਚਰਚਾ ਕਰਨ ਵਾਲੇ ਤੇ ਰਾਜਨੀਤਕ ਪ੍ਰਬੰਧਕਾਂ ਦਾ ਹੀ ਦਬਦਬਾ ਹੈ, ਉਨ੍ਹਾਂ ਦਾ ਅੰਕਾਰ ਸੱਤਾਂ ਸਮੁੰਦਰਾਂ ਤੋਂ ਪਾਰ ਜਾਂਦਾ ਹੈ। ਇੱਕੇ ਢੁੱਕੇ ਗੁਰਮਤਿ ਸਾਧੂ ਨੂੰ ਛੱਡ, ਬਾਕੀ ਸਾਧੂ ਸੰਤ ਆਪਣੀ ਹੀ ਸਿੱਖੀ ਦਾ ਦਾਇਰਾ ਵਸੀਹ ਕਰਨ ਤੋਂ ਆਪਣੀ ਹੋਂਦ

ਨੂੰ ਪ੍ਰਗਟ ਕਰਨ ਵਿਚ ਰੁੱਝੇ ਹੋਏ ਹਨ। ਪੰਜਾਬ ਵਰਗਾ ਹੀ ਸਿੱਖੀ ਵਾਤਾਵਰਣ ਇਥੇ ਦਿਖਾਈ ਦਿੰਦਾ ਹੈ। ਪੰਜਾਬ ਦੇ ਸਿੱਖਾਂ ਦੀ ਆਰਥਕ ਸੰਪੰਨਤਾ ਵਿਚ ਇੰਗਲੈਂਡ ਦੀ ਸਿੱਖੀ ਦਾ ਬਹੁਤ ਯੋਗਦਾਨ ਹੈ, ਪਰ ਇੰਗਲੈਂਡ ਵਿਚ ਸਿੱਖੀ ਦੀ ਸੁਰੰਧ ਦੂਰ-ਦੁਰਾਡੇ ਤਕ ਫੈਲੇ, ਐਸਾ ਕੁਛ ਦਿਖਾਈ ਨਹੀਂ ਦਿੰਦਾ। ਬਹੁ-ਗਿਣਤੀ ਵਿਚ ਸਿਖ ਵਿਦੇਸ਼ਾਂ ਵਿਚ ਪੁੱਜਦੇ ਹੀ ਆਪਣੇ ਧਰਮ, ਭਾਸ਼ਾ ਤੇ ਸੰਸਕਿਤੀ ਨੂੰ ਤਿਲਾਂਜਲੀ ਦੇ ਦਿੰਦੇ ਹਨ। ਸਾਹਿਤਿਕ ਮਿਆਰ ਕੋਈ ਉੱਚਾ ਕਰ ਸਕਣ, ਐਸਾ ਵੀ ਦਿਖਾਈ ਨਹੀਂ ਦਿੰਦਾ। ਭਾਵੇਂ ਸਿੱਖਾਂ ਕਰਕੇ ਹਰ ਸ਼ਹਿਰ ਵਿਚ ਪੰਜਾਬ ਤੇ ਪੰਜਾਬੀਅਤ ਦੀ ਰੂਪ-ਰੇਖਾ ਦਿਖਾਈ ਦਿੰਦੀ ਹੈ, ਪਰ ਇਹ ਸਭ ਹੜ੍ਹ ਦਾ ਪਾਣੀ ਹੈ, ਕੱਖਾਂ ਦੀ ਅੱਗ ਹੈ। ਵਿਅਕਤੀਗਤ ਰੂਪ ਵਿਚ ਅਗਰ ਕੋਈ ਪ੍ਰਬੰਧਕ ਗੁਰਮਤਿ ਦੀ ਛਾਪ ਆਪਣੇ ਦਿਲ ਦਿਮਾਗ 'ਤੇ ਰੱਖਦਾ ਹੈ, ਤਾਂ ਵੀ ਪ੍ਰਬੰਧਕੀ ਨਿਜ਼ਾਮ ਦੁਆਰਾ ਇਸ ਨੂੰ ਚਲਾਉਣ ਵਿਚ ਅਸਮਰੱਥ ਹੈ। ਇਸ ਮਾਦਾ-ਪ੍ਰਸਤੀ ਦੇ ਦੌਰ ਵਿਚ ਇੰਗਲੈਂਡ ਅੰਦਰ ਵੱਸਦੇ ਕੁਛ ਰਸਿਕ ਤੇ ਅਭਿਆਸੀ ਸਿੱਖਾਂ ਨੂੰ ਵੇਖ, ਸਤਿਗੁਰੂ ਜੀ ਇਨ੍ਹਾਂ ਰਾਹੀਂ ਕੋਈ ਕ੍ਰਾਂਤੀ ਲਿਆਉਣ ਤੇ ਇੰਗਲੈਂਡ ਦੇ ਸਿਖ ਘੱਟ ਤੋਂ ਘੱਟ ਸਮੁੱਚੇ ਯੋਗ ਵਿਚ, ਸਿੱਖੀ ਦੀ ਛਾਪ ਵੰਡਣ ਤੇ ਸਿੱਖੀ ਦੀ ਮਾਣ ਮਰਿਆਦਾ ਵਧਾਉਣ ਵਿਚ ਸਫਲ ਹੋਣ, ਇਹੀ ਅਰਦਾਸ ਹੈ।

## ਯੋਗ ਦੇ ਗੁਰਦਵਾਰੇ

ਫਰਾਂਸ, ਜਗਨੀ, ਹਾਲੈਂਡ, ਬੈਲਜੀਅਮ, ਆਸਟਰੀਆ, ਸਵਿਟਜ਼ਰਲੈਂਡ ਤੇ ਡੈਨਮਾਰਕ ਵਿਚ ਅਧਿਕਤਰ 1984 ਵਿਚ ਆਏ ਨਵੇਂ ਸਿੱਖ ਵੱਸੇ ਹਨ ਜਾਂ ਇੰਗਲੈਂਡ ਦੇ ਪੁਰਾਣੇ ਸਿੰਘਾਂ ਵਿਚੋਂ ਕੁਛ ਇਥੇ ਆ ਗਏ ਹਨ। ਅਫਗਾਨਿਸਤਾਨ ਦੀ ਖਾਨਾਜੰਗੀ ਕਰਕੇ ਅਫਗਾਨੀ ਕਾਬਲੀ ਸਿੰਘ ਵੀ ਆ ਕੇ ਵੱਸੇ ਹਨ। ਕੁਛ ਅਸਥਾਨਾਂ 'ਤੇ ਕਾਬਲੀ ਸਿੰਘਾਂ ਦੇ ਬਣਾਏ ਹੋਏ ਗੁਰਦਵਾਰੇ ਹਨ ਅਤੇ ਇਨ੍ਹਾਂ ਦਾ ਇੰਤਜ਼ਾਮੀ ਢਾਂਚਾ ਉਨ੍ਹਾਂ ਕੋਲ ਹੈ। ਪਰੰਪਰਾ ਅਨੁਸਾਰ ਕਾਬਲੀ ਦੀ ਸਿੱਖੀ ਦੀ ਛਾਪ ਉਨ੍ਹਾਂ ਬਰਕਰਾਰ ਰੱਖੀ ਹੋਈ ਹੈ। ਬਾਕੀ ਗੁਰਦਵਾਰਿਆਂ ਦਾ ਤਰਜੇ-ਨਿਜ਼ਾਮ ਇੰਗਲੈਂਡ ਦੀ ਤਰ੍ਹਾਂ ਹੈ। ਜਿਨ੍ਹਾਂ ਨੇ ਵੀ ਇੰਗਲੈਂਡ ਦੇ ਸਿੱਖਾਂ ਦੀ ਤਰਜੇ-ਜ਼ਿੰਦਗੀ ਨੂੰ ਦੇਖਿਆ ਹੈ, ਉਹ ਯੋਗ ਦੇ ਬਾਕੀ ਮੁਲਕਾਂ ਦੀ ਸਿੱਖੀ ਨੂੰ ਵੀ ਇੰਗਲੈਂਡ ਵਰਗੀ ਸਮਝਦੇ ਹਨ। ਦੇਸ਼ ਦੇ ਸਿੱਖਾਂ ਨਾਲੋਂ ਵਿਦੇਸ਼ ਵਿਚ ਵੱਸਦੇ ਸਿੱਖਾਂ ਅੰਦਰ ਅਹੰਕਾਰ ਦੀ ਬਦਬੋ ਜ਼ਿਆਦਾ ਹੈ, ਖਾਸ ਕਰਕੇ ਇੰਗਲੈਂਡ ਦੇ ਗੁਰਦਵਾਰਿਆਂ ਦੇ ਨਿਜ਼ਾਮੀ ਢਾਂਚੇ ਵਿਚ ਇਹ ਸੜਾਂਦ ਜ਼ਿਆਦਾ ਹੈ। ਇਸ ਸੜਾਂਦ ਵਿਚ ਮਜ਼ਬੂਰ, ਲੋੜਵੰਦ ਤੇ ਕੁਛ

ਆਚਾਰਹੀਣ ਰਾਗੀ ਪ੍ਰਚਾਰਕਾਂ ਨੇ ਵੀ ਹਿੱਸਾ ਪਾਇਆ ਹੈ। ਖੁਸ਼ਾਮਦ ਦਾ ਕਚਰਾ ਭਾਰਤ ਤੋਂ ਆਏ ਸਾਧੂ ਸੰਤਾਂ ਨੇ ਵੀ ਪਾਇਆ ਹੈ, ਜਿਸ ਕਰਕੇ ਸਿੱਖੀ ਚਿਸ਼ਾਹੀਣ ਦਿਖਾਈ ਦਿੰਦੀ ਹੈ। ਦੇਸ਼ ਨਾਲੋਂ ਸਮਾਜਕ ਜੀਵਨ ਵਿਚ ਵੀ ਦਰਾੜਾਂ ਜਿਆਦਾ ਹਨ। ਵਿਦੇਸ਼ਾਂ ਦੇ ਖੁੱਲ੍ਹੇ ਵਾਤਾਵਰਣ ਨੇ ਵੀ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਹੈ। ਆਰਥਕ ਤੌਰ 'ਤੇ ਸੰਪੰਨ ਹੋਇਆ ਮਨੁੱਖ ਇਸ ਖੁੱਲ੍ਹੇ ਵਾਤਾਵਰਣ ਨੇ ਭ੍ਰਿਸ਼ਟ ਕਰ ਦਿੱਤਾ ਹੈ; ਰਾਜ ਜੋਗੀ ਦੀ ਤਸਵੀਰ ਹੁਣ ਟਾਵੀਂ ਟਾਵੀਂ ਹੀ ਦਿਖਾਈ ਦਿੰਦੀ ਹੈ, ਫਿਰ ਵੀ ਇੰਗਲੈਂਡ ਤੇ ਯੋਰਪ ਦੇ ਸਿੱਖਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਮੱਛੀ ਪੱਥਰ ਚੱਟ ਕੇ ਵਾਪਸ ਆ ਜਾਵੇ।

ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।

## ਅਮਰੀਕਾ ਤੇ ਕੈਨੇਡਾ ਦੇ ਗੁਰਦਵਾਰੇ

ਦੁਨੀਆ ਦੇ ਬੈਰੂਨੀ ਤੌਰ 'ਤੇ ਹਰ ਪੱਖੋਂ ਵਿਕਸਤ, ਸੰਪੰਨ ਤੇ ਸ਼ਕਤੀਸ਼ਾਲੀ ਦੇਸ਼ਾਂ ਦੀ ਧਾਰਮਿਕ ਰੂਪ-ਰੇਖਾ ਦੀ ਚਿਤਰਨਾ ਕਰ ਰਿਹਾ ਹਾਂ। ਸ਼ਕਤੀ ਤੇ ਸੰਪੰਨਤਾ ਮਨੁੱਖ ਨੂੰ ਸੁਤੰਤਰ ਕਰਦੀ ਹੈ ਤੇ ਸੁਤੰਤਰਤਾ ਵਿਚ ਹੀ ਭ੍ਰਿਸ਼ਟ ਹੋ ਸਕਦਾ ਹੈ, ਕੈਦੀ ਕਦੇ ਭ੍ਰਿਸ਼ਟ ਨਹੀਂ ਹੋ ਸਕਦਾ, ਆਜ਼ਾਦ ਤੌਰ 'ਤੇ ਜੀਵਨ ਬਤੀਤ ਕਰਨ ਵਾਲਾ ਹੀ ਆਪਣੇ ਪੈਂਤੜੇ ਤੋਂ ਫਿਸਲ ਸਕਦਾ ਹੈ। ਸ਼ਕਤੀ ਤੇ ਸੰਪੰਨਤਾ ਮਨੁੱਖ ਦੇ ਅਹੰਕਾਰ ਨੂੰ ਚਰਮ ਸੀਮਾ 'ਤੇ ਲੈ ਜਾਂਦੇ ਹਨ। ਅਗਰ ਸੁਤੰਤਰਤਾ ਨਹੀਂ, ਤਾਂ ਵਿਕਾਰੀ ਹੋਣ ਦੀ ਵੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਨ੍ਹਾਂ ਦੇਸ਼ਾਂ ਦੀ ਸਾਰੀ ਸਰੀਰਕ ਤੇ ਦਿਮਾਗੀ ਸ਼ਕਤੀ ਬਾਹਰੋਂ ਸੰਪੰਨ ਹੋਣ ਵਿਚ ਪ੍ਰਚਤ ਹੋਈ ਹੈ, ਰੂਹਾਨੀ ਤਸਕੀਨ ਲਈ ਇਨ੍ਹਾਂ ਲੋਕਾਂ ਨੇ ਕਦੀ ਵੀ ਨਹੀਂ ਸੋਚਿਆ ਤੇ ਨਾ ਹੀ ਸਮਾਂ ਕੱਢ ਸਕੇ। ਇਨ੍ਹਾਂ ਨੇ ਬਾਹਰੋਂ ਅਪਾਰ ਸ਼ਕਤੀ ਪ੍ਰਾਪਤ ਕਰ ਲਈ, ਬਾਹਰ ਦੀ ਦੁਨੀਆ ਵਿਚ ਇਨ੍ਹਾਂ ਦੀ ਸ਼ਕਤੀ ਦੀ ਛਾਪ ਹੈ। ਸੰਪਤੀ ਬਾਹਰ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾ ਦੇਂਦੀ ਹੈ ਔਰ ਜਿਤਨੀਆਂ ਸਹੂਲਤਾਂ ਅੱਜ ਅਮਰੀਕਾ ਤੇ ਕੈਨੇਡਾ ਵਿਚ ਹਨ, ਉਨੀਆਂ ਕਿਧਰੇ ਵੀ ਨਹੀਂ। ਸੰਪੰਨ ਲੋਗਾਂ ਅਤੇ ਸੰਪੰਨਤਾ ਦੀ ਭਾਲ ਕਰਨ ਵਾਲੇ ਲੋਗਾਂ ਲਈ ਇਹ ਦੇਸ਼ ਜੰਨਤ ਹਨ ਤੇ ਦੁਨੀਆ ਦੇ ਧਨਵਾਨਾਂ ਦੀ ਮੰਜਲ ਅਮਰੀਕਾ ਹੈ। ਨਿਰਧਨ ਆਪਣਾ ਭਵਿੱਖ ਅਮਰੀਕਾ ਵਿਚ ਦੇਖਦੇ ਹਨ। ਇਸ ਬੈਰੂਨੀ ਸੰਪੰਨਤਾ ਦਾ ਅਸਰ ਜਿੰਦਗੀ ਦੇ ਹਰ ਸ਼ੋਅਬੇ 'ਤੇ ਪਿਆ ਹੈ। ਜਿਨ੍ਹਾਂ ਲੋਗਾਂ ਦੀ ਧਾਰਮਿਕ ਜਿੰਦਗੀ ਦੁਨੀਆ ਦੀਆਂ ਕਾਮਨਾਵਾਂ 'ਤੇ ਖੜੀ ਸੀ, ਹੁਣ ਉਹ ਧਰਮ ਦੀ ਲੋੜ ਮਹਿਸੂਸ ਨਹੀਂ ਕਰਦੇ, ਚਰਚ ਸੁੰਵੇ ਹੋ ਗਏ ਹਨ, ਕ੍ਰਿਸ਼ਿਐਨਿਟੀ ਸਿਰਫ਼

ਨਾਮ-ਮਾਤਰ ਹੈ। ਇਨ੍ਹਾਂ ਦੇਸ਼ਾਂ ਦੇ ਬਣੇ ਹੋਏ ਹਾਲਾਤ ਦਾ ਅਸਰ ਪਰਵਾਸੀਆਂ 'ਤੇ ਵੀ ਪੈਣਾ ਲਾਜ਼ਮੀ ਸੀ। ਸਮੇਂ ਦੀ ਗਤੀ ਨਾਲ ਪਰਵਾਸੀ ਵੀ ਇਥੋਂ ਦੀ ਤਹਿਜ਼ੀਬ ਵਿਚ ਢਲਦੇ ਦਿਖਾਈ ਦੇ ਰਹੇ ਹਨ। ਇਸੇ ਹਾਲਾਤ ਦੇ ਦਰਪਾਨ ਵਿਚੋਂ ਮੈਂ ਸਿੱਖੀ ਤੇ ਗੁਰਦਵਾਰਿਆਂ ਦੀ ਰੂਪ-ਰੇਖਾ ਕਲਮਬੰਦ ਕਰ ਰਿਹਾ ਹਾਂ।

ਸੁਰੂ ਸੁਰੂ ਵਿਚ ਗੁਰਦਵਾਰੇ ਤੇ ਸਿਖ ਕੋਈ ਬਹੁਤੇ ਗਤੀਸੀਲ ਨਹੀਂ ਸਨ, ਟਾਵੇਂ ਟਾਵੇਂ ਗੁਰਦਵਾਰੇ ਤੇ ਸਿਖ ਸਨ। ਸਿਖ ਇਥੇ ਰੋਜ਼ੀ ਤੇ ਸੰਪੰਨਤਾ ਦੀ ਖਾਤਰ ਆਇਆ ਸੀ, ਬਹੁਤਾ ਧਨ ਕਮਾਉਣ ਲਈ। ਧਨ ਕਮਾਉਣ ਲਈ ਧਰਮ ਛੱਡ ਕੇ ਆਇਆ ਸੀ। ਕੁਝ ਕੁ ਨੇ ਇਨ੍ਹਾਂ ਦੇਸ਼ਾਂ ਵਿਚ ਪੈਰ ਰੱਖਦਿਆਂ ਹੀ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਦਿੱਤਾ। ਉਹ ਸਿੱਖੀ ਸਰੂਪ ਨੂੰ ਇਨ੍ਹਾਂ ਮੁਲਕਾਂ ਵਿਚ ਆਪਣੇ ਨਾਲ ਚਲਾਉਣ ਲਈ ਆਪਣੇ ਆਪ ਨੂੰ ਅਸਮਰਤ ਦੱਸਣ ਲੱਗ ਪਏ। ਕੁਝ ਪ੍ਰਭਲ ਧਾਰਮਿਕ ਸੰਸਕਾਰਾਂ ਵਾਲੇ ਥੋੜ੍ਹੇ ਹੀ ਲੋਗ ਸਿੱਖੀ ਸਰੂਪ ਨੂੰ ਬਚਾਉਣ ਵਿਚ ਸਮਰੱਥ ਹੋਏ। 1960 ਤੋਂ ਮਗਰੋਂ ਪਰਵਾਸੀ ਸਿੱਖਾਂ ਦਾ ਕਾਫ਼ਲਿਆਂ ਦੇ ਰੂਪ ਵਿਚ ਆਉਣਾ ਆਰੰਭ ਹੋਇਆ। ਮਿਲੇ ਜੁਲੇ ਸੰਸਕਾਰਾਂ ਦੇ ਆਧਾਰ 'ਤੇ, ਵਿਆਪਕ ਤੌਰ 'ਤੇ ਗੁਰਦਵਾਰਿਆਂ ਦੀ ਆਰੰਭਤਾ ਹੋਈ। ਅੱਜ ਅਮਰੀਕਾ ਤੇ ਕੈਨੇਡਾ ਦੇ ਹਰ ਸਹਿਰ ਵਿਚ ਆਲੀਸ਼ਾਨ ਇਮਾਰਤਾਂ ਖੜੀਆਂ ਹਨ। ਇਕੋ ਹੀ ਥਾਂ 'ਤੇ ਇਕੱਠੇ ਹੋ ਕੇ ਧਾਰਮਿਕ ਤੇ ਦੁਨਿਆਵੀ ਵਿਚਾਰ ਵਟਾਂਦਰੇ ਲਈ ਸਿਵਾਏ ਗੁਰਦਵਾਰਿਆਂ ਦੇ ਹੋਰ ਕੋਈ ਥਾਂ ਨਹੀਂ। ਮਨੁੱਖ ਸਮਾਜਕ ਪ੍ਰਾਣੀ ਹੈ ਅਤੇ ਸਮਾਜਕ ਸਮੱਸਿਆ ਵਿਚ ਉਲੜੇ ਹੋਏ ਪ੍ਰਾਣੀਆਂ ਲਈ ਗੁਰਦਵਾਰੇ ਤਸਕੀਨ ਦੇ ਕੇਂਦਰ ਹਨ। ਇਨ੍ਹਾਂ ਆਲੀਸ਼ਾਨ ਗੁਰਦਵਾਰਿਆਂ ਦੇ ਪ੍ਰਬੰਧਕੀ ਨਿਜਾਮ ਤੇ ਪ੍ਰਚਾਰਕ ਸ੍ਰੋਣੀ ਦੀ ਰੂਪ-ਰੇਖਾ ਪਾਠਕਾਂ ਦੇ ਸਾਹਮਣੇ ਰੱਖ ਰਿਹਾ ਹਾਂ।

## ਪ੍ਰਚਾਰਕ ਸ੍ਰੋਣੀ

ਪ੍ਰਚਾਰਕ ਸ੍ਰੋਣੀ ਸੰਨ 1975 ਦੇ ਆਸ ਪਾਸ ਆਉਣੀ ਸੁਰੂ ਹੋਈ ਅੰਦਰ ਫਿਰ ਇਸ ਵਿਚ ਵਾਧਾ ਹੁੰਦਾ ਗਿਆ। ਇਨਸਾਨ ਵਿਚਾਰਾਂ ਦਾ ਹੀ ਪੁਤਲਾ ਹੈ ਅੰਦਰ ਪ੍ਰਭਲ ਵਿਚਾਰ ਹੀ ਆਚਾਰ ਬਣਦੇ ਹਨ। ਸਿਖ ਧਰਮ ਵਿਚਾਰ ਦਾ ਧਰਮ ਹੈ।

ਸਿੱਖੀ ਸਿਖਿਆ ਗੁਰ ਵੀਚਾਰਿ ॥

(ਆਸਾ ਮ: ੧, ਪੰਨਾ 465)

ਗੁਰੂ ਪਰਮਾਤਮਾ ਮਨੁੱਖ ਦੇ ਵਿਚਾਰ ਦਾ ਹਿੱਸਾ ਬਣੇ, ਫਿਰ ਯਾਦ ਸਿਮਰਤੀ ਬਣੇ, ਇਸ ਲਈ ਪ੍ਰਚਾਰ ਦੀ ਲੋੜ ਪੈਂਦੀ ਹੈ। ਗੁਰਬਾਣੀ ਦਾ ਮਹਾਵਾਕ ਇਸ

ਦੀ ਰੂਪ-ਰੇਖਾ ਦਰਸਾ ਰਿਹਾ ਹੈ :

ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥

(ਧਨਸਗੀ ਮ: 8, ਪੰਨਾ 668)

ਨਿਰੋਲ ਗੁਰੂ ਪਰਮਾਤਮਾ ਦਾ ਪ੍ਰਚਾਰ ਵਕਤੀ ਤੌਰ 'ਤੇ ਸੰਗਤਾਂ ਨੂੰ ਪ੍ਰਭਾਵਤ ਨਹੀਂ ਕਰਦਾ, ਸੁਣਦੇ ਸੁਣਦੇ ਜਦ ਸਰੋਦ ਉੱਚੀ ਹੋਵੇ ਤਾਂ ਪ੍ਰਭਾਵ ਪੈਂਦਾ ਹੈ।

ਪ੍ਰਚਾਰਕ ਤਿੰਨ ਕਿਸਮ ਦੇ ਹੁੰਦੇ ਹਨ; (1) ਅਨੁਭਵਹੀਣ ਪ੍ਰਚਾਰਕ, (2) ਯੁਕਤੀਹੀਣ ਪ੍ਰਚਾਰਕ, ਅਤੇ (3) ਅਨੁਭਵੀ ਪ੍ਰਚਾਰਕ। ਦੇਸ਼ ਦੀ ਤਰ੍ਹਾਂ ਇਥੇ ਵੀ ਅਨੁਭਵ ਤੇ ਯੁਕਤੀਹੀਣ ਪ੍ਰਚਾਰਕਾਂ ਦੀ ਭਰਮਾਰ ਹੈ। ਜਿਸ ਵਿਚਾਰ ਬਾਰੇ ਕੋਈ ਮਨੌਤ ਨਹੀਂ ਤੇ ਉਸਦੀ ਕੋਈ ਸਮਝ ਵੀ ਨਹੀਂ, ਉਸ ਦਾ ਕਥਨ ਕਰਨਾ ਸਿਰਫ਼ ਤੋਤਾ-ਰਟਨ ਹੁੰਦਾ ਹੈ, ਉਸ ਨਾਲ ਸਮਾਂ ਤਾਂ ਪਾਸ ਹੋ ਜਾਂਦਾ ਹੈ, ਪਰ ਸਫਲ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਕਬਨੀਆਂ ਦੀ ਭਰਮਾਰ ਹੈ। ਅਨੁਭਵੀ ਅਣਖੀਲੇ ਨਾਮ-ਮਾਤਰ ਹੀ ਹਨ, ਜਿਸ ਕਰਕੇ ਗੁਰਮਤਿ ਪ੍ਰਚਾਰ ਦਾ ਵਿਆਪਕ ਪੱਧਰ 'ਤੇ ਕੋਈ ਲਾਭ ਨਹੀਂ ਹੁੰਦਾ। ਬਣੇ ਹੋਏ ਪ੍ਰਬੰਧਕੀ ਢਾਂਚੇ ਕਰਕੇ ਅਨੁਭਵੀ ਤੇ ਅਣਖੀਲਿਆਂ ਦਾ ਦਾਇਰਾ ਸੀਮਿਤ ਹੈ। ਪਰਲੋਕ ਦੀ ਸੰਪਦਾ ਧਰਮ ਹੈ ਪਰ ਦੁਨਿਆਵੀ ਲੋੜਾਂ ਦੀ ਪੂਰਤੀ ਧਨ 'ਤੇ ਖੜੀ ਹੈ। ਧਨ ਦਾ ਪੱਲੜਾ ਮਨੁੱਖ ਦੇ ਦਿਲ ਦੇ ਤਰਾਜ਼ੂ 'ਤੇ ਸਦਾ ਭਾਰਾ ਹੀ ਰਹਿੰਦਾ ਹੈ, ਧਨ ਦੀ ਖਾਤਰ ਧਰਮ ਨੂੰ ਵੀ ਪਾਸੇ ਰੱਖਿਆ ਜਾ ਸਕਦਾ ਹੈ। ਪ੍ਰਚਾਰਕ ਸ੍ਰੋਣੀ ਵੀ ਇਸੇ ਦਾਇਰੇ ਵਿਚ ਆ ਜਾਂਦੀ ਹੈ। ਇਸ ਸ੍ਰੋਣੀ ਦੇ ਆਰੰਭ ਕਾਲ ਤੋਂ ਇਕ ਮਾਨਸਕ ਕਮਜ਼ੋਰੀ ਚਲੀ ਆਉਂਦੀ ਹੈ, ਇਹ ਹਮ-ਪੇਸ਼ਾ ਦੂਸਰੇ ਪ੍ਰਚਾਰਕ ਨੂੰ ਬਰਦਾਸ਼ਤ ਨਹੀਂ ਕਰਦੇ। ਬ੍ਰਾਹਮਣਾਂ ਦੀ ਪ੍ਰਚਾਰਕ ਸ੍ਰੋਣੀ ਵਿਚ ਵੀ ਇਹੋ ਮਨੋ-ਬਿਰਤੀ ਪ੍ਰਬਲ ਹੈ। ਜਿਵੇਂ ਸ਼ਰੀਕਾਚਾਰੀ ਵਿਚ ਈਰਖਾ ਹੁੰਦੀ ਹੈ, ਉਹੀ ਈਰਖਾ ਇਸ ਧਾਰਮਿਕ ਦੁਨੀਆ ਵਿਚ ਵੀ ਦਿਖਾਈ ਦਿੰਦੀ ਹੈ। ਵਿਦੇਸ਼ ਵਿਚ ਆਰਥਕ ਲਾਭ ਜ਼ਿਆਦਾ ਹੋਣ ਕਰਕੇ ਈਰਖਾ ਵੀ ਜ਼ਿਆਦਾ ਹੈ। ਇਕ ਦੂਜੇ ਦੀ ਸੋਚਣੀ ਤੋਂ ਲਾਭ ਲੈਣ ਦੀ ਥਾਂ, ਇਕ ਦੂਜੇ ਦੀ ਨਿੰਦਾ ਵਿਚ ਰੁੱਝੇ ਰਹਿੰਦੇ ਹਨ, ਹਰ ਵਕਤ ਇਕ ਦੂਜੇ ਲਈ ਮਾਰੂ ਨੀਤੀ ਅਪਣਾਉਂਦੇ ਹਨ। ਆਤਮ-ਰਸ ਤੋਂ ਹੀਣਾ ਪ੍ਰਚਾਰ ਸਿਰਫ਼ ਤਰਕ-ਕੁ-ਤਰਕ 'ਤੇ ਹੀ ਖੜਾ ਹੁੰਦਾ ਹੈ। ਇਥੇ ਵੀ ਦੇਸ਼ ਨਾਲੋਂ ਪ੍ਰਚਾਰ ਦਾ ਦਾਇਰਾ ਸੀਮਿਤ ਹੈ। ਗੁਰਦਵਾਰੇ ਦੀ ਚਾਰ-ਦੀਵਾਰੀ ਤੋਂ ਇਲਾਵਾ ਇਸ ਸ੍ਰੋਣੀ ਦੀ ਵਿਚਾਰਧਾਰਾ ਹੋਰ ਕਿਧਰੇ ਨਹੀਂ ਪੁੱਜਦੀ, ਕਿਉਂਕਿ ਬਹੁਤੀ ਵਿਚਾਰਧਾਰਾ, ਸਮੇਂ, ਸਿਧਾਂਤ ਤੇ ਗਿਆਨ-ਵਿਗਿਆਨ ਤੋਂ ਹੀਣੀ ਹੁੰਦੀ ਹੈ। ਕੁਛ ਪ੍ਰਚਾਰਕ ਧਰਮ ਦੀ ਰੂਪ-ਰੇਖਾ ਨੂੰ ਬਿਆਨ ਕਰਨ ਵਿਚ ਸਫਲ ਹੁੰਦੇ ਹਨ ਲੋਕਿਨ ਉਹ

ਆਪ ਧਾਰਨੀ ਨਹੀਂ ਹੁੰਦੇ, ਜਿਸ ਕਰਕੇ ਵਿਚਾਰਾਂ ਸਿਰਫ਼ ਕੰਨਾਂ ਤਕ ਹੀ ਪੁੱਜਦੀਆਂ ਹਨ। ਅਨਮਤ ਦੇ ਕੁਛ ਪ੍ਰਚਾਰਕਾਂ ਨੇ ਅਮਰੀਕਨ ਲੋਗਾਂ ਦੇ ਦਿਮਾਗ ਤੇ ਚੰਗਾ ਚੌਥਾ ਪ੍ਰਭਾਵ ਪਾਇਆ ਹੈ, ਜਿਸ ਕਰਕੇ ਕਈ ਅਮਰੀਕਨ ਸ੍ਰੀ ਭਗਵਤ ਗੀਤਾ ਪੜ੍ਹਦੇ ਹੋਏ ਦਿਖਾਈ ਦਿੰਦੇ ਹਨ। ਸਾਡੀ ਸ੍ਰੋਣੀ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਗੁਰਦਵਾਰੇ ਦੀ ਹਦੂਦ-ਬੰਦੀ ਤੋਂ ਬਾਹਰ ਨਹੀਂ ਲਿਜਾ ਸਕੀ। ਸੀਮਿਤ ਸ਼ਕਤੀ ਹੋਣ ਕਰਕੇ ਪ੍ਰਚਾਰਕ ਵੀ ਸੀਮਿਤ ਹਨ, ਇਸ ਤਰ੍ਹਾਂ ਚੱਲਦਾ ਹੋਇਆ ਪ੍ਰਚਾਰ ਅਗਾਂਹ-ਵਧੂ ਨਹੀਂ ਹੈ ਅੰਤ ਇਸ ਸੰਬੰਧ ਵਿਚ ਕੁਛ ਸੋਚਿਆ ਜਾ ਰਿਹਾ ਹੋਵੇ, ਕੁਝ ਦਿਖਾਈ ਵੀ ਨਹੀਂ ਦਿੰਦਾ।

ਪ੍ਰਚਾਰਕ ਸ੍ਰੋਣੀ ਇਥੇ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਪ੍ਰਥਮ, ਸੰਤ ਸਮਾਜ; ਦੂਜੇ, ਰਾਗੀ ਪ੍ਰਚਾਰਕ।

#### (ੳ) ਸੰਤ ਸਮਾਜ

ਸੰਤ ਸਮਾਜ ਕਾਫ਼ੀ ਪੁਰਾਣੇ ਸਮੇਂ ਤੋਂ ਆ ਰਿਹਾ ਹੈ। ਕੁਛ ਆਪਣੇ ਇਲਾਕਿਆਂ ਦੇ ਸਿੰਘ ਸੰਤਾਂ ਨੂੰ ਬੁਲਾਉਂਦੇ ਹਨ ਤੇ ਕੁਛ ਵਿਆਪਕ ਤੌਰ 'ਤੇ ਸੱਦੇ ਜਾਂਦੇ ਹਨ। ਰੱਬੀ ਰਸਿਕ ਇਨ੍ਹਾਂ ਵਿਚ ਟਾਵੇਂ ਟਾਵੇਂ ਹਨ ਤੇ ਉਹ ਗੁੰਮਨਾਮ ਵੀ ਹਨ। ਜ਼ਿਆਦਾਤਰ ਗੱਦੀਨਸ਼ੀਨ ਡੇਰੇਦਾਰ ਹਨ ਜੋ ਕਰਨੀ-ਪ੍ਰਧਾਨ ਪੁਰਸ਼ਾਂ ਦੀ ਥਾਂ 'ਤੇ ਬੈਠੇ ਹਨ। ਇਨ੍ਹਾਂ ਦਾ ਪ੍ਰਚਾਰ ਸਿਰਫ਼ ਉਨ੍ਹਾਂ ਮਹਾਪੁਰਸ਼ਾਂ ਦੇ ਨਾਮ ਨੂੰ ਉਜਾਗਰ ਕਰਨਾ ਹੁੰਦਾ ਹੈ, ਜਿਨ੍ਹਾਂ ਦੀ ਥਾਂ 'ਤੇ ਇਹ ਬੈਠੇ ਹਨ। ਇਹ ਜਾਹਰਾ ਤੌਰ 'ਤੇ ਸਟੇਜ ਉਪਰ ਮਾਇਆ ਨਹੀਂ ਲੈਂਦੇ, ਲੇਕਿਨ ਸਟੇਜ ਤੋਂ ਬਿਨਾਂ ਖੁੱਲ੍ਹੀ ਆਵਾਜ਼ਾਈ ਚੱਲਦੀ ਹੈ। ਡੇਰੇ ਅਸਥਾਨ ਬਣਾਉਣ ਜਾਂ ਇਸ ਤਰ੍ਹਾਂ ਦੇ ਹੋਰ ਤਾਮੀਰ ਕਰਨ ਲਈ ਖੁੱਲ੍ਹੀ ਮੰਗ ਚੱਲਦੀ ਹੈ। ਕੁਛ ਸ਼ਰਧਾਲੂ ਪੂਰਨ ਤੌਰ 'ਤੇ ਖੁੱਲ੍ਹੇ ਰੂਪ ਵਿਚ ਸੇਵਾ ਕਰਦੇ ਹਨ। ਸਵਾਰਥ-ਵੱਸ ਹੋ, ਇਕ ਇਕ ਅਸਥਾਨ ਦੀਆਂ ਕਈ ਸ਼ਾਖਾਵਾਂ ਬਣ ਗਈਆਂ ਹਨ। ਕਈ ਤਾਂ ਬਿਲਕੁਲ ਵਹੀਰ ਦਾ ਰੂਪ ਹੀ ਧਾਰਨ ਕਰ ਗਈਆਂ ਹਨ। ਕੁਛ ਇਨ੍ਹਾਂ ਦੇਸ਼ਾਂ ਵਿਚ ਡੇਰੇ ਉਸਾਰਨ ਵਿਚ ਸਫਲ ਹੋਏ ਹਨ। ਆਲੀਸ਼ਾਨ ਡੇਰਿਆਂ 'ਤੇ ਅਪਾਰ ਸੰਪਦਾ ਖਰਚ ਹੋਈ ਹੈ। ਦੇਸ਼ ਦੀ ਤਰ੍ਹਾਂ ਹਰ ਡੇਰੇ ਦੀ ਆਪਣੀ ਮਰਿਆਦਾ ਹੈ। ਪੁੰਨਿਆ ਮੱਸਿਆ ਤੋਂ ਇਲਾਵਾ ਮਹਾਪੁਰਸ਼ਾਂ ਦੀਆਂ ਬਰਸੀਆਂ 'ਤੇ ਵਿਆਪਕ ਇਕੱਠ ਹੁੰਦੇ ਹਨ। ਸਵਾਮੀ ਰਾਮ ਤੀਰਥ, ਵਿਵੇਕਾ ਨੰਦ, ਮਹੇਸੂ ਯੋਗੀ ਤੇ ਆਚਾਰੀਆ ਰਜਨੀਸ਼ ਦੀ ਤਰ੍ਹਾਂ ਇਨ੍ਹਾਂ ਦੀ ਕੋਈ ਵਿਆਪਕ ਪਹਿਚਾਣ ਨਹੀਂ ਹੈ। ਗੁਰਬਾਣੀ ਵਿਚਲੀਆਂ ਸੰਤ-ਉਪਮਾ ਦੀਆਂ ਪੰਗਤੀਆਂ ਨੂੰ ਗਾਇਨ ਕਰਨ ਜਾਂ ਵਿਆਖਿਆ ਕਰਨ ਤਕ ਹੀ ਇਨ੍ਹਾਂ ਦਾ ਪ੍ਰਚਾਰ ਸੀਮਿਤ ਹੈ ਅੰਤ ਗੁਰਬਾਣੀ ਜਿਸ ਸੰਤ ਸੁਭਾ ਦੀ ਉਪਮਾ ਕਰਦੀ

ਹੈ, ਅਪ੍ਰਤੱਖ ਰੂਪ ਵਿਚ ਉਹ ਸੰਤ ਇਹ ਆਪ ਹੀ ਹੁੰਦੇ ਹਨ। ਅਧਿਕਤਰ ਇਕਠੀਆਂ ਹੋਣ ਵਾਲੀਆਂ ਸੰਗਤਾਂ ਵੀ ਸੀਮਿਤ ਸਰੋਤ-ਧਾਰਨੀ ਹੁੰਦੀਆਂ ਹਨ ਅੰਤ ਉਹ ਆਪਣੀਆਂ ਕਾਮਨਾਵਾਂ ਦੀ ਪੂਰਤੀ ਇਨ੍ਹਾਂ ਸੰਤਾਂ ਵਿਚ ਵੇਖਦੀਆਂ ਹਨ। ਬਹੁਤ ਸਾਰਿਆਂ ਦਾ ਕੀਰਤਨੀ ਅੰਦਾਜ਼ ਢੋਲਕ ਤੇ ਚਿਮਟਿਆਂ 'ਤੇ ਹੀ ਖੜਾ ਹੈ ਜੋ ਆਮ ਸੰਗਤਾਂ ਨੂੰ ਬਹੁਤਾ ਪ੍ਰਭਾਵਤ ਕਰਦਾ ਹੈ। ਗੁਰਬਾਣੀ ਚਿੰਤਨ, ਉਸ ਦੀ ਦਿਸ਼ਾ-ਸੇਧ ਤੋਂ ਬਹੁਤੇ ਵਾਂਝੇ ਹਨ। ਕਰਮਾਤੀ ਗੱਲਾਂ ਕਰ ਕੇ, ਆਪਣਾ ਤੇ ਪਿਛੋਕੜ ਦਾ ਪ੍ਰਭਾਵ ਪਾਉਣਾ ਹੁੰਦਾ ਹੈ। ਸਰੀਰਕ ਤਲ 'ਤੇ ਜੀਵਣ ਵਾਲਿਆਂ ਨੂੰ ਇਹ ਕਰਮ-ਕਾਂਡ ਦਾ ਜਾਲ ਜ਼ਿਆਦਾ ਪ੍ਰਭਾਵਤ ਕਰਦਾ ਹੈ। ਧਿਆਨ-ਸਾਧਨਾ, ਨਾਮ-ਅਭਿਆਸ, ਅਧਿਆਤਮਕ ਅਵਸਥਾਵਾਂ ਦੀ ਜਾਣਕਾਰੀ ਦੇਣੀ, ਇਨ੍ਹਾਂ ਦੀ ਸੌਚ ਸਮਝ ਤੋਂ ਪਰੇ ਹੁੰਦੀ ਹੈ। ਬ੍ਰਾਹਮਣ ਦੇ ਕਰਮ-ਕਾਂਡ ਨਾਲ ਜੋ ਵਿਚਾਰਕ ਸੰਘਰਸ਼, ਧੰਨ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ, ਬਿਧੂ ਗੰਤੀ ਨੂੰ ਅੱਡ ਕਰ ਕੇ ਗੁਰੂ ਗੋਬਿੰਦ ਸਿੰਘ ਨੇ ਸੌਚ ਤੇ ਸੁੱਧਤਾ ਤੇ ਜੋ ਖਾਲਸਾ ਪੰਥ ਖੜਾ ਕੀਤਾ ਸੀ, ਉਸ ਤੋਂ ਇਹ ਸਭ ਕੁਝ ਅੱਡਰਾ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਿਅਰਥ ਦੇ ਕਰਮ-ਕਾਂਡ ਤੇ ਜਾਤ-ਪਾਤ ਤੋਂ ਨਿਆਰਾ ਖਾਲਸਾ ਸਾਜਿਆ ਸੀ, ਗੁਰਵਾਕ ਅਨੁਸਾਰ :

ਜਬ ਲਗ ਖਾਲਸਾ ਰਹੇ ਨਿਆਰਾ ॥

ਤਬ ਲਗ ਤੇਜ ਦੰਡ ਮੈਂ ਸਾਰਾ ॥

(ਸਰਬ ਲੋਹ ਗ੍ਰੰਥ)

ਪਰ ਇਨ੍ਹਾਂ ਦਾ ਪ੍ਰਚਾਰ ਇਸ ਸਿਧਾਂਤ ਤੋਂ ਹੀ ਨਿਆਰਾ ਹੈ। ਇਸ ਵਾਸਤੇ ਇਹ ਹੁਣ ਗੁਰਮਤਿ ਤੋਂ ਨਿਆਰੇ ਦਿਖਾਈ ਦਿੰਦੇ ਹਨ। ਭਜਨੀਕ ਮਹਾਪੁਰਸ਼ ਗੁੰਮਨਾਮ ਹਨ। ਉਹ ਸਾਧ ਜ਼ਿਆਦਾ ਕਾਮਯਾਬ ਹਨ, ਜੋ ਕਾਮਨਾਵਾਂ ਦੀ ਪੂਰਤੀ ਕਰਨ ਦੇ ਦਾਅਵੇ ਕਰਦੇ ਹਨ ਜਾਂ ਉਨ੍ਹਾਂ ਦੇ ਇਲਾਕੇ ਦੀ ਸੰਗਤ ਜ਼ਿਆਦਾ ਤਾਦਾਦ ਵਿਚ ਹੋਵੇ। ਕਰੀਬਨ, ਕਰੀਬਨ ਆਪਣੇ ਆਪ ਨੂੰ ਗੁਰੂ ਜੈਸਾ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਭਾਵੇਂ ਉਹ ਆਪਣੀ ਜਬਾਨ ਨਾਲ ਇਸ ਤਰ੍ਹਾਂ ਨਹੀਂ ਆਖਦੇ। ਗੁਰਮਤਿ ਦੀ ਸੀਮਿਤ ਸੌਚਣੀ ਹੋਣ ਕਰਕੇ ਇਨ੍ਹਾਂ ਦਾ ਪ੍ਰਭਾਵ ਸੰਗਤਾਂ ਜ਼ਿਆਦਾ ਕਬੂਲਦੀਆਂ ਹਨ। ਕਥਨੀ ਵਿਚ ਆਪਣੇ ਆਪ ਨੂੰ ਤਿਆਰੀ ਦੱਸਦੇ ਹੋਏ, ਗਿਹਸਬੀਆਂ ਨਾਲੋਂ ਵੱਧ ਦੁਨਿਆਵੀ ਪਕੜ ਰੱਖਦੇ ਹਨ। ਸੰਗਤਾਂ ਦੇ ਬਹੁਤੇ ਪ੍ਰਭਾਵ ਕਰਕੇ ਪ੍ਰਬੰਧਕ ਵੀ ਮਾਮੋਸ਼ ਰਹਿੰਦੇ ਹਨ। ਇਸ ਤਰ੍ਹਾਂ ਦੇਹਧਾਰੀ ਗੁਰੂਆਂ ਦਾ ਪ੍ਰਚਾਰ ਅਧਿਕ ਹੁੰਦਾ ਹੈ, ਸ਼ਬਦ ਗੁਰੂ ਦੀ ਸਿਰਫ਼ ਆੜ ਹੀ ਲਈ ਜਾਂਦੀ ਹੈ। ਦੇਸ਼ ਵਿਚੋਸ਼ ਦੀਆਂ ਸੰਗਤਾਂ ਇਸ ਭਰਮ-ਜਾਲ ਵਿਚ ਫਸੀਆਂ ਹੋਈਆਂ ਹਨ। ਇਸ ਭਰਮ-ਜਾਲ ਦਾ ਪ੍ਰਭਾਵ ਵਿਆਪਕ ਤੌਰ 'ਤੇ ਵਧਦਾ ਜਾ ਰਿਹਾ ਹੈ।

## (ਅ) ਰਾਗੀ ਪ੍ਰਚਾਰਕ ਸ਼੍ਰੇਣੀ

ਚਾਰ ਦਹਾਕਿਆਂ ਤੋਂ ਜੋ ਰਾਗੀ ਸਿੰਘ ਨਵੇਂ ਤਿਆਰ ਹੋ ਕੇ ਇਸ ਪ੍ਰਵਾਰ ਵਿਚ ਆਏ ਹਨ, ਅਧਿਕਤਰ ਕਿਰਤ ਸਮਝ ਕੇ ਹੀ ਆਏ ਹਨ। ਨਿਰਧਨਤਾ, ਅਨਪੜਤਾ ਤੇ ਸਮਾਜਕ ਮਜਬੂਰੀਆਂ ਨੇ ਇਨ੍ਹਾਂ ਨੂੰ ਇਸ ਕਿੱਤੇ ਵਿਚ ਪਾਇਆ ਹੈ। ਵਿਦੇਸ਼ਾਂ ਵਿਚ ਆ ਕੇ ਜਦ ਹੋਰ ਕਿੱਤੇ ਵਿਚ ਇਨ੍ਹਾਂ ਨੂੰ ਆਰਥਕ ਲਾਭ ਵੱਧ ਦਿਖਾਈ ਦਿੰਦਾ ਹੈ ਤਾਂ ਉਹ ਕੀਰਤਨ ਦੇ ਕਿੱਤੇ ਨੂੰ ਛੱਡ ਦਿੰਦੇ ਹਨ। ਇਸ ਤੋਂ ਇਹ ਜਾਹਰ ਹੁੰਦਾ ਹੈ ਕਿ ਇਸ ਕਿੱਤੇ ਵਿਚ ਆਉਣਾ ਇਨ੍ਹਾਂ ਦੀ ਮਜਬੂਰੀ ਸੀ। ਕਛ ਨਾਮਵਰ ਕੀਰਤਨੀਆਂ ਨੂੰ ਛੱਡ, ਕੀਰਤਨ ਦੇ ਰਾਹੀਂ ਗੁਰਮਤਿ ਦਾ ਕੋਈ ਵਿਸ਼ੇਸ਼ ਪ੍ਰਚਾਰ ਹੁੰਦਾ ਦਿਖਾਈ ਨਹੀਂ ਦਿੰਦਾ, ਭਾਵੇਂ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਕੀਰਤਨ ਹੀ ਹੈ। ਚੰਗਾ ਚੋਖਾ ਕਿਰਾਇਆ ਪ੍ਰਰਚ ਕਰ ਕੇ ਜਦ ਕੀਰਤਨੀ ਜਥੇ ਇਥੇ ਪੁੱਜਦੇ ਹਨ ਤਾਂ ਪ੍ਰਥਮ ਰੂਪ ਵਿਚ ਇਨ੍ਹਾਂ ਨੂੰ ਮਾਯਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਥਕ ਲਾਭ ਲਈ ਆਏ ਇਹ ਲੋਗ ਆਰਥਕ ਹਾਨੀ ਸਮਝਣ ਲੱਗ ਪੈਂਦੇ ਹਨ। ਇਨ੍ਹਾਂ ਦੀ ਦੀਨ ਦਸ਼ਾ ਕਰਕੇ, ਪ੍ਰਬੰਧਕ ਹਰ ਤਰ੍ਹਾਂ ਦਾ ਦਬਾਓ ਪਾ ਕੇ, ਉਨ੍ਹਾਂ ਸੇਵਾਵਾਂ ਵਿਚ ਇਨ੍ਹਾਂ ਨੂੰ ਜੋੜਦੇ ਹਨ, ਜੋ ਇਨ੍ਹਾਂ ਦੇ ਦਾਇਰੇ ਵਿਚ ਨਹੀਂ ਹੁੰਦੀਆਂ। ਇਸ ਤਰ੍ਹਾਂ ਇਥੋਂ ਇਨ੍ਹਾਂ ਨੂੰ ਆਪਣੀਆਂ ਮਜਬੂਰੀਆਂ ਭਾਸਦੀਆਂ ਹਨ। ਜਦ ਵੀ ਇਸ ਜਾਲ ਨੂੰ ਤੌੜਨ ਦਾ ਮੌਕਾ ਮਿਲਦਾ ਹੈ ਤਾਂ ਆਰਥਕ ਲਾਭ ਲਈ ਕੋਈ ਹੋਰ ਕਿੱਤਾ ਅਪਣਾ ਲੈਂਦੇ ਹਨ। ਅੱਜ ਪੱਕੇ ਤੌਰ 'ਤੇ ਰਹਿਣ ਵਾਲੇ ਬਹੁਤੇ ਕੀਰਤਨੀਏ ਇਸ ਕਿੱਤੇ ਨੂੰ ਛੱਡ ਬੈਠੇ ਹਨ। ਨਵੇਂ ਆ ਹੋ ਵੀ ਇਸੇ ਪ੍ਰਵਾਹ ਦਾ ਅੰਗ ਹਨ। ਨਾਮਵਰ ਜਥੇ ਵੀ ਇਥੇ ਟੁੱਟਦੇ ਦੇਖੇ ਗਏ ਹਨ ਅੰਤ ਹੋਰ ਕਿੱਤਿਆਂ ਦੀ ਤਰਫ ਰਾਗਾਂ ਹੋਏ ਹਨ। ਸਿਰਫ਼ ਵਕਤੀ ਤੌਰ 'ਤੇ ਹੀ ਇਹ ਗੁਰਦਵਾਰਿਆਂ ਵਿਚ ਕੀਰਤਨ ਦੀ ਲੋੜ ਨੂੰ ਪੂਰਾ ਕਰਦੇ ਹਨ ਪਰ ਇਨ੍ਹਾਂ ਦਾ ਲਾਭ ਨਾਮ-ਮਾਤਰ ਹੈ। ਹਾਂ, ਕਾਛ ਨਾਮਵਰ ਜਥਿਆਂ ਰਾਹੀਂ ਵਿਸ਼ਾਲ ਪੱਧਰ 'ਤੇ ਕੀਤੇ ਕੀਰਤਨ ਦਰਬਾਰਾਂ ਦਾ ਵਕਤੀ ਅਸਰ ਦੇਖਿਆ ਗਿਆ ਹੈ, ਪਰ ਇਸ ਤੋਂ ਕੋਈ ਗੁਰਮਤਿ ਦੀ ਸੇਧ ਰੱਸਨੀ ਫੈਲੀ ਹੋਵੇ, ਅਜੇ ਇਸ ਦੀ ਉਡੀਕ ਹੈ।

## ਗੁਰਦਵਾਰਾ ਪ੍ਰਬੰਧ ਅਤੇ ਪ੍ਰਚਾਰਕ ਸ਼੍ਰੇਣੀ ਲਈ ਦਿਸ਼ਾ-ਸੇਧ

ਜੀਵਨ ਭਰ ਇਸ ਧਾਰਮਿਕ ਜਗਤ ਵਿਚ ਵਿਚਰ ਕੇ ਜੋ ਅਨੁਭਵ ਹੋਇਆ ਹੈ, ਉਸ ਨੂੰ ਮੈਂ ਇਸ ਲੇਖਣੀ ਰਾਹੀਂ ਗੁਰਮਤਿ-ਹਿਤੈਸ਼ੀਆਂ ਦੇ ਸਾਹਮਣੇ ਰੱਖ ਰਿਹਾ ਹਾਂ ਤਾਂਕਿ ਕੋਈ ਦਿਸ਼ਾ-ਸੇਧ ਅਪਣਾਈ ਜਾਵੇ ਅਤੇ ਗੁਰਬਾਣੀ ਨੂੰ ਸਮੁੱਚੇ ਸੰਸਾਰ ਦੇ ਕੰਨਾਂ ਤਕ ਪਹੁੰਚਾਇਆ ਜਾ ਸਕੇ, ਸਮੂਹ ਜਗਤ ਇਸ ਖੁਨਕ ਨਾਮ ਖੁਦਾਏ ਤੋਂ ਲਾਭਵੰਤ ਹੋ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਾ ਦੇ ਨਾਲ ਜੋ ਨਾਮ-ਸਿਮਰਨ-ਮਹਿਮਾ ਦਾ ਸੂਰਜ ਉਦੈ ਹੋਇਆ ਸੀ, ਉਸ ਅੱਗੇ ਪਾਈਆਂ ਕਾਲੀਆਂ ਬੱਦਲੀਆਂ ਨੂੰ ਡਾਂਟਿਆ ਜਾਵੇ, ਤਾਂ ਜੁ ਗੁਰਮਤਿ ਦੀ ਰੌਸ਼ਨੀ ਨੂੰ ਮੰਜ਼ਰੇ-ਆਮ ਕੀਤਾ ਜਾ ਸਕੇ।

ਧਰਮ ਵਿਅਕਤੀਗਤ ਰਸਦਾਇਕ ਸੰਪਦਾ ਹੈ। ਅਗਰ ਕੋਈ ਇਕ, ਇਸ ਪਰਮ ਰਸ ਨੂੰ ਪਾਪਤ ਕਰ ਲਵੇ ਤਾਂ ਉਹ ਇਸ ਰਸ ਦੀ ਤਰਫ਼ ਚੱਲਣ ਦੇ ਇਸ਼ਾਰੇ ਤਾਂ ਕਰ ਸਕਦਾ ਹੈ, ਪਰ ਉਸ ਰਸ ਨੂੰ ਪ੍ਰਤੱਖ ਨਹੀਂ ਕਰ ਸਕਦਾ। ਉਹ ਅਗਾਧ ਥੋਧ ਬਿਸਮਾਦੀ ਅਵਸਥਾ ਹੈ। ਸ਼ਬਦ ਪ੍ਰਮਾਣ ਦੁਆਰਾ ਹੀ ਥੋੜ੍ਹਾ ਸੰਕੇਤ ਕੀਤਾ ਜਾ ਸਕਦਾ ਹੈ ਅਤੇ ਉਹ ਸੰਕੇਤ ਵੀ ਗੁੰਗੇ ਦੀ ਆਵਾਜ਼ ਤੋਂ ਜ਼ਿਆਦਾ ਨਹੀਂ ਹੋ ਸਕਦਾ।

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥

ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੁੰਗਾ ਮੁਸਕਾਰੈ ॥

(ਕਾਨੜਾ ਮ: 4, ਪੰਨਾ 1302)

ਇਸ ਅਗੰਮੀ ਰਸ ਨੂੰ ਪਾਪਤ ਕਰ ਕੇ ਵੰਡਣ ਦਾ ਚਾਉ, ਦਇਆ-ਵੱਸ ਹੋ ਕੇ ਪੈਦਾ ਹੋ ਜਾਂਦਾ ਹੈ ਜਦ ਕਿ ਜਗਤ ਦਾ ਧਨ ਪਾਪਤ ਹੋਵੇ ਤਾਂ ਸ਼ੁਮ ਬਿਰਤੀਆਂ ਪੈਦਾ ਹੁੰਦੀਆਂ ਹਨ। ਲੇਕਿਨ ਨਾਮ-ਧਨ ਉਹ ਪਰਮ ਧਨ ਹੈ, ਜਿਸ ਨਾਲ ਖੁੱਲ੍ਹ-ਦਿਲੀਆਂ ਜਨਮ ਲੈਂਦੀਆਂ ਹਨ ਤੇ ਵੰਡਣ ਨੂੰ ਨਾਮ-ਰਸਿਕ ਤਤਪਰ ਹੋ ਜਾਂਦਾ ਹੈ।

ਜਿਵੇਂ ਅੱਜ ਵਿਗਿਆਨ ਸਰੀਰਕ ਇੰਦ੍ਰਿਆਂ ਨੂੰ ਬਦਲਣ (Transplant) ਵਿਚ ਸਫਲ ਹੋਇਆ ਹੈ; ਅੱਖਾਂ, ਗੁਰਦੇ, ਇਕ ਸਰੀਰ ਦਾ ਖੂਨ ਦੂਸਰੇ ਲੋੜਵੰਦ ਸਰੀਰ ਵਿਚ ਪਾ ਕੇ, ਉਸ ਨੂੰ ਚੱਲਣ ਯੋਗ ਬਣਾ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਅਵਤਾਰੀ ਪੁਰਸ਼ ਆਪਣਾ ਆਤਮ-ਅਨੁਭਵ ਯੋਗ ਹਿਰਦਿਆਂ ਵਿਚ ਬਦਲ ਦਿੰਦੇ ਰਹੇ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਗਰ ਆਤਮ-ਅਨੁਭਵ ਭਾਈ ਲਹਿਣੇ ਵਿਚ ਉਡੇਲ ਦਿੱਤਾ ਸੀ। ਇਸੇ ਤਰ੍ਹਾਂ ਯਕੇਬਾਦੀਗਰੇ ਲੰਬੇ ਸਮੇਂ ਤਕ ਸੰਸਾਰ ਨੂੰ ਆਤਮ ਲਾਭ ਪਹੁੰਚਾਇਆ ਜਾ ਸਕੇ, ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਦੇ ਦਸੇ ਸਰੂਪ ਧਾਰਨ ਕੀਤੇ ਅਤੇ ਬੱਦਲ ਬਣ ਕੇ ਆਤਮ-ਗਿਆਨੀ ਵਰਸ਼ਾ ਕਰਦੇ ਰਹੇ। ਫਿਰ ਆਤਮ-ਰਸ ਤੇ ਗਿਆਨ ਦਾ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਨੂੰ ਬਣਾ ਦਿੱਤਾ। ਇਸੇ ਹੀ ਮਹਾਨ ਸਾਗਰ ਵਿਚੋਂ ਛੋਟੇ ਵੱਡੇ ਬੱਦਲ ਉੱਠ ਕੇ ਵਰਸ਼ਾ ਕਰਦੇ ਰਹੇ ਤੇ ਕਰ ਰਹੇ ਹਨ। ਵਿਆਪਕ ਰੂਪ ਵਿਚ ਮਨੁੱਖੀ ਹਿਰਦਿਆਂ ਦੀ ਧਰਤੀ ਸਰਸਬਜ਼ ਸ਼ਾਦਾਬਦ ਹੋ ਸਕੇ, ਗੁਰਦਵਾਰਿਆਂ ਦੀ ਵਿਆਪਕ ਰੂਪ ਵਿਚ ਬਣਤਰ ਹੋਈ। ਇਸ ਰਸ ਨੂੰ ਵੰਡਣ ਲਈ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਅੱਗੇ ਆਈ। ਗੁਰਮਤਿ ਦੇ ਆਦਿ ਕਾਲ ਵਿਚ ਉਦਾਸੀ ਸਾਧਾਂ ਤੋਂ ਇਹ ਰਸ ਵੰਡਣਾ ਆਰੰਭ ਹੋਇਆ। ਅੱਗੇ ਚੱਲ ਕੇ ਇਨ੍ਹਾਂ ਉਦਾਸੀਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪੂਰੇ ਭਾਰਤ ਤੋਂ ਇਲਾਵਾ ਕਾਬਲ ਕੰਧਾਰ ਤਕ ਵਿਆਪਕ ਰੂਪ ਵਿਚ ਹੋਇਆ। ਜਿਥੇ ਜਿਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਾ ਨੇ ਆਪਣੇ ਮੁਬਾਰਕ ਚਰਨ ਪਾਏ, ਉਥੇ ਉਥੇ ਗੁਰੂ ਨਾਨਕ ਬਾਣੀ ਦੇ ਸਦੀਵੀ ਝਰਨੇ ਇਨ੍ਹਾਂ ਉਦਾਸੀਆਂ ਦੀ ਰਾਹੀਂ ਚੱਲਦੇ ਰਹੇ। ਨਾਨਕਪੰਥੀ ਚੁੰਕੁੰਟਾਂ ਵਿਚ ਫੈਲੇ ਹੋਏ ਸਨ। ਗੁਰੂ ਅਮਰਦਾਸ ਜੀ ਮਹਾਰਾਜਾ ਨੇ ਗੁਰਮਤਿ ਪ੍ਰਚਾਰ ਹਿਤ ਮਸੰਦਾਂ ਦੀ ਅਸਥਾਪਨਾ ਕੀਤੀ, ਪਰ ਇਹ ਥੋੜ੍ਹਾ ਸਮਾਂ ਚੱਲ ਕੇ ਭ੍ਰਿਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਨੇ ਇਸ ਪ੍ਰਥਾ ਨੂੰ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ, ਲੇਕਿਨ ਉਨ੍ਹਾਂ ਦੀ ਪੇਰਨਾ ਤੇ ਬਖਸ਼ਿਸ਼ ਨਾਲ ਨਿਰਮਲਿਆਂ ਦੀ ਸੰਪ੍ਰਦਾ ਨੇ ਜਨਮ ਲਿਆ। ਇਹ ਸੰਸਕ੍ਰਿਤ, ਅਰਬੀ, ਫਾਰਸੀ ਭਾਸ਼ਾਵਾਂ ਦੇ ਗਿਆਤਾਂ ਤਾਂ ਹੁੰਦੇ ਹੋ ਸਨ, ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿਚ ਵੀ ਨਿਪੁੰਨ ਸਨ। ਇਨ੍ਹਾਂ ਦੇ ਰਾਹੀਂ ਗੁਰਬਾਣੀ ਦਾ ਗਿਆਨ ਚਹੁੰ ਕੁੰਟਾਂ ਵਿਚ ਵਧਣ ਫੁੱਲਣ ਲੱਗਿਆ। ਉਦਾਸੀਆਂ ਤੇ ਨਿਰਮਲਿਆਂ ਦੇ ਗੁਰਦਵਾਰੇ ਪੂਰੇ ਭਾਰਤ ਤੋਂ ਇਲਾਵਾ ਲੰਕਾ, ਤਿੱਬਤ, ਬੂਟਾਨ, ਬਰਮਾ ਤੇ ਅਫ਼ਗਾਨਿਸਤਾਨ ਵਿਚ ਫੈਲੇ ਹੋਏ ਸਨ। ਪ੍ਰਬੰਧਕੀ ਤੇ ਪ੍ਰਚਾਰਕ ਢਾਂਚਾ ਇਨ੍ਹਾਂ ਦੇ ਕੋਲ ਸੀ। ਕੋਈ ਦੋ ਫੀ ਸਦੀ ਉਦਾਸੀ, ਵੀਹਵੀਂ ਸਦੀ ਤਕ ਪਹੁੰਚਦਿਆਂ ਪਹੁੰਚਦਿਆਂ ਮਾਇਆ

ਦੀ ਲਪੇਟ ਵਿਚ ਆਏ ਅਤੇ ਗੁਰਮਤਿ ਸ਼ਕਤੀ ਦਾ ਦੁਰਉਪਯੋਗ ਕਰਨ ਲੱਗ ਪਏ। ਮਹੰਤ ਨਰੈਣ ਦਾਸ, ਨਨਕਾਣਾ ਸਾਹਿਬ ਦਾ ਮੁਖੀਆ, ਖਾਸ ਤੌਰ 'ਤੇ ਭ੍ਰਿਸ਼ਟ ਹੋਣ ਵਾਲਿਆਂ ਦਾ ਮੌਦੀ ਸੀ। ਪੰਥ-ਦਰਦੀਆਂ ਦੀ ਸੋਚਣੀ ਨੇ ਗੁਰਮਤਿ ਪ੍ਰਚਾਰ ਹਿਤ ਸੋਚਣਾ ਆਰੰਭ ਕੀਤਾ। ਜਿਸ ਅਨੁਸਾਰ ਮਹੰਤ ਨਰੈਣ ਦਾਸ ਦੇ ਕਬਜ਼ੇ ਵਿਚੋਂ ਨਨਕਾਣਾ ਸਾਹਿਬ ਨੂੰ ਛੁਡਾਉਣਾ ਸੀ। ਪੰਥ-ਦਰਦੀ ਇਸ ਕਾਰਜ ਵਿਚ ਸਫਲ ਹੋਏ। ਕਾਨੂੰਨੀ ਤੌਰ 'ਤੇ ਸਾਰੇ ਗੁਰਦਵਾਰੇ, ਜੋ ਅਧਿਕਤਰ ਇਤਿਹਾਸਕ ਅਸਥਾਨ ਸਨ, ਉਦਾਸੀਆਂ ਤੇ ਨਿਰਮਲਿਆਂ ਪਾਸੋਂ ਲੈ ਲਏ ਗਏ। ਇਸ ਤਰ੍ਹਾਂ ਪ੍ਰਬੰਧਕੀ ਤੇ ਪ੍ਰਚਾਰਕ ਨਿਜ਼ਾਮ ਪੰਥ-ਹਿਤੈਸ਼ੀਆਂ ਦੇ ਹੱਥ ਵਿਚ ਆ ਗਿਆ।

## ਉਦਾਸੀਨ ਨਿਰਮਲੇ ਤੇ ਪੰਥਕ ਹਿਤੈਸ਼ੀਆਂ ਦੇ ਪ੍ਰਬੰਧਕੀ ਢਾਂਚੇ ਦੀ ਤੁਲਨਾਤਮਕ ਵਿਆਖਿਆ

ਉਦਾਸੀਨ ਤੇ ਨਿਰਮਲਿਆਂ ਵਿਚ ਸਿਰਫ਼ ਦੋ ਛੀ ਸਦੀ ਭ੍ਰਿਸ਼ਟ ਸਨ, ਬਾਕੀਆਂ ਨੇ ਬੜੇ ਸੁੰਦਰ ਢੰਗ ਨਾਲ ਗੁਰਮਤਿ ਦਾ ਪ੍ਰਚਾਰ ਚਲਾਇਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ, ਦਸਮ ਗ੍ਰੰਥ ਦੀ ਕਥਾ ਤੇ ਸ਼ਾਮ ਨੂੰ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੋਈ ਸੀ। ਗੁਰਮਤਿ ਜਾਣਕਾਰੀ ਵਿਚ ਵਾਧਾ ਹੁੰਦਾ ਰਹਿੰਦਾ ਸੀ। ਇਨ੍ਹਾਂ ਦੇ ਤਿਆਗੀ ਸੰਤ ਬਾਣੇ ਦਾ ਵੀ ਆਮ ਲੋਗਾਂ 'ਤੇ ਚੰਗਾ ਪ੍ਰਭਾਵ ਪੈਂਦਾ ਸੀ। ਇਨ੍ਹਾਂ ਵਿਚੋਂ ਬਹੁਤਾਤ ਵਿਚ ਗਿਹਸਬੀ ਨਹੀਂ ਸਨ, ਜਿਸ ਕਰਕੇ ਇਨ੍ਹਾਂ ਦੀਆਂ ਦੁਨਿਆਵੀ ਲੋੜਾਂ ਵੀ ਸੀਮਿਤ ਸਨ। ਆਦਿ ਕਾਲ ਤੋਂ ਮਨੁੱਖਾਂ ਦੀ ਹਰ ਸ੍ਰੇਣੀ 'ਤੇ ਤਿਆਗੀ, ਵੈਰਾਗੀ ਤੇ ਸੀਮਿਤ ਲੋੜਾਂ ਰੱਖਣ ਵਾਲਿਆਂ ਦਾ ਹੀ ਪ੍ਰਭਾਵ ਪੈਂਦਾ ਰਿਹਾ ਹੈ। ਸੰਨਿਆਸੀਆਂ ਤੇ ਵੈਰਾਗੀਆਂ ਦੀ ਰਾਹੀਂ ਵੇਦਕ ਧਰਮ ਚਹੁੰ ਕੁੰਟਾਂ ਵਿਚ ਫੈਲਿਆ। ਬੋਧੀ ਭਿਕਸੂਆਂ ਦੀ ਰਾਹੀਂ ਭਾਰਤ ਦੀ ਸੀਮਾ ਨੂੰ ਟੋਪ, ਮਹਾਤਮਾ ਬੁੱਧ ਦੇ ਵਿਚਾਰਾਂ ਦਾ ਪ੍ਰਚਾਰ ਹੋਇਆ। ਇਨ੍ਹਾਂ ਬੋਧੀ ਭਿਕਸੂਆਂ ਨੇ ਮਹਾਤਮਾ ਬੁੱਧ ਨੂੰ ਏਸ਼ੀਆ ਦਾ ਚਾਨਣ ਬਣਾ ਦਿੱਤਾ। ਇਸਲਾਮ ਬਾਰੇ ਭਾਵੇਂ ਇਹ ਕਹਾਵਤ ਪ੍ਰਚਲਤ ਹੈ ਕਿ ਇਹ ਤਲਵਾਰ ਦੇ ਜ਼ੋਰ ਨਾਲ ਫੈਲਿਆ, ਪਰ ਸੱਚਾਈ ਇਹ ਵੀ ਨਾਲ ਹੈ ਕਿ ਇਸਲਾਮ ਦੇ ਸਿਧਾਂਤਕ ਨੁਕਤਿਆਂ ਨੂੰ ਸੂਫ਼ੀ ਫ਼ਕੀਰਾਂ ਨੇ ਫੈਲਾਇਆ। ਤਲਵਾਰ ਦੇ ਜ਼ੋਰ ਨਾਲ ਕੋਈ ਮਜ਼ਬੂਰ ਹੋ ਕੇ ਹੀ ਇਸਲਾਮ ਕਬੂਲ ਕਰਦਾ ਸੀ, ਪਰ ਸੂਫ਼ੀ ਫ਼ਕੀਰਾਂ ਦੀ ਤਰਜੇ-ਜ਼ਿੰਦਗੀ ਤੇ ਪ੍ਰਚਾਰ ਤੋਂ ਲੋਕੀ ਖੁਸ਼ੀ ਨਾਲ ਇਸਲਾਮ ਕਬੂਲ ਕਰਦੇ ਸਨ। ਸੂਫ਼ੀ ਫ਼ਕੀਰਾਂ ਦੀ ਰਹਿਣੀ-ਬਹਿਣੀ

ਤੇ ਕਬਨੀ ਚੰਗੀ ਪ੍ਰਭਾਵਸ਼ਾਲੀ ਸੀ। ਈਰਾਨ, ਅਫਗਾਨਿਸਤਾਨ ਤੇ ਰੂਸ ਦਾ ਇਲਾਕਾ ਤੇ ਫਿਰ ਹਿੰਦੁਸਤਾਨ, ਅਧਿਕਤਰ ਸੂਫ਼ੀ ਫ਼ਕੀਰਾਂ ਦੇ ਪ੍ਰਚਾਰ ਹੇਠ ਆ ਕੇ ਮੁਸਲਮਾਨ ਬਣਿਆ। ਮੁਸਲਮਾਨ ਅੱਜ ਵੀ ਇਨ੍ਹਾਂ ਸੂਫ਼ੀ ਫ਼ਕੀਰਾਂ ਦੇ ਮਜ਼ਾਰਾਂ 'ਤੇ ਉਰਸ ਮਨਾਉਂਦੇ ਹਨ, ਸਾਰਾ ਅਹਿਲੇ ਇਸਲਾਮ ਇਨ੍ਹਾਂ ਫ਼ਕੀਰਾਂ ਤੋਂ ਪ੍ਰਭਾਵਤ ਹੈ। ਖੁਦਾ ਦੀ ਦਿਸ਼ਾ-ਸੇਧ ਮੁਸਲਮਾਨ ਇਨ੍ਹਾਂ ਤੋਂ ਲੈਂਦੇ ਹਨ। ਸਾਰਾ ਹਿੰਦੂ ਜਗਤ ਅੱਜ ਵੀ ਸੰਨਿਆਸੀ, ਬੈਰਾਗੀ, ਜੋਗੀਆਂ ਦੀ ਪਰਕਰਮਾ ਕਰਦਾ ਦਿਖਾਈ ਦੇ ਰਿਹਾ ਹੈ। ਬੁੱਧ ਧਰਮ ਦੀ ਛਾਪ ਲਾਮਿਆਂ ਤੇ ਭਿਕਸੂਆਂ 'ਤੇ ਅੱਜ ਵੀ ਪੂਰਨ ਤੌਰ 'ਤੇ ਬਣੀ ਹੋਈ ਹੈ। ਈਸਾਈ ਜਗਤ ਦੇ ਪਾਦਰੀ (ਮਿਸ਼ਨਰੀ) ਲੋਗਾਂ ਨੇ ਈਸਾਈਅਤ ਨੂੰ ਚਾਰ ਚੰਨ ਲਾਏ ਹਨ। ਵਿਸ਼ਵ-ਵਿਆਪੀ ਐਸੇ ਧਾਰਮਿਕ ਹਾਲਾਤ ਹੇਠ ਅਸੀਂ ਸਿਖ ਧਰਮ ਦੀ ਤੁਲਨਾਤਮਕ ਵਿਚਾਰ ਕਰਨੀ ਹੈ।

## ਸਿਖ ਧਰਮ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ

### 1. ਉਦਾਸੀ ਤੇ ਨਿਰਮਲੇ ਸਾਧੂ

ਪੁਰਾਣੇ ਉਦਾਸੀ ਤੇ ਨਿਰਮਲੇ ਸਾਧੂ ਸਮਾਜ ਨੂੰ ਲਾਭੇ ਕਰ ਕੇ ਅਸੀਂ ਇਹ ਸੋਚਿਆ ਸੀ ਕਿ ਗੁਰਮਤਿ ਦੀ ਰੌਸ਼ਨੀ ਨੂੰ ਜ਼ਮੀਨ ਤੋਂ ਫਲਕ ਤਕ ਲੈ ਜਾਵਾਂਗੇ, ਪਰ ਅਸੀਂ ਇਸ ਵਿਚ ਪੂਰਨ ਤੌਰ 'ਤੇ ਅਸਫਲ ਹੋਏ ਹਾਂ। ਫ਼ਕੀਰੀ ਲਿਬਾਸ ਦੇ ਰਹਿਣ ਸਹਿਣ ਤੋਂ ਸਮੁੱਚਾ ਮਨੁੱਖੀ ਸਮਾਜ ਪ੍ਰਭਾਵਤ ਰਿਹਾ ਹੈ। ਸਿਖ ਵੀ ਇਸ ਤੋਂ ਨਿਆਰੇ ਨਹੀਂ ਹਨ। ਨਵੇਂ ਰੂਪ ਵਿਚ ਉਦਾਸੀ ਤੇ ਨਿਰਮਲਿਆਂ ਤੋਂ ਵਧੇਰੇ ਸਾਧੂਆਂ ਦੇ ਡੇਰੇ ਆਲਮੇ ਵਜੂਦ ਵਿਚ ਆਏ ਹਨ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਤੇ ਵਿਆਕਰਣ ਦੇ ਬੋਧ ਤੋਂ ਇਹ ਸਾਧੂ ਸਮਾਜ ਵਾਂਝਾ ਹੈ। ਸੰਸਕ੍ਰਿਤ, ਅਰਬੀ, ਫਾਰਸੀ ਵੀ ਇਨ੍ਹਾਂ ਨੇ ਨਹੀਂ ਪੜ੍ਹੀ। ਨਾਮ-ਰਸ ਦੀ ਸਾਧਨਾ ਵੀ ਸਿਰਫ਼ ਦਿਖਾਵਾ ਹੈ। ਰਸਿਕ ਤੇ ਨਾਮ-ਅਭਿਆਸੀਆਂ ਦੇ ਬਾਂ ਮੱਲ ਕੇ, ਆਪਣੇ ਧਾਰਮਿਕ ਪਹਿਰਾਵੇ ਦੇ ਪ੍ਰਭਾਵ ਨਾਲ, ਇਨ੍ਹਾਂ ਨੇ ਸੰਗਤਾਂ ਨੂੰ ਗੁਰਮਤਿ ਤੋਂ ਤੋੜ ਕੇ ਆਪਣੇ ਨਾਲ ਜੋੜਿਆ ਹੋਇਆ ਹੈ, ਵੱਖ ਵੱਖ ਮਰਿਆਦਾਵਾਂ ਰਾਹੀਂ ਕੌਮ ਨੂੰ ਧਾਰਮਿਕ ਤੌਰ 'ਤੇ ਖੇਤੂ ਖੇਤੂ ਕੀਤਾ ਹੋਇਆ ਹੈ। ਗੁਰਮਤਿ ਰਹਿਣੀ-ਬਹਿਣੀ ਵਿਚ ਨਿਪੁੰਨ ਤੇ ਰਸਿਕ ਸਾਧੂ ਨਾਮ-ਮਾਤਰ ਹਨ। ਕੁਲ ਮਿਲਾ ਕੇ ਅਸੀਂ ਉਸਾਰੂ, ਤਾਮੀਰੀ, ਬੁਨਿਆਦੀ ਤੇ ਆਦਿ ਤੋਂ ਚਲੇ ਆ ਰਹੇ ਸਾਧੂ ਸਮਾਜ ਨੂੰ ਖਤਮ ਕਰ ਕੇ ਨਵੇਂ ਸਾਧੂ ਸਮਾਜ ਨੂੰ ਜਨਮ ਦਿੱਤਾ ਹੈ, ਜੋ ਪੁਰਾਣੇ ਸਾਧੂ ਸਮਾਜ ਦੇ ਪਾਸਕੂ ਵੀ ਨਹੀਂ ਹੈ, ਪਰੰਤੂ ਇਨ੍ਹਾਂ ਵਿਚੋਂ ਕੁਝ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ

ਵਿਚ ਖੁਦ ਗੁਰੂ ਬਣਨ ਦਾ ਦਾਅਵਾ ਵੀ ਕਰ ਬੈਠੇ ਹਨ। ਕੁਲ ਮਿਲਾ ਕੇ ਗੁਰਮਤਿ ਉਸਾਗੀ ਦੀ ਵਿਉਂਤ ਇਨ੍ਹਾਂ ਦੇ ਆਸਰੇ ਸਿਰੇ ਨਹੀਂ ਚੜ੍ਹ ਸਕਦੀ। ਪੁਰਾਣੀ ਪਰੰਪਰਾ ਨੂੰ ਖਤਮ ਕਰ ਕੇ ਨਵੀਂ ਸਾਧੂ ਪਰੰਪਰਾ ਨੂੰ ਜਨਮ ਦੇਣ ਵਿਚ ਅਸੀਂ ਘਾਟੇ ਵਿਚ ਰਹੇ ਹਾਂ ਅਤੇ ਪਰਤੱਖ ਰੂਪ ਵਿਚ ਇਹ ਘਾਟਾ ਵੇਖਿਆ ਜਾ ਸਕਦਾ ਹੈ।

## 2. ਨਵਾਂ ਪ੍ਰਬੰਧਕੀ ਢਾਂਚਾ

ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਪੁਰਾਣੇ ਸਾਧੂ ਸਮਾਜ ਦੇ ਸਾਹਮਣੇ ਸਿਫਰ ਹੈ। ਪੁਰਾਣਾ ਸਾਧੂ ਸਮਾਜ ਕਬਨੀ ਤੇ ਕਰਨੀ ਰਾਹੀਂ ਜੋ ਗੁਰਮਤਿ ਦੀ ਦਾਤ ਵੰਡ ਰਿਹਾ ਸੀ, ਇਨ੍ਹਾਂ ਦੀ ਹੋਂਦ ਉਸ ਦਾਤ ਨੂੰ ਖੋਹ ਰਹੀ ਹੈ। ਇਨ੍ਹਾਂ ਦੀ ਹੋਂਦ ਕੌਮ ਤੇ ਅਨਮਤੀਆਂ ਤੇ ਗੁਰਮਤਿ ਦਾ ਕੋਈ ਪ੍ਰਭਾਵ ਨਹੀਂ ਪਾਉਂਦੀ। ਭਾਵੇਂ ਪ੍ਰਬੰਧਕੀ ਢਾਂਚੇ ਦੇ ਆਦਿ ਕਾਲ ਵਿਚ ਗਹਿਰ ਗੰਭੀਰ ਤੇ ਉਸਾਰੂ ਰੁਚੀਆਂ ਦੇ ਧਾਰਨੀ ਅੱਗੇ ਆਏ, ਪਰ ਸਮੇਂ ਦੇ ਪ੍ਰਭਾਵ ਨਾਲ ਮਹੱਤਵ ਦੀ ਤਰ੍ਹਾਂ ਹੀ ਭ੍ਰਿਸ਼ਟ ਹੋ ਗਏ। ਅਹੰਕਾਰ ਦੇ ਫੁਕਿਆਂ ਹੋਇਆਂ ਨੇ ਜਾਤ-ਪਾਤ ਨੂੰ ਜਾਤੀ ਮੁਫ਼ਾਦ ਦਾ ਕੇਂਦਰ ਬਣਾਇਆ ਹੋਇਆ ਹੈ, ਜਿਸ ਕਰਕੇ ਗੁਰਦਵਾਰੇ ਰਾਜਨੀਤੀ ਦੇ ਅਖਾੜੇ ਬਣ ਗਏ ਹਨ ਜਾਂ ਬਣ ਰਹੇ ਹਨ। ਰਾਜਨੀਤੀ ਮੇਰ ਤੇਰ ਤੇ ਖੜੀ ਹੈ। ਰਾਜਨੀਤੀ ਵਿਚ ਦੂਜੇ ਲਈ ਕੋਈ ਥਾਂ ਨਹੀਂ, ਇਸ ਵਾਸਤੇ ਬਹੁਤੇ ਗੁਰਦਵਾਰੇ ਲੜਾਈ ਦੇ ਅਖਾੜੇ ਬਣ ਗਏ ਹਨ। ਲੜਾਈ ਝਗੜਿਆਂ ਤੇ ਕਲਾ-ਕਲੇਸ਼ ਦੀਆਂ ਇਹ ਚੰਗਿਆਝੀਆਂ ਜਦ ਗੁਰਦਵਾਰੇ ਦੀ ਚਾਰ-ਦੀਵਾਰੀ ਤੋਂ ਬਾਹਰ ਆ ਜਾਂਦੀਆਂ ਹਨ ਤਾਂ ਗੁਰਮਤਿ-ਹਿਤੈਸ਼ੀਆਂ ਦੇ ਹਿਰਦੇ ਰੋ ਉੱਠਦੇ ਹਨ ਅਤੇ ਅਨਮਤੀਆਂ ਤੇ ਸਿੱਖੀ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸੇ ਹੀ ਰਾਜਨੀਤਕ ਢਾਂਚੇ ਹੇਠ ਰਾਗੀ ਪ੍ਰਚਾਰਕ ਤੇ ਗ੍ਰੰਥੀ ਸ੍ਰੇਣੀ ਚੱਲ ਰਹੀ ਹੈ, ਜੋ ਆਪਣੀ ਸੁਤੰਤਰ ਸੋਚਣੀ ਗਵਾ ਬੈਠੀ ਹੈ। ਸਿਰਫ਼ ਨੌਕਰ ਤੇ ਮਾਲਕ ਦਾ ਰਿਸ਼ਤਾ ਹੀ ਰਹਿ ਗਿਆ ਹੈ। ਕੋਈ ਬਹੁਤ ਵੱਡੀ ਗੁਰਮਤਿ-ਉਸਾਰੂ ਉਮੀਦ ਇਨ੍ਹਾਂ ਤੋਂ ਨਹੀਂ ਕੀਤੀ ਜਾ ਸਕਦੀ। ਪ੍ਰਬੰਧਕ ਆਪਣੇ ਰਾਜਨੀਤਕ ਲਾਭ ਹੇਠ ਆ, ਅਨਮਤੀਆਂ ਦੀ ਖੁਸ਼ਨੂੰਦੀ ਹਾਸਲ ਕਰਨ ਲਈ ਗੁਰਮਤਿ ਨੂੰ ਪਿੱਛੇ ਰੱਖਦੇ ਹਨ, ਤਾਂ ਪ੍ਰਚਾਰਕ ਸ੍ਰੇਣੀ ਸੰਕੀਰਨ ਦ੍ਰਿਸ਼ਟੀ ਕਰਕੇ ਗੁਰਮਤਿ ਨੂੰ ਪਿੱਛੇ ਰੱਖਦੀ ਹੈ। ਐਸੇ ਹਾਲਾਤ ਵਿਚ ਗੁਰਮਤਿ ਦੇ ਫੈਲਾਉ ਦੀ ਆਸ ਰੱਖਣੀ ਰੇਤ ਵਿਚੋਂ ਤੇਲ ਕੱਢਣਾ ਹੈ। ਪ੍ਰਬੰਧਕੀ ਢਾਂਚੇ ਦਾ ਸਿਆਸੀ ਤੇ ਜਾਤੀ ਲਾਭ ਅਤੇ ਪ੍ਰਚਾਰਕ ਸ੍ਰੇਣੀ ਦਾ ਆਰਥਕ ਲਾਭ ਹੀ ਜੀਵਨ ਦਾ ਮੁੱਦਾ ਰਹਿ ਗਿਆ ਹੈ। ਅਨਮਤੀਆਂ ਨੂੰ ਤਾਂ ਕੁਛ ਮਿਲਣਾ ਹੀ ਨਹੀਂ ਸੀ, ਗੁਰਮਤਿ-ਹਿਤੈਸ਼ੀ ਵੀ ਗੁਰਬਾਣੀ ਦੇ

ਅਧਿਆਤਮਕ ਲਾਭ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਇਸ ਗਤੀ ਕਰਕੇ ਇਨ੍ਹਾਂ ਆਗੂਆਂ ਦੇ ਪਰਿਵਾਰਕ ਜੀਵਨ ਵੀ ਗੁਰਮਤਿ ਦੇ ਪ੍ਰਭਾਵ ਤੋਂ ਹੀਣੇ ਹੁੰਦੇ ਜਾ ਰਹੇ ਹਨ। ਹੁਣ ਤਾਂ ਇਹ ਹੀ ਕਹਿਣਾ ਬਣਦਾ ਹੈ:

ਹਉ ਭਾਲਿ ਵਿਕੁਨੀ ਹੋਈ ॥  
ਅਧੇਰੈ ਰਾਹੁ ਨ ਕੋਈ ॥

(ਵਾਰ ਮਾਝ, ਸਲੋਕ ਮ: ੧, ਪੰਨਾ 145)

ਤਾਂ ਫਿਰ ਕੀ ਕਰੀਏ ?

ਕਹਿੰਦੇ ਹਨ ਕਿ ਸਿਆਣਪ ਦੀ ਨਿਸ਼ਾਨੀ ਹੈ ਕਿ ਆਪਣੇ ਤਜਰਬਿਆਂ ਤੋਂ ਸ਼ਿਕਸ਼ਾ ਲਈ ਜਾਵੇ ਅਤੇ ਮਹਾਨ ਸਿਆਣਪ ਇਹ ਹੈ ਕਿ ਦੂਜਿਆਂ ਦੇ ਤਜਰਬਿਆਂ ਤੋਂ ਵੀ ਸ਼ਿਕਸ਼ਾ ਲਈ ਜਾਵੇ। ਬਹੁਤ ਥੋੜ੍ਹੇ ਮਨੁੱਖ ਮੈਂ ਦੇਖਦਾ ਹਾਂ ਜੋ ਗੁਰੂ ਪੰਥ ਵਿਚ ਆਈਆਂ ਤਰੁੱਟੀਆਂ ਤੋਂ ਦੁਖੀ ਹੋ ਕੇ ਕੋਈ ਸੁਧਾਰੂ ਬਿਰਤੀ ਰੱਖਦੇ ਹੋਣ, ਅਤੇ ਜਿਨ੍ਹਾਂ ਕੋਲ ਕੋਈ ਸੁਧਾਰੂ ਵਿਚਾਰ ਹਨ, ਉਹ ਉਜਾਗਰ ਨਹੀਂ ਕਰਦੇ, ਜਿਸ ਕਰਕੇ ਪੰਥਕ ਕਾਫ਼ਲਾ ਦਿਸ਼ਾਹੀਣ ਹੈ। ਜਿਸ ਅਣਬੱਕ ਉਤਾਰ ਚੜ੍ਹਾਉ ਤੋਂ ਅਸੀਂ ਲੰਘ ਰਹੇ ਹਾਂ, ਕਿਸਚਿਐਨਿਟੀ (ਈਸਾਈਅਤ) ਇਸ ਉਤਾਰ ਚੜ੍ਹਾਉ ਤੋਂ ਲੰਘ ਚੁੱਕੀ ਹੈ ਤੇ ਉਨ੍ਹਾਂ ਨੇ ਆਪਣਾ ਸੁਧਾਰਕ ਢਾਂਚਾ ਬਣਾ ਲਿਆ ਹੈ। ਲੇਕਿਨ ਅਫਸੋਸ ਕਿ ਸਿਖ ਜਗਤ ਵਿਚ ਅਜੇ ਤਕ ਸੁਧਾਰਕ ਸੋਚਣੀ ਪੈਦਾ ਹੀ ਨਹੀਂ ਹੋਈ। ਈਸਾਈ ਜਗਤ ਵਿਚ ਧਾਰਮਕ ਮੁਖੀ ਪੋਪ (Pope) ਹੈ ਅੰਤ ਪੋਪ ਦਾ ਚੁਨਾਉ ਸਿਰਫ਼ ਧਾਰਮਿਕ ਲੋਕ (ਪਾਦਰੀ) ਹੀ ਕਰਦੇ ਹਨ। ਰੋਮਨ ਕੈਥੋਲਿਕ ਪਾਦਰੀ ਲੰਬੀ ਸ਼ਿਕਸ਼ਾ ਦੀ ਪ੍ਰੀਖਿਆ ਤੋਂ ਬਣਦੇ ਹਨ। ਅਕਸਰ ਘਰ ਸੰਸਾਰ ਲੋਕ, ਘਰ ਸੰਸਾਰ ਦੇਖ ਕੇ ਇਸ ਪੇਸ਼ੇ ਵਿਚ ਆਉਂਦੇ ਹਨ। ਦੂਜੇ ਪ੍ਰੈਟੈਸਟੈਂਟ ਹਨ, ਜੋ ਘਰ-ਬਾਰੀ ਗਿਨ੍ਹਸਬੀ ਹੁੰਦੇ ਹਨ। ਇਹ ਦੋਵੇਂ ਰਾਜਨੀਤੀ ਤੇ ਰਾਜਨੀਤਕਾਂ ਤੋਂ ਨਿਆਰੇ ਹੁੰਦੇ ਹਨ। ਰਾਜਨੀਤਕ ਇਨ੍ਹਾਂ ਦੇ ਕਦਮਾਂ ਵਿਚ ਰੁਲਦੇ ਹਨ। ਰੋਮ (Rome) ਦਾ ਪੋਪ (Pope) ਆਪਣੀ ਐਸੀ ਧਾਰਮਿਕ ਬਾਦਸ਼ਾਹਤ ਰੱਖਦਾ ਹੈ ਕਿ ਦੁਨੀਆ ਦੀ ਸਾਰੀ ਬਾਦਸ਼ਾਹਤ ਉਸ ਦੇ ਕਦਮਾਂ ਵਿਚ ਰੁਲਦੀ ਹੈ।

ਈਸਾਈ ਰਾਜਨੀਤੀ, ਪੋਪ ਤੇ ਪਾਦਰੀਆਂ ਨੂੰ ਪ੍ਰਭਾਵਤ ਨਹੀਂ ਕਰਦੀ, ਬਲਕਿ ਪੋਪ ਦਾ ਧਾਰਮਿਕ ਪ੍ਰਭਾਵ ਹੀ ਰਾਜਨੀਤਕ ਕਬੂਲ ਕਰਦੇ ਹਨ। ਇਸੇ ਉਸਾਰੂ ਤੇ ਸੁਧਾਰੂ ਨੀਤੀ ਕਰਕੇ ਹੀ ਈਸਾਈਅਤ ਅੱਜ ਸੰਸਾਰ ਦਾ ਵੱਡਾ ਧਰਮ ਹੈ। ਇਹ ਠੀਕ ਹੈ ਕਿ ਜਿਤਨੀ ਸਿਖ ਪੰਥ ਦੀ ਉਮਰ ਹੈ, ਇਤਨੀ ਉਮਰ ਤਾਂ ਈਸਾਈਆਂ ਨੇ ਆਪਸ ਵਿਚ ਲੜਦਿਆਂ ਹੀ ਲੰਘਾ ਦਿੱਤੀ ਅੰਤ ਇਹ ਸਾਰੀ

ਲੜਾਈ ਰਾਜਨੀਤੀ ਕਰਕੇ ਹੁੰਦੀ ਸੀ, ਪਰੰਤੂ ਆਖਰ ਧਰਮ ਤੋਂ ਰਾਜਨੀਤੀ ਨੂੰ ਜਿਵੇਂ ਅੱਡ ਕੀਤਾ ਗਿਆ, ਈਸਾਈਅਤ ਸਾਰੀ ਦੁਨੀਆ ਦੇ ਸਮਾਜਕ ਤੇ ਰਾਜਨੀਤਕ ਸੰਸਾਰ 'ਤੇ ਭਾਰੂ ਪੈ ਗਈ। ਸਾਰੀ ਦੁਨੀਆ ਦੇ ਹਰ ਸੋਅਥੇ ਵਿਚ ਇਨ੍ਹਾਂ ਦੀ ਧਾਰਮਿਕ ਛਾਪ ਥੋੜ੍ਹੇ ਬਹੁਤ ਰੂਪ ਵਿਚ ਮਿਲਦੀ ਹੈ। ਈਸਾਈਆਂ ਦਾ ਧਾਰਮਿਕ ਪ੍ਰਚਾਰ ਕਾਫ਼ਲਾ ਬਿਨਾ ਰੋਕ-ਟੋਕ ਦੇ ਅੱਗੇ ਚੱਲ ਰਿਹਾ ਹੈ। ਸਮੁੱਚਾ ਈਸਾਈ ਜਗਤ ਇਸ ਕਾਫ਼ਲੇ ਨੂੰ ਆਰਥਕ ਸਹਾਇਤਾ ਤਾਂ ਦਿੰਦਾ ਹੈ ਪਰ ਕਿਸੇ ਪ੍ਰਕਾਰ ਦਾ ਰਾਜਨੀਤਕ ਪ੍ਰਭਾਵ ਪਾਉਣਾ ਹੁਣ ਸੁਪਨੇ-ਵੱਤ ਹੋ ਗਿਆ ਹੈ, ਜਦ ਕਿ ਸਿਖ ਜਗਤ ਵਿਚ ਧਾਰਮਿਕ ਕੇਂਦਰ ਰਾਜਨੀਤੀ ਦੇ ਅਖਾੜੇ ਬਣ ਕੇ ਰਹਿ ਗਏ ਹਨ, ਰਾਜਨੀਤਕ ਲਾਭ ਲੈਣਾ ਜੀਵਨ ਦਾ ਲਕਸ਼ ਬਣਿਆ ਹੋਇਆ ਹੈ। ਈਸਾਈ ਬਹੁਤ ਲੰਬੇ ਚੌੜੇ ਆਪਸੀ ਖੂਨ-ਖਰਾਬੇ ਤੋਂ ਬਾਅਦ ਹੀ ਇਸ ਸੁਧਾਰਕ ਢਾਂਚੇ ਨੂੰ ਜਨਮ ਦੇਣ ਵਿਚ ਸਫਲ ਹੋਏ ਹਨ। ਮਹੰਤੀ ਢਾਂਚੇ ਨੂੰ ਬਦਲਣ ਵਿਚ ਛੋਟੇ ਖੂਨ-ਖਰਾਬੇ ਵਿਚੋਂ ਸਿਖ ਜਗਤ ਵੀ ਲੰਘਿਆ ਸੀ, ਮਹੰਤਾਂ ਦੇ ਸਿਆਸੀ ਤਾਕਤ ਨਾ ਰੱਖਣ ਦੇ ਬਾਵਜੂਦ ਛੋਟਾ ਖੂਨ-ਖਰਾਬਾ ਹੋਇਆ ਸੀ। ਸਿਆਸੀ ਸ਼ਕਤੀਆਂ ਵਿਚ ਅੱਜ ਸਾਰਾ ਸਿਖ ਜਗਤ ਗ੍ਰਿਹਤ ਹੈ। ਹੱਥ ਜੋੜ ਕੇ ਇਹ ਤਾਂ ਹਟਣ ਵਾਲੇ ਨਹੀਂ, ਹੱਥ ਤੋੜ ਕੇ ਹੀ ਰਸਤਾ ਬਣਾਉਣਾ ਪਏਗਾ। ਉਸਾਰੂ ਵਿਦਿਆ ਕੇਂਦਰ ਤੇ ਨਾਮ ਸਿਮਰਨ ਦੇ ਅਭਿਆਸ ਨਾਲ ਹੀ ਇਸ ਕੰਮ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਹੈ। ਹੁਣ ਤਾਂ ਸਾਰਿਆਂ ਦੇ ਮੂੰਹ 'ਤੇ ਰਾਜਨੀਤੀ ਦੀ ਚਾਸ਼ਨੀ ਚੜ੍ਹੀ ਹੋਈ ਹੈ, ਚਾਹੇ ਪ੍ਰਬੰਧਕੀ ਢਾਂਚਾ ਹੋਵੇ ਤੇ ਚਾਹੇ ਪ੍ਰਚਾਰਕ ਸੋਣੀ। ਚਰਚ ਦੇ ਅੰਦਰ ਕੇਵਲ ਪ੍ਰਾਰਥਨਾ, ਵਿਆਖਿਆ ਤੇ ਭਜਨ ਹੀ ਹੁੰਦਾ ਹੈ, ਪਰ ਸਾਡੇ ਵਿਚ ਤਾਂ ਬਣੀ ਹੋਈ ਧਰਮ ਦੀ ਖੀਰ ਉਪਰ ਰਾਜਨੀਤੀ ਦੀ ਰੇਤ ਪਾ ਦੇਂਦੇ ਹਨ।

ਸਤਸੰਗਤਿ ਕੈਸੀ ਜਾਣੀਐ ॥

ਜਿਥੈ ਏਕੋ ਨਾਮੁ ਵਖਾਣੀਐ ॥

(ਸਿਰੀਗੁਰੂ ਮ: ੧, ਪੰਨਾ 72)

ਦੀ ਰਹੁ-ਗੀਤੀ 'ਤੇ ਸਭ ਰਾਜਨੀਤਕ ਗੁਬਾਰ ਛਾ ਗਿਆ ਹੈ। ਇਸੇ ਹੀ ਰਾਜਨੀਤਕ ਪ੍ਰਭਾਵ ਹੇਠ ਧਰਮ ਦੀ ਸਰਿਤਾ ਚੱਲ ਰਹੀ ਹੈ। ਇਸ ਸਰਿਤਾ ਵਿਚੋਂ ਨਿਰਮਲਤਾ ਦੀ ਥਾਂ ਰਾਜਨੀਤੀ ਦੀ ਸੜਾਨ ਦੀ ਬਦਬੂ ਹੀ ਆਉਂਦੀ ਹੈ। ਕਿਧਰੇ ਕਿਧਰੇ ਗੁਰਦਵਾਰਿਆਂ ਵਿਚ ਰਸਿਕ ਸੇਵਾ ਭਾਉ ਤੇ ਉਦਾਰਚਿਤ ਪ੍ਰਬੰਧਕ ਵੀ ਦੇਖਿਦੇ ਹਨ। ਇਸ ਨਾਲ ਉਨ੍ਹਾਂ ਨੂੰ ਪਰਮਾਰਥਕ ਲਾਭ ਤਾਂ ਮਿਲਦਾ ਹੈ ਪਰ ਤਨਜ਼ੀਮੀ ਢਾਂਚੇ ਅਨੁਸਾਰ ਜਗਤ ਵਿਚ ਗੁਰਮਤਿ ਪ੍ਰਚਾਰ ਹੋ ਸਕੇ, ਇਹ ਉਨ੍ਹਾਂ ਦੀ ਸੋਚ ਦੇ ਦਾਇਰੇ ਵਿਚ ਨਹੀਂ ਹੈ।

## 1. ਗੁਰਮਤਿ ਪ੍ਰਚਾਰ ਦੇ ਤਨਜ਼ੀਮੀ ਢਾਂਚੇ ਦੀ ਬਣਤਰ

ਸਿਖ ਕੌਮ ਅੰਦਰ ਜੋ ਨੌਕਰੀਆਂ ਤੇ ਕਾਰੋਬਾਰ ਤੋਂ ਗੀਟਾਇਰ ਹੋ ਚੁੱਕੇ ਹਨ, ਉਨ੍ਹਾਂ ਵਿਚ ਜੋ ਚਿੰਤਕ ਉਸਾਰੂ ਰੁਚੀਆਂ ਦੇ ਮਾਲਕ ਤੇ ਗੁਰਮਤਿ ਦੀ ਤੜਪ ਰੱਖਣ ਵਾਲੇ ਗੁਰਮਤਿ-ਹਿਤੈਸੀ ਹਨ, ਉਨ੍ਹਾਂ ਨੂੰ ਇਕੱਠਾ ਕਰ ਕੇ ਇਕ ਸੰਗਠਨ ਬਣਾਇਆ ਜਾਵੇ। ਇਹ ਦੇਸ਼-ਵਿਦੇਸ਼ ਪੱਧਰ 'ਤੇ ਹੋਣਾ ਚਾਹੀਦਾ ਹੈ। ਤਿੰਨ ਸਾਲ ਦੇ ਜਪ ਤੇ ਗਹਿਰੀ ਧਿਆਨ-ਸਾਧਨਾ ਨਾਲ ਜਿਸ ਨੂੰ ਨਾਮ-ਰਸ ਦੀਆਂ ਝਲਕਾਂ ਪੈਣੀਆਂ ਸ਼ੂਰੂ ਹੋਵਣ, ਐਸੇ ਰਸਿਕ ਪੁਰਸ਼ ਨੂੰ ਸਥਾਨਕ ਸੰਗਠਨ ਦਾ ਮੁਖੀ ਬਣਾਇਆ ਜਾਵੇ। ਬਾਅਦ ਵਿਚ, ਜਵਾਨ ਤੇ ਅੱਧਰੜਾਂ ਨੂੰ, ਜੋ ਗੁਰਮਤਿ ਪ੍ਰਚਾਰ ਦੀ ਤੜਪ ਰੱਖਦੇ ਹੋਣ, ਇਸ ਸੰਗਠਨ ਵਿਚ ਸ਼ਾਮਲ ਕੀਤਾ ਜਾਵੇ। ਨਾਮ-ਅਭਿਆਸ-ਸਾਧਨਾ ਦਾ ਸਮਾਂ ਤਿੰਨ ਸਾਲ ਹੀ ਨਿਰਧਾਰਤ ਕੀਤਾ ਜਾਵੇ। ਇਨ੍ਹਾਂ ਤਿੰਨ ਸਾਲਾਂ ਵਿਚ, ਜਿਨ੍ਹਾਂ ਦੀਆਂ ਰੁਚੀਆਂ ਵਿਚ ਵਾਧਾ ਹੋਵੇ, ਉਨ੍ਹਾਂ ਨੂੰ ਹੀ ਸੰਗਠਨ ਦੀਆਂ ਜ਼ਿੰਮੇਵਾਰੀਆਂ ਸੰਪੀਆਂ ਜਾਣ। ਸੁਤੰਤਰ ਰੂਪ ਵਿਚ ਉਹ ਸੰਗਠਨ ਤੋਂ ਬਾਹਰ ਆ ਜਾਵਣ, ਜਿਨ੍ਹਾਂ ਦੀ ਮਾਨਸਕ ਅਵਸਥਾ ਉੱਚੀ ਹੋਵਣ ਦੀ ਥਾਂ ਬੱਲੇ ਆ ਗਈ ਹੋਵੇ।

ਇਸ ਸੰਗਠਨ ਨੂੰ ਸਹਿਜੇ ਸਹਿਜੇ ਗ੍ਰੰਥੀ ਜਮਾਤ ਵਿਚ ਸ਼ਾਮਲ ਕੀਤਾ ਜਾਵੇ ਅੰਤ ਸਮੂਹਿਕ ਧਾਰਮਿਕ ਪੱਧਰ 'ਤੇ ਮੁਖੀ ਬਣਾਉਣ ਦਾ ਅਧਿਕਾਰ ਸਿਰਫ਼ ਗ੍ਰੰਥੀ ਸਿੰਘਾਂ ਨੂੰ ਹੋਵੇ। ਇਕ ਮੁਖੀ ਦੀ ਅਵਧੀ ਪੰਜ ਸਾਲਾਂ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਹਿਜੇ ਸਹਿਜੇ ਐਸੇ ਸਿਕਸ਼ਾ ਕੇਂਦਰ ਖੋਲ੍ਹੇ ਜਾਣ ਜਿਨ੍ਹਾਂ ਵਿਚ ਵਿਆਪਕ ਪੱਧਰ 'ਤੇ ਗ੍ਰੰਥੀ ਜਮਾਤ ਪੈਦਾ ਕੀਤੀ ਜਾ ਸਕੇ। ਜਿਵੇਂ ਬਾਬਾ ਬੁੱਢਾ ਜੀ ਤਿਲਕ ਦੇਣ ਦੀ ਰਸਮ ਅਦਾ ਕਰਦੇ ਰਹੇ ਹਨ, ਤਿਵੇਂ ਹੀ ਬਾਬੇ ਬੁੱਢੇ ਦੀ ਪਦਵੀ ਨੂੰ ਸਾਰੇ ਗ੍ਰੰਥੀ ਸਿੰਘ ਤਿਲਕ ਦੇਣ, ਭਾਵ ਆਪਣਾ ਮਤ ਪ੍ਰਦਾਨ ਕਰਨ, ਇਸ ਤਰ੍ਹਾਂ ਸਿਆਣੇ ਕੁਲੀਨ ਚਿੰਤਕ ਲੋਗ ਇਸ ਸੇਵਾ ਵਿਚ ਆਉਣਗੇ। ਜਿਸ ਕਰਕੇ ਸ਼ਕਤੀ ਤੇ ਗੁਰਮਤਿ ਗਿਆਨ ਦਾ ਵਾਧਾ ਹੋਵੇਗਾ। ਅਜੇ ਤਾਂ ਜਿਸ ਨੂੰ ਕੋਈ ਕੰਮ ਨਹੀਂ ਮਿਲਦਾ, ਮਜ਼ਬੂਰਨ ਉਹੀ ਇਸ ਸੇਵਾ ਵਿਚ ਆਉਂਦਾ ਹੈ, ਮਜ਼ਬੂਰੀ ਉਸ ਦੀ ਸ਼ਰਧਾ ਭਾਵਨਾ ਨੂੰ ਵੀ ਖਤਮ ਕਰ ਦਿੰਦੀ ਹੈ, ਬਾਜ਼ਾਰੀ ਚਲਾਕੀਆਂ ਇਸੇ ਵਿਚ ਹੀ ਆ ਜਾਂਦੀਆਂ ਹਨ।

ਅਜੇ ਤਾਂ ਇਹ ਸਭ ਕੁਛ ਸੁਪਨੇ-ਵੱਤ ਹੈ, ਲੇਕਿਨ ਪਾਠਕ ਜਨ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋ ਸਕਦੇ ਹਨ। ਲੇਖਣੀ ਤੇ ਵਿਖਿਆਨ ਦੁਆਰਾ ਦਾਸ ਵੀ ਯਤਨਸ਼ੀਲ ਰਹੇਗਾ। ਫਿਰ ਅਸੀਂ ਵੱਡੇ ਵੱਡੇ ਸਿਕਸ਼ਾ ਤੇ ਧਿਆਨ-ਸਾਧਨਾ ਦੇ ਕੇਂਦਰ ਬਣਾ ਸਕਾਂਗੇ। ਜਿਸ ਕੋਲ ਨਾਮ-ਰਸ

ਤੇ ਧਾਰਮਿਕ ਉਮੰਗਾਂ ਤੇ ਸਮਾਂ ਨਹੀਂ ਹੈ, ਉਸ ਦਾ ਪ੍ਰਬੰਧਕ ਹੋਣਾ ਘੋਰ ਪਾਪ ਪ੍ਰਚਾਰਨਾ ਚਾਹੀਦਾ ਹੈ। ਜੋ ਸੂਰ-ਗਿਆਨ ਨਹੀਂ ਰੱਖਦਾ, ਉਹ ਸੰਗੀਤਕਾਰਾਂ ਦਾ ਮੁਖੀ ਨਹੀਂ ਹੋ ਸਕਦਾ; ਜੋ ਸਰੀਰ ਦੀਆਂ ਅੰਦਰੂਨੀ ਹਾਲਤਾਂ ਦੀ ਜਾਣਕਾਰੀ ਨਹੀਂ ਰੱਖਦਾ, ਜਿਸ ਨੂੰ ਵਾਤ ਪਿੱਤ ਤੇ ਕਢ ਵੀ ਵੇਖਣਾ ਨਹੀਂ ਆਉਂਦਾ, ਉਹ ਵੈਦਾਂ ਦਾ ਵੈਦਗਾਜ ਮੁਖੀ ਕਿਸ ਤਰ੍ਹਾਂ ਹੋ ਸਕਦਾ ਹੈ। ਇਸੇ ਤਰ੍ਹਾਂ ਇਹ ਘੋਰ ਪਾਪ ਤੇ ਅਨਿਆਇ ਹੈ ਕਿ ਧਾਰਮਿਕ ਰਸ ਤੇ ਪ੍ਰਚਾਰਕ ਗਿਆਨ ਤੋਂ ਕੋਈ ਧਰਮ ਦਾ ਮੁਖੀ ਬਣੇ। ਉਤਸ਼ਾਹਤ ਹੋ ਕੇ ਇਕੱਲੇ ਇਕੱਲੇ ਚੱਲ ਪੈਣ ਨਾਲ ਕਾਫ਼ਲੇ ਬਣ ਜਾਂਦੇ ਹਨ।

ਧਰਮ ਦਾ ਯੁਗ ਤਾਂ ਕੇਵਲ ਵਿਨਿਮਰਤਾ 'ਤੇ ਖੜਾ ਹੈ, ਜਦ ਵੀ ਕਦੇ ਵਿਨਿਮਰ ਧਾਰਮਿਕ ਮਨੁੱਖ ਅੰਦਰ ਅਹੰਕਾਰ ਦੀ ਬੂ ਆਵੇ, ਉਸ ਨੂੰ ਧਾਰਮਿਕ ਸੰਗਠਨ ਵਿਚੋਂ ਅਲੱਗ ਕਰ ਦੇਣਾ ਚਾਹੀਦਾ ਹੈ। ਸ਼ਿਕਸ਼ਾ ਸੰਗਠਨ ਵਿਚ ਸਭ ਤੋਂ ਪਹਿਲਾਂ ਇਹ ਸ਼ਰਤ ਰੱਖੀ ਜਾਵੇ ਕਿ ਜਿਹੜਾ ਵਿਅਕਤੀ ਆਪਣੇ ਅਹੰਕਾਰ ਨੂੰ ਤਿੰਨ ਸਾਲਾਂ ਵਿਚ ਮਾਰਨ ਵਿਚ ਅਸਫਲ ਹੋਵੇ, ਉਹ ਆਪ ਹੀ ਹੱਥ ਜੋੜ ਕੇ ਸੰਗਠਨ ਤੋਂ ਨਿਆਰਾ ਹੋ ਜਾਵੇ। ਗੁਰਦੁਆਰਿਆਂ ਵਿਚ ਸਾਡੇ ਕੌਲ ਧਨ ਦੀ ਸ਼ਕਤੀ ਬਹੁਤ ਹੈ, ਸੰਗਠਨ ਇਸ ਆਰਥਕ ਸ਼ਕਤੀ ਨੂੰ ਗਰੀਬਾਂ ਦੀ ਤੁਅਮੀਰ ਵਿਚ ਖਰਚ ਕਰੇ ਤਾਂ ਅਸੀਂ ਈਸਾਈ ਮਿਸ਼ਨਰੀ ਸੰਸਥਾਵਾਂ ਦੀ ਕਾਮਯਾਬੀ ਤੋਂ ਵੀ ਜ਼ਿਆਦਾ ਕਾਮਯਾਬੀ ਦੇ ਝੰਡੇ ਗੱਡ ਸਕਦੇ ਹਾਂ। ਦੇਸ਼ ਅੰਦਰ ਵਿਆਪਕ ਪੱਧਰ 'ਤੇ ਨਾਨਕਪੰਥੀ ਤੇ ਗੁਰੂਆਂ ਦੇ ਅਸਥਾਨ ਮੰਜ਼ੂਦ ਹਨ। ਗੁਰਮਤਿ ਪ੍ਰਚਾਰ ਲਈ ਇਨ੍ਹਾਂ ਤੋਂ ਵਿਆਪਕ ਪੱਧਰ 'ਤੇ ਸਹਾਇਤਾ ਮਿਲ ਸਕਦੀ ਹੈ। ਦੇਸ਼ ਵਿਚ ਇਹ ਸਹੂਲਤਾਂ ਪਾਦਰੀ ਜਮਾਤ ਕੌਲ ਭਾਵੇਂ ਨਹੀਂ ਹਨ, ਤਾਂ ਵੀ ਪਾਦਰੀ ਜਮਾਤ ਕਾਮਯਾਬੀ ਦੇ ਸਿਖਰਾਂ 'ਤੇ ਪਹੁੰਚੀ ਹੋਈ ਹੈ। ਦਿੜ੍ਹ ਸੰਕਲਪ ਰੱਖਣ ਵਾਲੇ ਬਜ਼ੁਰਗ ਸਿੱਖਾਂ ਦੀ ਘਾਟ ਨਹੀਂ ਹੈ, ਸਿਰਫ਼ ਸੰਗਠਨ ਦੀ ਲੋੜ ਹੈ। ਇਹ ਵੀ ਇਕ ਸੱਚਾਈ ਹੈ ਕਿ ਰਾਜਨੀਤਕ ਬਹੁਤ ਵੱਡਾ ਰੋੜਾ ਬਣਨਗੇ, ਕਿਉਂਕਿ ਜੋ ਖੂਨ ਉਨ੍ਹਾਂ ਦੇ ਮੁੰਹ ਨੂੰ ਲੱਗ ਚੁੱਕਾ ਹੈ, ਉਹ ਛੱਡਣ ਨੂੰ ਕਦੇ ਵੀ ਤਿਆਰ ਨਹੀਂ ਹੋਣਗੇ। ਜੇ ਗੁਰਦੁਆਰਿਆਂ ਦੀ ਸ਼ਕਤੀ ਨਾਲ ਐਮ.ਐਲ.ਏ., ਐਮ.ਪੀ. ਅਤੇ ਮਿਨਿਸਟਰ ਬਣ ਸਕਦੇ ਹਨ ਤਾਂ ਇਸੇ ਸ਼ਕਤੀ ਨਾਲ ਵਿਆਪਕ ਪੱਧਰ 'ਤੇ ਸਿਖ ਵੀ ਬਣਾਏ ਜਾ ਸਕਦੇ ਹਨ, ਸਿਰਫ਼ ਸ਼ਕਤੀ ਨੂੰ ਦਿਸ਼ਾ-ਸੇਧ ਦੇਣ ਦੀ ਲੋੜ ਹੈ।

## 2. ਧਾਰਮਿਕ ਚੋਣ ਵਿਚ ਦੂਰ-ਦ੍ਰਿਸ਼ਟੀ

ਇਕ ਗਲਤ ਕਦਮ ਪੁੱਟਿਆ ਹੋਇਆ ਮੰਜ਼ਲ ਤੋਂ ਮੁੰਹ ਮੜ ਦਿੰਦਾ ਹੈ।

**ਪੁੜੀ ਕਉਲੁ ਨ ਪਾਲਿਓ....॥** (ਰਾਮਕਲੀ ਕੀ ਵਾਰ, ਪੰਨਾ 967)

ਵਾਲੀ ਸੋਚਣੀ ਦੀ ਲੋੜ ਹੈ। ਕਿਉਂਕਿ ਰਾਜਨੀਤਕ ਲੋਕਾਂ ਨੇ ਜਿਥੇ ਧਰਮ ਦੀ ਗਲਤ ਵਰਤੋਂ ਕੀਤੀ ਹੈ, ਉਥੇ ਧਾਰਮਿਕ ਕਹਿਲਾਉਣ ਵਾਲੇ ਵੀ ਪੂਰਨ ਤੌਰ 'ਤੇ ਭ੍ਰਿਸ਼ਟ ਹੋਏ ਹਨ। ਪੰਜ ਹਜ਼ਾਰ ਸਾਲ ਤਕ ਬ੍ਰਾਹਮਣ ਕਿਰਤੀ ਬੰਦਿਆਂ ਨੂੰ ਸੂਦਰ ਕਹਿੰਦਾ ਰਿਹਾ। ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਦਵਾਰ ਇਨ੍ਹਾਂ ਲਈ ਬੰਦ ਰੱਖੇ ਗਏ। ਬ੍ਰਾਹਮਣੀ ਸਮਾਜ ਦੀ ਸੰਕੀਰਣਤਾ ਤੇ ਤੰਗ-ਨਜ਼ਰੀ ਕਰਕੇ ਬ੍ਰਾਹਮਣ ਬਦਨਾਮ ਹੋਇਆ, ਜੋ ਕਿ ਇਕ ਧਾਰਮਿਕ ਮੁਖੀਆ ਸੀ। ਈਸਾਈ ਪਾਦਰੀਆਂ ਦੀ ਤੰਗ-ਨਜ਼ਰੀ ਵੀ ਲੰਬੇ ਸਮੇਂ ਤਕ ਆਪਸੀ ਖੂਨ-ਖਰਾਬੇ ਦਾ ਕਾਰਨ ਬਣੀ। ਇਕ ਹਜ਼ਾਰ ਸਾਲ ਤਕ ਯਹੂਦੀ ਤੰਗ-ਨਜ਼ਰੀ ਕਰਕੇ ਮਾਰ ਖਾਂਦੇ ਰਹੇ ਅਤੇ ਇਸੇ ਤੰਗ-ਨਜ਼ਰੀ ਨੇ ਹੀ ਈਸਾ ਨੂੰ ਸੂਲੀ 'ਤੇ ਚਾੜ੍ਹਿਆ। ਇਸਲਾਮ ਦੇ ਹੱਥ ਤਾਂ ਮੁਸਲਿਮ ਸੂਫ਼ੀ ਫ਼ਕੀਰਾਂ ਦੇ ਖੂਨ ਨਾਲ ਰੰਗੇ ਹੋਏ ਹਨ। ਕਾਜ਼ੀ ਮੌਲਾਣਿਆਂ ਦੇ ਫ਼ਤਵੇ ਕਾਰਨ ਮਨਸਰ, ਸ਼ਸਤ ਤਬਰੇਜ਼ ਤੇ ਸਰਮਦ ਜੈਸੇ ਸੂਫ਼ੀ ਸੰਤ ਕਤਲ ਕੀਤੇ ਗਏ। ਇਸਲਾਮ ਨੇ ਵਿਆਪਕ ਪੱਧਰ 'ਤੇ ਅਨਮਤੀਆਂ ਦਾ ਖੂਨ ਬਹਾਇਆ। ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰਨਾ ਇਸਲਾਮੀ ਕੱਟੜਤਾ ਤੇ ਕਰੂਰਤਾ ਦੇ ਪ੍ਰਤੱਖ ਸਬੂਤ ਹਨ। ਭਾਵੇਂ ਇਨ੍ਹਾਂ ਘਟਨਾਵਾਂ ਵਿਚ ਰਾਜਸੀ ਸ਼ਕਤੀ ਵਰਤੀ ਗਈ ਪਰ ਫ਼ਤਵੇ ਕਾਜ਼ੀ ਮੌਲਾਣੇ ਹੀ ਦਿੰਦੇ ਰਹੇ। ਕੋਈ ਇਕ ਸਦੀ ਤਕ ਬ੍ਰਾਹਮਣ ਦੀ ਤੰਗ-ਨਜ਼ਰੀ ਕਾਰਣ ਬੋਧੀ ਭਿਕਸ਼ੂ ਕਤਲ ਕੀਤੇ ਅੰਤ ਜ਼ਿੰਦਾ ਜਲਾਏ ਜਾਂਦੇ ਰਹੇ। ਧਰਮ ਦਾ ਇਹ ਸਾਰਾ ਖੂਨੀ ਇਤਿਹਾਸ ਬ੍ਰਾਹਮਣ, ਕਾਜ਼ੀ, ਪਾਦਰੀ ਤੇ ਮੌਲਵੀਆਂ ਦੇ ਮੱਥੇ 'ਤੇ ਬਦਨਮਾ ਪੱਥਾ ਹੈ। ਇਹ ਧਾਰਮਿਕ ਪਦਵੀਆਂ, ਅਨਮਤੀਆਂ ਦੇ ਨਾਲ ਨਾਲ ਆਪਣਿਆਂ ਵਿਚ ਵੀ ਆਪਣੀ ਪ੍ਰਭੂਤਾ ਗਵਾ ਬੈਠੀਆਂ ਸਨ।

ਮੈਂ ਦੇਖਦਾ ਹਾਂ ਕਿ ਇਨਸਾਨ ਵਾਕਈ ਇਤਿਹਾਸ ਤੋਂ ਕੁਛ ਵੀ ਸਿਖਿਆ ਨਹੀਂ ਲੈਂਦਾ। ਸਿਖ ਧਰਮ ਦੇ ਪ੍ਰਚਾਰਕ ਗ੍ਰੰਥੀ ਇਸੇ ਹੀ ਮਨਦੀਰਤਾ ਦੀ ਗਾਰ ਦੀ ਤਰੱਤ ਜਾਂਦੇ ਦਿਖਾਈ ਦੇ ਰਹੇ ਹਨ। ਗੁਰਮਤਿ ਦਾ ਚੌਮੁਖੀਆ ਦੀਵਾ ਜੋ ਸਾਰੇ ਜਗਤ ਨੂੰ ਰੈਸ਼ਨੀ ਦੇਣ ਲਈ ਸੀ, ਪਰ ਸਿਖ ਧਰਮ ਜੋ ਕਿ ਇਕ ਸਾਝਾ ਧਰਮ ਹੈ, ਇਸ ਦਾ ਪ੍ਰਚਾਰ ਪ੍ਰਸਾਰ ਸੰਕੀਰਣਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ

ਹੈ। ਜਿਸ ਕੱਟੜਵਾਦ ਕਰਕੇ ਬ੍ਰਾਹਮਣ, ਪਾਦਰੀ ਤੇ ਮੌਲਾਣੇ ਕਾਜੀ ਬਦਨਾਮ ਹੋਏ ਸਨ, ਉਸੇ ਹੀ ਕੱਟੜਵਾਦ ਦੇ ਜਾਲ ਵਿਚ ਸਿਖ ਵੀ ਫਸਦੇ ਦਿਖਾਈ ਦੇ ਰਹੇ ਹਨ। ਆਪਣੀ ਸੰਕੀਰਣਤਾ ਤੇ ਤੰਗ-ਨਜ਼ਰੀ 'ਤੇ ਇਨ੍ਹਾਂ ਨੂੰ ਮਾਣ ਹੈ। ਇਹ ਚੌਮੁਖੀਆ ਦੀਵਾ ਅੰਧਿਆਂ ਦੇ ਹੱਥ ਵਿਚ ਦਿਖਾਈ ਦੇ ਰਿਹਾ ਹੈ। ਧਰਮ ਤਾਂ ਸਮ-ਦਿਸ਼ਟੀ 'ਤੇ ਖੜਾ ਹੈ, ਸੂਰਜ ਦੀ ਰੌਸ਼ਨੀ ਸਾਂਝੀ ਹੈ, ਪਰਮਾਤਮਾ ਦਾ ਪ੍ਰਕਾਸ਼ ਸਾਂਝਾ ਹੈ:

ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥

(ਮਾਝ ਮ: ੫, ਪੰਨਾ 97)

ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥  
(ਕਾਨੜਾ ਮ: ੫, ਪੰਨਾ 1299)

ਗੁਰਮਤਿ ਪ੍ਰਚਾਰ ਵੱਲੋਂ ਸਿੱਖੀ ਸਰੂਪ ਪੂਰਨ ਤੌਰ 'ਤੇ ਨਿਰਾਸ਼ਾਜਨਕ ਹੈ।

### 3. ਬ੍ਰਹਮ-ਗਿਆਨੀ ਅਤੇ ਨਾਮ-ਅਭਿਆਸੀ ਪ੍ਰਚਾਰਕ

ਨਾਮ-ਅਭਿਆਸ ਦੀ ਕਮਾਈ ਦੁਆਰਾ ਜਦ ਕਿਸੇ ਨੂੰ ਨਾਮ-ਰਸ ਮਿਲਣਾ ਆਰੰਭ ਹੋਵੇ ਤੇ ਉਹ ਸਮਦ੍ਰਿਸ਼ਟ ਹੁੰਦਾ ਜਾਏ, ਐਸਾ ਵਿਅਕਤੀ ਗੁਰਮਤਿ ਦਾ ਪ੍ਰਚਾਰਕ ਹੋਣਾ ਚਾਹੀਦਾ ਹੈ, ਜਿਸ ਨਾਲ ਗੁਰਮਤਿ ਦੀ ਵਿਆਪਕ ਰੌਸ਼ਨੀ ਫੈਲਾਈ ਜਾ ਸਕੇ। ਅੱਜ ਜਿਨ੍ਹਾਂ ਕੋਲ ਨਾਮ-ਰਸ ਹੈ, ਉਹ ਗੁਰਮਤਿ ਪ੍ਰਚਾਰ ਦੇ ਖੇਤਰ ਵਿਚ ਨਹੀਂ ਹਨ, ਅੰਤ ਜੋ ਇਸ ਖੇਤਰ ਵਿਚ ਸੇਵਾ-ਰੱਤ ਹਨ, ਉਹ ਇਸ ਰਸ ਤੋਂ ਹੀਣੇ ਹਨ। ਪਰਮਾਤਮਾ ਪਰਮ ਰਸ ਹੈ, ਪਰਮ ਪ੍ਰਕਾਸ਼ ਹੈ, ਇਸ ਦਾ ਪ੍ਰਚਾਰ ਬੇ-ਰਸੀ ਤੇ ਅੰਧੇਪਨ ਨਾਲ ਨਹੀਂ ਹੋ ਸਕਦਾ, ਪਰੰਤੂ ਅਕਸਰ ਐਸਾ ਹੀ ਹੋ ਜਾਂਦਾ ਹੈ ਤੇ ਨਿਰਮਲ ਗਿਆਨ ਧਿਆਨ ਦੀ ਧਾਰਾ, ਅਵਤਾਰੀ ਪੁਰਸ਼ਾਂ ਤੋਂ ਚੱਲਦੇ ਅੰਮ੍ਰਿਤ-ਜਲ ਵੰਡਣ ਵਾਲਿਆਂ ਦੇ ਹੱਥ ਮੈਲੇ ਹੁੰਦੇ ਹਨ।

ਹਰ ਕੌਮ ਵਿਚ ਨੇਕ ਤਬੀਅਤ ਇਨਸਾਨ ਹੁੰਦੇ ਹਨ ਪਰ ਉਹ ਇਤਨੇ ਆਰਾਮ-ਪਸੰਦ ਤੇ ਸੰਘਰਸ਼ਹੀਣ ਹੋ ਜਾਂਦੇ ਹਨ ਕਿ ਸੰਘਰਸ਼ਹੀਣ ਹੁੰਦਿਆਂ ਹੋਇਆਂ ਵੀ ਉਹ ਅਵਤਾਰੀ ਪੁਰਸ਼ਾਂ ਦੇ ਅੰਮ੍ਰਿਤ ਨੂੰ ਸੰਘਰਸ਼ ਨਾਲ ਹੀ ਵੰਡਣਾ ਚਾਹੁੰਦੇ ਹਨ, ਇਸ ਲਈ ਉਹ ਸਮਾਜ ਵਿਚ ਕਾਬਲੇ ਕਬੂਲ ਨਹੀਂ ਹੁੰਦੇ। ਇਹ ਅਧੋਗਤੀ ਸਿਖ ਜਗਤ ਵਿਚ ਇਸ ਸਮੇਂ ਦੇਖਣ ਨੂੰ ਮਿਲਦੀ ਹੈ। ਹੁਣ ਪਹਿਲਾ ਕੰਮ ਤਾਂ ਇਹ ਰਹਿ ਗਿਆ ਹੈ ਕਿ ਚੱਲ ਰਿਹਾ ਪ੍ਰਬੰਧਕੀ ਢਾਂਚਾ ਸਾਰੇ ਦਾ ਸਾਰਾ ਬਦਲਿਆ ਜਾਵੇ, ਫਿਰ ਉਸਾਰੂ ਕੰਮ ਕੀਤੇ ਜਾ ਸਕਦੇ ਹਨ। ਹਰ ਪੰਥ-ਦਰਦੀ ਨੂੰ ਇਸ ਕ੍ਰਾਂਤੀ ਵਿਚ ਆਪਣਾ ਹੱਥ ਵਟਾਉਣਾ ਚਾਹੀਦਾ ਹੈ। ਦੇਸ਼-ਵਿਦੇਸ਼

ਦੇ ਸਾਰੇ ਗੁਰਦਵਾਰੇ, ਕੇਂਦਰ ਦੇ ਅਧੀਨ ਹੋਣੇ ਚਾਹੀਦੇ ਹਨ ਅਤੇ ਕੇਂਦਰੀ ਪ੍ਰਚਾਰ ਸੰਸਥਾ ਵਿਚ ਬ੍ਰਹਮ-ਗਿਆਨੀ ਤੇ ਨਾਮ-ਅਭਿਆਸੀ ਹੋਣੇ ਚਾਹੀਦੇ ਹਨ। ਇਹ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਪਿਛੋਕੜ ਖਾਸ ਕਰਕੇ ਸੰਪੰਨ ਹੋਵੇ ਤਾਂਕਿ ਇਨ੍ਹਾਂ ਨੂੰ ਪਿੱਛੇ ਦੀ ਵੀ ਖਿੱਚ ਨਾ ਹੋਵੇ, ਇਨ੍ਹਾਂ ਨੇ ਆਪਣੀਆਂ ਲੋੜਾਂ ਘਟਾਈਆਂ ਹੋਣੀਆਂ ਚਾਹੀਦੀਆਂ ਹਨ, ਇਹ ਦੁਨਿਆਵੀ ਜੀਵਨ ਦੇਖ ਚੁੱਕੇ ਹੋਵਣ ਤੇ ਉਸ ਤੋਂ ਮੂੰਹ ਮੌਜ ਚੁੱਕੇ ਹੋਣ।

### 4. ਪ੍ਰਚਾਰ ਦੇ ਤੌਰ ਤਰੀਕੇ

ਪ੍ਰਥਮ ਨੌ ਖੰਡ ਵਿਚ ਫੈਲੇ ਇਤਿਹਾਸਕ ਅਸਥਾਨਾਂ ਨੂੰ ਗੁਰਮਤਿ ਪ੍ਰਚਾਰ ਦਾ ਇਲਾਕਾਈ ਕੇਂਦਰੀ ਅਸਥਾਨ ਬਣਾਇਆ ਜਾਵੇ। ਸਮੱਸਤ ਭਾਰਤ ਤੋਂ ਬਾਹਰ ਵੀ ਇਤਿਹਾਸਕ ਅਸਥਾਨ ਮੌਜੂਦ ਹਨ। ਅਰਬ, ਈਰਾਨ, ਅਫਗਾਨਿਸਤਾਨ ਤੇ ਰੂਸ ਵਿਚ ਇਨ੍ਹਾਂ ਅਸਥਾਨਾਂ ਦੇ ਨਿਸ਼ਾਨ ਮੌਜੂਦ ਹਨ। ਤਿੱਬਤ, ਭੂਟਾਨ, ਲੇਹ, ਲੱਦਾਖ ਤੇ ਬਰਮਾ ਵਿਚ ਵੀ ਕਦੀਮ ਆਸਾਰ ਵੇਖੇ ਗਏ ਹਨ। ਗੁਰਦਵਾਰਿਆਂ ਦੀ ਗੋਲਕ ਦਾ ਸਾਰਾ ਧਨ ਇਨ੍ਹਾਂ ਅਸਥਾਨਾਂ ਦੀ ਦੇਖ-ਰੇਖ ਤੇ ਇਲਾਕਾਈ ਪ੍ਰਚਾਰ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਕਲਗੀਧਰ ਦੇ ਮਹਾਨ ਸੰਦੇਸ਼ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਅਗਰ ਇਹ ਧਨ ਗਰੀਬ ਦੇ ਮੰਹ ਵਿਚ ਪਾਇਆ ਜਾਵੇ ਤਾਂ ਗਰੀਬ ਦੀ ਜੁਬਾਨ ਤੇ ਜਾਨ ਵਿਚ ਸਿੱਖੀ ਪਾਈ ਜਾ ਸਕਦੀ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਗੁਰਮਤਿ ਦੀ ਪਨੀਰੀ ਸਮੱਸਤ ਭਾਰਤ ਵਿਚ ਪਾਈ ਜਾਂਦੀ ਹੈ। ਜਿਨ੍ਹਾਂ ਨੂੰ ਅਸੀਂ ਸਹਿਜਧਾਰੀ ਕਹਿੰਦੇ ਹਾਂ, ਐਸੀ ਪਨੀਰੀ ਕਿਸੇ ਕੌਮ ਕੋਲ ਵੀ ਨਹੀਂ ਹੈ, ਕਿਉਂਕਿ ਸਿਖ ਧਰਮ ਸਾਂਝਾ ਤੇ ਵਿਸ਼ਾਲ ਧਰਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਂਝੀਵਾਲਤਾ ਤੇ ਵਿਸ਼ਾਲਤਾ ਦੇ ਸਾਗਰ ਹਨ। ਬੋਧੀ ਭਿਕਸ਼ੂਆਂ ਨੇ ਤਾਂ ਮਹਾਤਮਾ ਬੁੱਧ ਨੂੰ ਏਸੀਆ ਦਾ ਚਾਨਣ ਹੀ ਬਣਾਇਆ ਸੀ ਪਰ ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਸੰਸਾਰ ਦਾ ਚਾਨਣ ਹਨ। ਪਰੰਤੂ ਇਸ ਮਹਾਨ ਸੂਰਜ ਅੱਗੇ ਪ੍ਰਬੰਧਕੀ ਢਾਂਚੇ ਦੀਆਂ ਕਾਲੀਆਂ ਬੱਦਲੀਆਂ ਛਾਈਆਂ ਹੋਈਆਂ ਹਨ, ਜਿਸ ਕਰਕੇ ਸੰਸਾਰ ਇਸ ਚਾਨਣ ਤੋਂ ਵਾਂਝਾ ਹੈ। ਕ੍ਰਾਂਤੀ ਦੀ ਜ਼ੋਰਦਾਰ ਤੁਹਾਨੀ ਪੌਣ ਚਲਾ ਕੇ ਇਨ੍ਹਾਂ ਕਾਲੇ ਬੱਦਲਾਂ ਨੂੰ ਭਜਾਇਆ ਜਾ ਸਕਦਾ ਹੈ, ਨਸਾਇਆ ਜਾ ਸਕਦਾ ਹੈ। ਸਾਨੂੰ ਇਕੋ ਸਮੇਂ ਸੰਘਰਸ਼ ਲਈ ਕਈ ਮੌਰਚੇ ਖੋਲ੍ਹੇ ਪੈਣੇ ਹਨ—ਪ੍ਰਬੰਧਕੀ ਢਾਂਚੇ ਨਾਲ ਸੰਘਰਸ਼, ਭਾਵ ਤੇ ਗਿਆਨਹੀਣ ਪ੍ਰਚਾਰਕ ਸ੍ਰੋਣੀ ਨਾਲ ਸੰਘਰਸ਼, ਡੇਰੇਦਾਰ ਤੇ ਬਨਾਵਟੀ ਗੁਰੂਆਂ ਨਾਲ ਸੰਘਰਸ਼। ਇਸ ਦੇ ਲਈ ਸ਼ਕਤੀਸ਼ਾਲੀ ਸੰਗਠਨ ਬਣਾ ਕੇ ਸੰਘਰਸ਼ ਕਰਨਾ ਪਵੇਗਾ।

## 5. ਸੰਘਰਸ਼ ਦੀ ਰੂਪ-ਰੇਖਾ

ਜੋ ਪੜ੍ਹੇ ਲਿਖੇ ਗੁਰਮਤਿ-ਹਿਤੈਸੀ ਤੇ ਕੰਮ ਕਾਜ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਆਪਣਾ ਸਮਾਂ ਸਿਮਰਨ ਅਭਿਆਸ ਵਿਚ ਲਾਉਂਦੇ ਹੋਣ, ਉਹ ਹੁਣ ਕਮਰਕੱਸੇ ਕਰ ਕੇ ਅੱਗੇ ਆਵਣ। ਹਰ ਵੱਡੇ ਸ਼ਹਿਰ ਵਿਚ ਦਸ ਤੋਂ ਛੋਟੇ ਸ਼ਹਿਰ ਵਿਚ ਪੰਜ ਤਾਂ ਹੋਣੇ ਹੀ ਚਾਹੀਦੇ ਹਨ। ਇਹ ਇਸ ਕ੍ਰਾਂਤੀਕਾਰੀ ਯੋਜਨਾ ਨੂੰ ਸੰਗਤਾਂ ਵਿਚ ਪ੍ਰਚਾਰਨ ਤੇ ਉਸ ਦੇ ਪ੍ਰਭਾਵ ਦਾ ਅਧਿਐਨ ਕਰਨ, ਇਕੱਲੇ ਇਕੱਲੇ ਗੁਰਸਿਖ ਦੇ ਕੰਨਾਂ ਵਿਚ ਇਸ ਕ੍ਰਾਂਤੀਕਾਰੀ ਯੋਜਨਾ ਦੀ ਖਬਰ ਪਾਉਣ ਤਾਂਕਿ ਇਲਾਕਾਈ ਸੰਗਤਾਂ ਸੰਘਰਸ਼ ਲਈ ਯੋਜਨਾਬੱਧ ਹੋ ਸਕਣ। ਇਸ ਪ੍ਰੇਰਨਾ ਤੇ ਪ੍ਰਚਾਰ ਲਈ ਗੁਰਦਵਾਰਿਆਂ ਦੀ ਸਟੇਜ ਤਾਂ ਮਿਲਣੀ ਕਠਨ ਹੈ, ਇਸ ਵਾਸਤੇ ਇਹ ਗੱਲ ਵਿਅਕਤੀਗਤ ਰੂਪ ਵਿਚ, ਇਕ ਇਕ ਦੇ ਕੰਨ ਵਿਚ ਪਾਉਣੀ ਪਵੇਗੀ। ਸੰਘਰਸ਼ ਵਿਚ ਆਏ ਵਿਅਕਤੀ ਵੀ ਦ੍ਰਿੜ੍ਹ ਇਰਾਦਾ ਰੱਖਦੇ ਹੋਣ ਤੇ ਕੁਛ ਆਪਣੀ ਸੋਚਣੀ ਵਿਚ ਇਸ ਉਸਾਰੂ ਰੁਚੀ ਨੂੰ ਪਹਿਲ ਦੇਣ ਕਿ ਧਾਰਮਿਕ ਅਸਥਾਨ ਕੇਵਲ ਧਾਰਮਿਕ ਵਿਅਕਤੀ ਹੀ ਚਲਾ ਸਕਦੇ ਹਨ। ਪਰਤੂ ਬਦਕਿਸਮਤੀ ਇਹ ਹੈ ਕਿ ਅੱਜ ਗੁਰਦਵਾਰੇ ਵੀ ਰਾਜਨੀਤਕਾਂ ਦੇ ਹੱਥ ਵਿਚ ਆ ਗਏ ਹਨ, ਜਿਸ ਕਰਕੇ ਗੁਰਦਵਾਰਿਆਂ ਦੀ ਹਾਲਤ ਪਾਰਲੀਮੈਂਟ ਤੇ ਅਸੰਬਲੀ ਹਾਲਾਂ ਜੈਸੀ ਹੁੰਦੀ ਜਾ ਰਹੀ ਹੈ। ਧਾਰਮਿਕ ਉਸਾਰੂ ਰੁਚੀਆਂ ਰੱਖਣ ਵਾਲੇ ਐਸੇ ਬਣੇ ਮਾਹੌਲ ਤੋਂ ਕਿਨਾਰਾਕਸ਼ੀ ਕਰ ਜਾਂਦੇ ਹਨ, ਜਦ ਕਿ ਹੁਣ ਸਮਾਂ ਆ ਗਿਆ ਹੈ ਕਿ ਧਾਰਮਿਕ ਉਸਾਰੂ ਰੁਚੀਆਂ ਰੱਖਣ ਵਾਲੇ ਅੱਗੇ ਆਵਣ ਤੇ ਇਸ ਨੂੰ ਸਤਿਗੁਰਾਂ ਦੀ ਮਹਾਨ ਸੇਵਾ ਸਮਝ ਕੇ ਆਪਣੀ ਮੁਸ਼ਕਿਸਮਤੀ ਸਮਝਣ। ਸੰਘਰਸ਼ ਵਿਚ ਸਫਲਤਾ ਤੋਂ ਬਾਅਦ ਗੁਰਦਵਾਰਿਆਂ ਦੀ ਆਰਥਕ ਸ਼ਕਤੀ ਨੂੰ ਨਾਮ-ਅਭਿਆਸ ਕੇਂਦਰਾਂ 'ਤੇ ਮੁਹਾਰੂ ਕਰਨ ਤੇ ਅਭਿਆਸ ਵਿਚ ਸਫਲਤਾ ਮਿਲਣ ਵਾਲਿਆਂ ਦੇ ਹੱਥਾਂ ਵਿਚ ਗੁਰਦਵਾਰਿਆਂ ਦੀ ਵਾਗਡੋਰ ਦੇ ਦੇਣ।

## 6. ਨਾਮ-ਅਭਿਆਸੀਆਂ ਦੀ ਜ਼ਿੰਮੇਵਾਰੀ

ਨਾਮ-ਅਭਿਆਸੀ ਹਰ ਕੌਮ ਵਿਚ, ਹਰ ਸਮੇਂ ਹੁੰਦੇ ਹਨ, ਲੇਕਿਨ ਬਹੁ-ਗਿਣਤੀ ਵਿਚ ਅਕਸਰ, ਨਾਮ-ਅਭਿਆਸੀ ਸੰਘਰਸ਼ਹੀਣ ਹੁੰਦੇ ਹਨ। ਜੀਵਨ ਦਾ ਲਕਸ਼ ਤਾਂ ਨਾਮ-ਅਭਿਆਸ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੀ ਹੈ। ਲੇਕਿਨ ਨਾਮ-ਅਭਿਆਸੀ ਸਮਾਜਕ, ਰਾਜਨੀਤਕ ਤੇ ਧਾਰਮਿਕ ਕੁਰੀਤੀਆਂ ਨੂੰ ਦੇਖਦੇ ਹੋਏ, ਸੁਭਾਵ ਅਨੁਸਾਰ, ਚੁਪ ਰਹਿ ਜਾਣ ਅੰਤ ਸੰਘਰਸ਼ਹੀਣ ਹੋ ਜਾਣ ਤਾਂ ਇਨ੍ਹਾਂ ਆਈਆਂ ਹੋਈਆਂ ਕੁਰੀਤੀਆਂ ਨੂੰ ਹਟਾਇਆ

ਹੀ ਨਹੀਂ ਜਾ ਸਕਦਾ। ਭਾਈ ਗੁਰਦਾਸ ਜੀ ਨੇ ਵੀ ਇਹ ਇਸ਼ਾਰਾ ਕੀਤਾ ਹੈ :

ਸਿਧ ਛਾਪਿ ਬੈਠੋ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ। ੨੯।੧।  
(ਭਾਈ ਗੁਰਦਾਸ ਜੀ)

ਕਾਰਜ ਦੀ ਸਿੱਧੀ ਤਾਂ ਸਿੱਧ ਪੁਸ਼ਟਾਂ ਤੋਂ ਹੀ ਹੋ ਸਕਦੀ ਹੈ, ਬਾਕੀਆਂ ਦਾ ਸੰਘਰਸ਼ ਲੋਕ-ਅਹੰਕਾਰ ਉਪਰ ਆਸ਼ਰਿਤ ਹੁੰਦਾ ਹੈ, ਜਿਸ ਨਾਲ ਮਨੋਰਥ ਉਹਲੇ ਹੋ ਜਾਂਦਾ ਹੈ ਅਤੇ ਸੁਧਾਰ ਦੀ ਥਾਂ ਵਿਗਾੜ ਹੀ ਮਨੁੱਖਾਂ ਦੇ ਪੱਲੇ ਪੈਂਦਾ ਹੈ। ਸੇ, ਨਾਮ-ਅਭਿਆਸੀ ਹੀ ਇਸ ਸੁਧਾਰਕ ਸੰਘਰਸ਼ ਵਿਚ ਆਉਣੇ ਚਾਹੀਦੇ ਹਨ। ਨਾਮ-ਅਭਿਆਸ ਤੋਂ ਮਿਲੀ ਸੁਝ-ਬੁਝ ਤੇ ਸ਼ਕਤੀ ਨੂੰ ਹੁਣ ਇਸ ਧਾਰਮਿਕ ਸੁਧਾਰ ਵਿਚ ਹੀ ਮੁਹਰੂ ਕਰਨਾ ਚਾਹੀਦਾ ਹੈ। ਜਦ ਵੀ ਦੁਨੀਆ ਵਿਚ, ਜੀਵਨ ਦੇ ਹਰ ਪੱਖ ਵਿਚ ਵਿਗਾੜ ਆਇਆ ਤਾਂ ਅਵਤਾਰਾਂ ਤੇ ਭਗਤਾਂ ਨੇ ਹੀ ਉਸ ਦਾ ਸੁਧਾਰ ਕੀਤਾ। ਜਦ ਕੋਈ ਰਾਜਨੀਤਕ ਲੋਭ ਅਹੰਕਾਰ-ਵੱਸ ਹੋ ਕੇ ਅਖੌਤੀ ਸੁਧਾਰ ਦਾ ਨਾਅਰਾ ਲਾਉਂਦਾ ਹੈ ਤਾਂ ਸੈਂਕੜੇ, ਹਜ਼ਾਰਾਂ ਤੇ ਕ੍ਰੋੜਾਂ ਦੀਆਂ ਗਰਦਨਾਂ ਨੂੰ ਕੱਟ ਕੇ ਤਬਾਹੀਆਂ ਤੇ ਬਰਬਾਦੀਆਂ ਹੀ ਪੈਦਾ ਕਰਦਾ ਹੈ। ਹਿਟਲਰ ਦੋ ਕ੍ਰੋੜ ਬੰਦਿਆਂ ਦਾ ਕਾਤਲ ਹੈ, ਢਾਈ ਕ੍ਰੋੜ ਚੀਨ ਵਿਚ ਕਤਲ ਕੀਤੇ ਗਏ ਤੇ ਕ੍ਰੋੜਾਂ ਦੀਆਂ ਕਬਰਾਂ ਰੂਸ ਵਿਚ ਬਣੀਆਂ ਤੇ ਪਿੱਛੋਂ ਭੁੱਖਮਰੀ ਤੇ ਪੱਛਮਾਪਨ ਮਨੁੱਖਤਾ ਦੇ ਹੱਥ ਲੱਗਾ।

## ਦੁਨਿਆਵੀ ਪੱਧਰ 'ਤੇ ਆਈਆਂ ਕੁਰੀਤੀਆਂ ਅਤੇ ਮਹਾਪੁਰਸ਼ਾਂ ਦੁਆਰਾ ਉਪਕਾਰ ਦੇ ਅਪਣਾਏ ਗਏ ਢੰਗ

ਧਰਮ ਦੇ ਨਾਮ 'ਤੇ ਬ੍ਰਾਹਮਣਾਂ ਨੇ ਹਜ਼ਾਰਾਂ ਸਾਲ ਤਕ ਸੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਬਹੁ-ਗਿਣਤੀ ਨੂੰ ਧਰਮ ਦੀ ਸੁਝ-ਬੁਝ ਤੋਂ ਵਾਂਝਾ ਰੱਖਣ ਦਾ ਮੁੱਦਾ ਇਹ ਸੀ ਕਿ ਧਰਮ ਦੀ ਸ਼ਕਤੀ ਜੋ ਸਾਡੇ ਹੱਥਾਂ ਵਿਚ ਹੈ, ਉਹ ਕਿਧਰੇ ਸਤਿਵਾਦੀ ਧਾਰਮਿਕ ਹੱਥਾਂ ਵਿਚ ਨਾ ਚਲੀ ਜਾਏ ਅਤੇ ਅਸੀਂ ਧਰਮ ਤੋਂ ਜੋ ਆਰਥਕ ਲਾਭ ਪ੍ਰਾਪਤ ਕਰਦੇ ਹਾਂ, ਕਿਧਰੇ ਵਾਂਝੇ ਨਾ ਰਹਿ ਜਾਈਏ। ਸੰਸਾਰ ਦਾ ਉਹ ਸਭ ਤੋਂ ਵੱਡਾ ਬਦਕਿਸਮਤ ਦਿਹਾੜਾ ਸੀ ਜਦ ਧਰਮ ਧੰਧਾ ਬਣਿਆ ਅਤੇ ਧੰਧਾ ਬਣਦਿਆਂ ਬਾਜ਼ਾਰੀ ਹੋ ਗਿਆ। ਫਿਰ ਧਰਮ ਨੂੰ ਰਾਜਨੀਤੀ ਦਾ ਲਬਾਦਾ ਪਹਿਨਾ ਦਿੱਤਾ ਗਿਆ। ਰਾਜਨੀਤੀ ਦਾ ਸਾਰਾ ਝੂਠ, ਫਰੇਬ ਤੇ ਮੱਕਾਰੀ ਦਾ ਜਾਲ ਧਰਮ ਮੰਦਰਾਂ ਵਿਚ ਪੱਸਰ ਗਿਆ। ਸਦੀਆਂ ਤੋਂ ਧਰਮ ਦੀ ਇਹੋ ਰੂਪ-ਰੇਖਾ ਮਨੁੱਖਤਾ ਦੇ ਸਾਹਮਣੇ ਚਲੀ ਆ ਰਹੀ ਹੈ ਅਤੇ ਮਨੁੱਖਤਾ ਦੀ ਵੀ ਇਸੇ ਮਾਹੌਲ ਵਿਚ ਜੀਵਨ ਦੀ ਆਦਤ ਬਣ ਗਈ ਦਿੱਸਦੀ

ਹੈ। ਇਸ ਸਾਰੀ ਵਿਚਾਰਪਾਰਾ ਨੂੰ ਮੌਜੂਨਾ ਵਿਸ਼ਾਲ ਦਰਿਆਵਾਂ ਦੇ ਰੁਖ ਨੂੰ ਮੌਜੂਨਾ ਹੈ। ਇਤਨੇ ਵੱਡੇ ਧਰਮ ਦੇ ਨਾਮ 'ਤੇ ਹੋ ਰਹੇ ਅਨੁਰਥ ਦੇ ਵਹਿਣ ਨੂੰ ਮੁੱਠੀ ਭਰ ਰੇਤ ਨਾਲ ਰੋਕਣਾ ਕਠਿਨ ਹੈ। ਇਸ ਲਈ ਪੂਰੀ ਸ਼ਕਤੀ, ਤਨਜੀਮ, ਸਿਆਣਪ ਤੇ ਉਤਸ਼ਾਹ ਉਮੰਗ ਦੀ ਲੋੜ ਹੈ।

ਬ੍ਰਾਹਮਣਾਂ ਕਰਕੇ, ਜਦ ਧਰਮ ਬੁੱਧ ਰੂਪ ਵਿਚ ਧੰਧਾ ਬਣਿਆ ਤਾਂ ਸਿਧਾਰਥ (ਮਹਾਤਮਾ ਬੁੱਧ) ਆਪਣੀ ਤਰਕ-ਸ਼ਕਤੀ ਨਾਲ ਇਸ ਦਾ ਖੰਡਨ ਕਰਨ ਵਿਚ ਸਫਲ ਹੋਇਆ। ਪੂਰੀ ਤਨਜੀਮ, ਤਾਲੀਮ ਤੇ ਸਾਧਨਾ ਦੀ ਅਧਿਆਤਮਕ ਸ਼ਕਤੀ ਲੈ ਕੇ ਜਦ ਮਹਾਤਮਾ ਬੁੱਧ ਨੇ ਆਪਣੇ ਕਦਮ ਪਸਾਰੇ ਤਾਂ ਬ੍ਰਾਹਮਣਾਂ ਦੇ ਧਰਮ ਦੇ ਬਾਜ਼ਾਰ ਲੁਟ ਪੁਟ ਗਏ। ਧਾਰਮਿਕ ਤੌਰ 'ਤੇ ਉਤਸ਼ਾਹ-ਹੀਣ ਤੇ ਰੂਹਾਨੀ ਬਲ ਦੇ ਨਾ ਹੋਣ ਕਰਕੇ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਦੇ ਅੱਗੇ ਟਿਕ ਨਾ ਸਕਿਆ। ਛੋਟੇ ਛੋਟੇ ਝਰਨੇ ਮਿਲ ਕੇ ਜਿਵੇਂ ਇਕ ਵੱਡਾ ਦਰਿਆ ਬਣ ਜਾਂਦਾ ਹੈ, ਤਿਵੇਂ ਹੀ ਛੋਟੇ ਛੋਟੇ ਬਹੁਤ ਸਾਰੇ ਧਾਰਮਿਕ ਸੰਗਠਨ ਇਸ ਬੋਧੀ ਲਹਿਰ ਵਿਚ ਸ਼ਾਮਲ ਹੋ ਗਏ। ਸਹਿਜੇ ਸਹਿਜੇ ਬੁੱਧ ਧਰਮ ਇਕ ਵਿਸ਼ਾਲ ਸਾਗਰ ਬਣ ਗਿਆ, ਜਿਸ ਨੇ ਬ੍ਰਾਹਮਣੀ ਨਿਜ਼ਾਮ ਦੀ ਸਾਰੀ ਧਰਤੀ ਨੂੰ ਆਪਣੇ ਵਿਚ ਢੁਬੋ ਲਿਆ। ਬੜੇ ਬੜੇ ਤਾਰਕਿਕ, ਵਿਚਾਰਕ, ਗੁਣੀਜਨ ਮਹਾਤਮਾ ਬੁੱਧ ਦੀ ਵਿਲੱਖਣ ਸ਼ਕਤੀ ਤੋਂ ਪ੍ਰਭਾਵਤ ਹੋ ਬੋਧੀ ਹੋ ਗਏ। ਬਾਅਦ ਵਿਚ ਰਾਜੇ ਅਸ਼ੋਕ ਜੈਸੇ ਛਤਰਪਤੀ ਤੇ ਹੋਰ ਛੋਟੇ ਛੋਟੇ ਰਜਵਾਡਿਆਂ ਦੀਆਂ ਆਰਥਕ ਸ਼ਕਤੀ ਨੇ ਇਸ ਲਹਿਰ ਨੂੰ ਚਾਰ ਚੰਦ ਲਾ ਦਿੱਤੇ। ਰਾਜਾ ਅਸ਼ੋਕ ਖੁਦ ਵੀ ਭਿਕਸ਼ੂ ਬਣ ਗਿਆ ਤੇ ਉਸ ਦੀ ਲੜਕੀ ਭਿਕਸ਼ਣੀ। ਸਾਰਾ ਭਾਰਤ ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰਾਂ ਦੇ ਉਲੀਰੇ ਵਿਚ ਆ ਗਿਆ। ਬਾਅਦ ਵਿਚ ਭਾਰਤ ਦੀਆਂ ਸਰਹੱਦਾਂ ਟੱਪ ਕੇ ਇਹ ਬੁੱਧ ਧਰਮ ਅਫਗਾਨਿਸਤਾਨ, ਉਜ਼ਬੇਕਿਸਤਾਨ, ਤੁਰਕਮਿਨਿਸਤਾਨ ਦੇ ਵੇਹੜੇ ਵਿਚ ਜਾ ਵਹਿਆ। ਮਹਾਤਮਾ ਬੁੱਧ ਦੀ ਖੂਬਸੂਰਤ ਕਾਬਲੇ-ਦੀਦ ਮੂਰਤੀ ਅੱਜ ਵੀ ਬਾਮੀਆ (ਅਫਗਾਨਿਸਤਾਨ) ਵਿਚ ਸਥਿਤ ਹੈ। ਮਹਾਤਮਾ ਬੁੱਧ ਤੇ ਬੋਧੀ ਭਿਕਸ਼ੂ ਆਪਣੀ ਰੂਹਾਨੀ ਸ਼ਕਤੀ ਨਾਲ ਰੋਜ਼ ਜਿੰਦਗੀ ਬਖਸ਼ਦੇ ਰਹੇ, ਜਿਸ ਨਾਲ ਬੁੱਧ ਧਰਮ ਉਚਾਈਆਂ ਨੂੰ ਵਧਣ ਲੱਗਾ ਅਤੇ ਮਤ-ਮਤਾਂਤਰਾਂ ਦੇ ਟੀਲੇ ਇਸ ਗਹਿਰੇ ਸਾਗਰ ਵਿਚ ਢੁੱਬਦੇ ਗਏ।

## 1. ਸਮਾਂ ਤੇ ਸਥਾਨਕ ਦੂਰੀ

ਮਹਾਤਮਾ ਬੁੱਧ ਦੇ ਦੇਹ ਤਿਆਗਣ ਤੋਂ ਮਗਰੋਂ, ਮਨੁੱਖੀ ਸੁਭਾ ਅਨੁਸਾਰ, ਬੋਧੀ ਭਿਕਸ਼ੂਆਂ ਦੇ ਮੁਖੀਆਂ ਵਿਚ ਮਤ-ਭੇਦ ਵਧਦੇ ਗਏ। ਜਿਨ੍ਹਾਂ ਸੋਹਣੇ ਕੀਮਤੀ ਮੌਜੀਆਂ ਦੇ ਮਣਕਿਆਂ ਨੂੰ ਮਹਾਤਮਾ ਬੁੱਧ ਨੇ ਆਪਣੀ ਰੂਹਾਨੀ ਸ਼ਕਤੀ

ਵਿਚ ਪੱਧੇ ਕੇ ਰੱਖਿਆ ਹੋਇਆ ਸੀ, ਧਾਰੇ ਦੇ ਟੁੱਟਦਿਆਂ ਹੀ ਇਹ ਮੌਜੀਆਂ ਦੇ ਮਣਕੇ ਬਿਖਰਨ ਲੱਗ ਪਏ। ਮਨੁੱਖੀ ਸੁਭਾ ਦਾ ਪ੍ਰਬਲ ਅੰਗੁਣ ਅਹੰਕਾਰ, ਗਰਭ ਧਾਰਨ ਕਰ ਚੁੱਕਿਆ ਸੀ। ਹਿਤੈਸੀਆਂ ਨੂੰ ਅਹੰਕਾਰ ਦੇ ਕਾਰਨ ਬੋਧੀ ਭਿਕਸ਼ੂਆਂ ਦੇ ਪੈਰ ਭਾਰੀ ਪੈਰਾਂ ਵਿਚ ਤੇਜ਼ ਗਤੀ ਨਹੀਂ ਰਹਿ ਜਾਂਦੀ। ਸਹਿਜੇ ਸਹਿਜੇ ਅਹੰਕਾਰ ਨੇ ਜਨਮ ਲਿਆ, ਘਰ ਵੰਡਿਆ ਗਿਆ ਅੰਨ੍ਹ ਟੁਕੜੇ ਟੁਕੜੇ ਹੋ ਗਿਆ। ਇਸ ਢਹਿੰਦੀ ਤੇ ਘਟਦੀ ਸਤ੍ਤਾ ਨੂੰ ਵੇਖ ਕੇ ਖੇਡੂ ਖੇਡੂ ਹੋ ਚੁੱਕਿਆ ਬ੍ਰਾਹਮਣੀ ਸਮਾਜ ਫਿਰ ਸੰਗਠਤ ਹੋਣ ਲੱਗਾ। ਜਗਤ ਗੁਰੂ ਸੰਕਰਾਚਾਰੀਆ ਦੀ ਤਰਕ ਸ਼ਕਤੀ ਤੇ ਸਵਰਨ ਜਾਤੀ ਦੇ ਰਜਵਾਡਿਆਂ ਦੀਆਂ ਆਰਥਕ ਸ਼ਕਤੀ ਦੇ ਸਾਹਮਣੇ ਬੁੱਧ ਧਰਮ ਟਿਕ ਨਾ ਸਕਿਆ। ਰਜਵਾਡਿਆਂ ਨੇ ਜਿਥੇ ਪੈਰ ਕੱਟ ਦਿੱਤੇ, ਜਗਤ ਗੁਰੂ ਸੰਕਰਾਚਾਰੀਆ ਨੇ ਪੈਰ ਰੋਕ ਦਿੱਤੇ। ਬਚਿਆ ਖੁਚਿਆ ਬੁੱਧ ਧਰਮ ਬਕੌਲੇ ਇਕਬਾਲ ਮੱਕਾਰੀ ਦਾ ਜਾਮਾ ਪਹਿਨ ਚੁੱਕਿਆ ਸੀ।

ਸ਼ਮਾ ਗੌਤਮੇ ਜਲ ਰਹੀ ਹੈ ਮਹਿਫਿਲੇ ਅੰਗਿਆਰ ਮੌਂ।

ਭਗੋੜੇ ਬੋਧੀ ਭਿਕਸ਼ੂਆਂ ਨੂੰ ਤਿੱਬਤ ਚੀਨ ਵਿਚ ਹੀ ਪਨਾਹ ਮਿਲ ਸਕੀ। ਹੁਣ ਬਹੁਤਾਤ ਬਾਵਾਂ 'ਤੇ ਬੁੱਧ ਧਰਮ ਦੀ ਲਾਸ਼ ਦਾ ਹੀ ਪੂਜਨ ਚੱਲ ਰਿਹਾ ਹੈ। ਇਹ ਵਿਅਕਤੀਗਤ ਇਕਾਂਤੜੀ ਕੋਠੜੀ ਵਿਚ ਬੈਠ, ਦੀਵਾ ਜਲਾ, ਰੌਸ਼ਨੀ ਮਾਣ ਰਿਹਾ ਹੈ; ਵਿਆਪਕ ਰੂਪ ਵਿਚ ਹੁਣ ਕੁਛ ਵੀ ਨਹੀਂ ਹੈ। ਸੰਕਰਾਚਾਰੀਆ ਨੇ ਜੋ ਸੰਨਿਆਸ ਦੀ ਲਹਿਰ ਚਲਾਈ, ਉਹ ਸੰਕਰਾਚਾਰੀਆ ਦੇ ਦਮ ਤੋੜਨ ਨਾਲ ਹੀ ਦਮ ਤੋੜ ਗਈ। ਫਿਰ ਮਛੰਦਰ ਤੇ ਗੋਰਖ ਨੇ ਧਰਮ ਦੀ ਵਾਗਡੋਰ ਸੰਭਾਲੀ।

ਗੋਰਖ ਦੀ ਇਹ ਸੋਚਣੀ ਤਾਂ ਸਹੀ ਸੀ ਕਿ ਧਨ ਕਮਾਉਣ ਦੇ ਕੇਵਲ ਇਕ ਨਹੀਂ, ਅਨੇਕਾਂ ਤਰੀਕੇ ਹਨ; ਭੁੱਖ ਮਿਟਾਣ ਲਈ ਇਕ ਨਹੀਂ, ਅਨੇਕਾਂ ਪ੍ਰਕਾਰ ਦੇ ਭੋਜਨ ਹਨ; ਤਿਵੇਂ ਹੀ ਧਰਮ ਪ੍ਰਾਪਤੀ ਦੇ ਅਨੇਕਾਂ ਸਾਧਨ ਜੁਟਾਏ ਜਾ ਸਕਦੇ ਹਨ, ਰੂਹਾਨੀ ਭੁੱਖ ਦੀ ਪੂਰਤੀ ਲਈ ਅਨੇਕਾਂ ਵਿਧੀਪੁਰਵਕ ਕਰਮ ਹੋ ਸਕਦੇ ਹਨ। ਪ੍ਰਬਲ ਦਲੀਲ ਤੇ ਪ੍ਰਚਾਰਨ ਦੇ ਢੰਗ ਦਾ ਐਸਾ ਅੱਸਰ ਹੋਇਆ ਕਿ ਭਾਰਤ ਜੋਗੀਆਂ ਦੀ ਲਪੇਟ ਵਿਚ ਆ ਗਿਆ। ਭਰਥਰੀ ਤੇ ਗੋਪੀ ਚੰਦ ਜੈਸੇ ਪ੍ਰਭਾਵਸ਼ਾਲੀ ਰਾਜੇ ਜੋਗੀ ਬਣਦੇ ਗਏ। ਨੇਪਾਲ ਦੇ ਲੋਗ ਗੋਰਖ ਤੋਂ ਇਤਨੇ ਮੁਤਾਸਿਰ ਹੋਏ ਕਿ ਉਨ੍ਹਾਂ ਨੂੰ ਗੋਰਖਾ ਆਖਿਆ ਜਾਣ ਲੱਗਿਆ। ਗੋਰਖ ਦੇ ਨਾਮ 'ਤੇ ਗੋਰਖਪੁਰ ਸ਼ਹਿਰ ਵੱਸਿਆ। ਪੰਜਾਬ ਗੋਰਖ ਦਾ ਰੋਜ਼ ਰੋਜ਼ ਪਰਮਾਤਮਾ ਪ੍ਰਾਪਤੀ ਲਈ ਨਵੀਂ ਨਵੀਂ ਵਿਧੀ ਅਪਨਾਉਣਾ, ਆਮ ਸਾਧਾਰਨ ਲੋਕਾਂ ਲਈ ਕਠਨ ਜਾਪਿਆ ਅਤੇ ਆਮ ਲੋਕਾਂ ਵਿਚ ਇਹ ਵਿਧੀਆਂ ਗੋਰਖਯੰਧ ਜਾਣੀਆਂ

ਜਾਣ ਲੱਗ ਪਈਆਂ। ਗੋਰਖ ਤੋਂ ਬਾਅਦ ਗੋਰਖ ਦੇ ਚੇਲਿਆਂ ਨੇ ਵੀ ਜੋਗ ਮਤ ਨੂੰ ਸ਼ੁੱਧ ਧੰਧਾ ਹੀ ਬਣਾ ਦਿੱਤਾ; ਜੋਗ ਮਤ ਬਾਜ਼ਾਰ ਵਿਚ ਆ ਕੇ ਬਾਜ਼ਾਰੀ ਬਣ ਕੇ ਰਹਿ ਗਿਆ। ਹੁਣ ਤਾਂ ਸਿਰਫ਼ ਨਾਮ ਹੀ ਬਾਕੀ ਹਨ। ਵੱਲਭਾਚਾਰੀਆ, ਰਾਮਾਨੁਜ ਤੇ ਬਾਅਦ ਵਿਚ ਸੁਆਮੀ ਰਾਮਾਨੰਦ, ਪਰਮਾਨੰਦ ਤੇ ਕਬੀਰ, ਰਵਿਦਾਸ ਤੇ ਨਾਮਦੇਵ ਦੁਆਰਾ ਭਗਤੀ ਲਹਿਰ ਉਛਲੀ, ਪਰ ਸਮੇਂ ਦੇ ਸੰਤਾਪ ਮੁਗਲਾਂ ਦੀ ਤਲਵਾਰ ਸਾਹਮਣੇ ਨਾ ਠਹਿਰ ਸਕੀ। ਅਹਿੰਸਾ ਪਰਮੋ-ਧਰਮ ਤੇ ਪ੍ਰੇਮ ਭਗਤੀ ਤੇ ਖੜ੍ਹੇ ਬੁੱਧ ਤੇ ਭਗਤਾਂ ਦੇ ਦੇਸ਼ ਵਿਚ ਹੁਣ ਸਿਰਫ਼ ਇਸਲਾਮ ਦੀ ਤਲਵਾਰ ਹੀ ਰਹਿ ਗਈ ਸੀ। ਸਿਰ ਝੁਕਾਣਾ ਜਾਂ ਸਿਰ ਕੱਟਣਾ ਇਸ ਤਲਵਾਰ ਦਾ ਲਕਸ਼ ਸੀ। ਕੁਛ ਕਟਦੇ ਗਏ, ਕੁਛ ਝੁਕਦੇ ਗਏ। ਐਸੇ ਦੁਖਾਂਤ ਵਿਚ ਫਸਿਆਂ ਇਕ ਮਹਾਨ ਰੌਸ਼ਨੀ ਦੀ ਕਿਰਨ ਉਜਾਗਰ ਹੋਈ ਜਿਸ ਨਾਲ ਸਿੱਖੀ ਦੀਆਂ ਲਹਿਰਾਂ ਉਮਫ਼ ਪਈਆਂ ਅਤੇ ਉਹ ਰੌਸ਼ਨੀ ਸੀ, ਧੰਨ ਗੁਰੂ ਨਾਨਕ ਦੇਵ ਜੀ।

## 2. ਗੁਰੂ ਨਾਨਕ ਤੇ ਸਿੱਖੀ ਧਾਰਾ

ਸਮੇਂ ਦੇ ਅੰਤਰਾਲ ਤੇ ਸਥਾਨਕ ਦੂਰੀਆਂ ਵੀ ਆਮ ਮਨੁੱਖ ਨੂੰ ਪ੍ਰਭਾਵਤ ਕਰਦੀਆਂ ਹਨ। ਦੁਨੀਆ ਵਿਚ ਕਿਤਨੇ ਅਵਤਾਰੀ ਪੁਰਸ਼ ਮਿਹਨਤ ਕਰ ਕੇ ਮਨੁੱਖ ਨੂੰ ਈਸ਼ਵਰ ਦੇ ਨੇੜੇ ਲਿਆਉਂਦੇ ਹਨ। ਅਵਤਾਰ ਦੀਆਂ ਸਮੇਂ ਤੇ ਸਥਾਨਕ ਦੂਰੀਆਂ ਕਈ ਤਰ੍ਹਾਂ ਦੀਆਂ ਭਰਾਂਤੀਆਂ ਨੂੰ ਜਨਮ ਦਿੰਦੀਆਂ ਹਨ। ਅਗਰ ਸੂਖਸ਼ਮ ਬੁੱਧੀ ਨਾਲ ਅਵਤਾਰ ਦੀ ਵਿਚਾਰਧਾਰਾ ਨੂੰ ਨਾ ਪਕਤਿਆ ਜਾਏ ਤਾਂ ਮਨੁੱਖ, ਜੀਵਨਧਾਰਾ ਦੇ ਕੇਂਦਰ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅੰਤ ਐਸਾ ਹਰ ਸਮੇਂ ਹੁੰਦਾ ਰਿਹਾ ਹੈ। ਅਵਤਾਰ ਦੀ ਹੋਂਦ ਉਸ ਦੇ ਬੋਲ ਸ਼ਬਦ ਨੂੰ ਅਗਰ ਉਸ ਦਾ ਸਹੀ ਰੂਪ ਜਾਣਿਆ ਜਾਏ ਤਾਂ ਈਸ਼ਵਰੀ ਨੇੜਤਾ ਤੇ ਲੀਨਤਾ ਸਦਾ ਬਣੀ ਰਹਿੰਦੀ ਹੈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਦਾ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਪਰ ਦਿਖਾਈ ਐਸਾ ਦੇ ਰਿਹਾ ਹੈ ਕਿ ਸਿਖ ਸਮਾਜ ਅਧਿਕਤਰ ਸ਼ਬਦ ਤੋਂ ਟੁੱਟ ਚੁੱਕਿਆ ਹੈ, ਤਦੇ ਤਾਂ ਸਿਖ ਸਮਾਜ ਵਿਚ ਸ਼ਬਦ ਦੀ ਮਹਿਮਾ ਨਾ ਹੋਣ ਕਰਕੇ ਵਿਅਕਤੀ ਦੀ ਮਹਿਮਾ ਹੋ ਰਹੀ ਹੈ। ਵਿਅਕਤੀ ਦਾ ਆਪਣਾ ਸੀਮਿਤ ਦਾਇਰਾ ਤੇ ਸੋਚਣੀ ਹੁੰਦੀ ਹੈ ਜਿਸ ਤੋਂ ਸਮੇਂ ਅਨੁਸਾਰ ਅੰਕਾਰ ਦੀ ਚਾਸ਼ਨੀ ਵੀ ਚੜ੍ਹ ਜਾਂਦੀ ਹੈ। ਭਿੰਨ ਭਿੰਨ ਵਿਅਕਤੀ ਤੇ ਭਿੰਨ ਭਿੰਨ ਵਿਚਾਰਧਾਰਾ ਦੇ ਪਰਵਾਹ ਕਰਕੇ ਕੌਮਾਂ ਟੁਕੜੇ ਟੁਕੜੇ ਹੋ ਜਾਂਦੀਆਂ ਹਨ। ਬਾਕੀ ਕੌਮਾਂ ਵਾਂਗ ਐਸਾ ਹੀ ਸਿਖ ਕੌਮ ਨਾਲ ਹੋਇਆ ਹੈ। ਸ਼ਬਦ ਇਕ, ਗੁਰੂ ਇਕ, ਵਿਚਾਰਧਾਰਾ ਇਕ ਅੰਤ ਪਰਮ ਸ਼ਕਤੀ

ਪਰਮਾਤਮਾ ਇਕ, ਲੇਕਿਨ ਵਿਅਕਤੀ ਦੇ ਅੰਕਾਰ-ਆਸ਼ਰਿਤ ਵਿਚਾਰ ਕੌਮਾਂ ਨੂੰ ਟੁਕੜੇ ਟੁਕੜੇ ਕਰ ਦੇਂਦੇ ਹਨ। ਰਾਜਨੀਤਕ ਵਿਚਾਰਧਾਰਾ ਸ਼ੁੱਧ ਰੂਪ ਵਿਚ ਅੰਕਾਰ-ਆਸ਼ਰਿਤ ਹੁੰਦੀ ਹੈ। ਪਾਖੰਡੀ ਅਤੇ ਅੰਕਾਰ-ਆਸ਼ਰਿਤ ਅਖੰਡੀ ਸਾਧਾਂ ਕਰਕੇ ਵੀ ਸਿਖ ਕੌਮ ਭਿੰਨ ਭਿੰਨ ਟੁਕੜਿਆਂ ਵਿਚ ਬਿਖਰ ਕੇ ਕਮਜ਼ੋਰ ਹੁੰਦੀ ਜਾ ਰਹੀ ਹੈ। ਅੰਧੇ ਰਹਿਬਰੀ ਕਰ ਰਹੇ ਹਨ, ਛੁੱਬੇ ਹੋਏ ਪਾਰ ਜਾਣ ਦੇ ਵਸੀਲੇ ਦਰਸਾ ਰਹੇ ਹਨ, ਬੀਮਾਰ ਔਸ਼ਧੀਆਂ ਵੰਡ ਰਹੇ ਹਨ। ਇਸ ਦਾ ਦੁਖਾਂਤ ਫਲ ਇਹ ਪ੍ਰਗਟ ਹੋਇਆ ਹੈ ਕਿ ਸਿਖ ਕੌਮ ਦਾ ਸੰਸਾਰ ਵਿਚ ਕੋਈ ਉਜਵਲ ਰੂਪ ਨਹੀਂ ਪੇਸ਼ ਹੋ ਸਕਿਆ। ਗੁਣ ਪਰਮਾਤਮਾ-ਰੂਪੀ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ ਅੰਤ ਕਿਰਨ ਨੂੰ ਕੋਈ ਕੱਟ ਨਹੀਂ ਸਕਦਾ, ਕੋਈ ਮੈਲਾ ਨਹੀਂ ਕਰ ਸਕਦਾ। ਗੁਣ-ਆਸ਼ਰਿਤ ਕੌਮ ਸਦਾ ਸਤਿਕਾਰੀ ਜਾਂਦੀ ਹੈ, ਪਰ ਬਦਕਿਸਮਤੀ ਇਹ ਹੈ ਕਿ ਗੁਰਮਤਿ ਰਹਿਬਰੀ ਦੇ ਦਾਅਵੇਦਾਰ ਇਸ ਉਜਵਲਤਾ ਨੂੰ ਪੇਸ਼ ਨਹੀਂ ਕਰ ਸਕੇ। ਕੋਈ ਸਾਨੂੰ ਝਗੜਾਲੂ, ਤੰਗ-ਨਜ਼ਰ ਤੇ ਕੋਈ ਮੋਟੀ ਅਕਲ ਵਾਲੇ ਕਹਿਣ ਲੱਗ ਪਿਆ। ਇਸ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਤੇ ਹੈ, ਜੋ ਗੁਰਮਤਿ ਧਰਮ ਦੇ ਰਹਿਬਰ ਤੇ ਪ੍ਰਚਾਰਨ ਵਾਲੇ ਆਪੇ ਜਾਂਦੇ ਹਨ। ਕੌਮ ਦੀ ਇਸ ਅਧੋਗਤੀ ਦੀ ਜ਼ਿੰਮੇਵਾਰ ਪ੍ਰਬੰਧਕ ਤੇ ਪ੍ਰਚਾਰਕ ਸ੍ਰੇਣੀ ਹੈ ਅੰਤ ਇਸ ਵਿਚ ਬਹੁਤਾ ਕਸੂਰ ਪ੍ਰਬੰਧਕ ਸ੍ਰੇਣੀ ਦਾ ਹੈ, ਕਿਉਂਕਿ ਸਾਰੀ ਸ਼ਕਤੀ ਇਨ੍ਹਾਂ ਕੋਲ ਹੈ। ਜਿਨ੍ਹਾਂ ਸਾਧਾਂ ਕੋਲ ਸੁਤੰਤਰ ਰੂਪ ਵਿਚ ਸ਼ਕਤੀ ਹੈ, ਉਹ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਨ ਵਿਚ ਇਸ ਸ਼ਕਤੀ ਦਾ ਦੁਰਉਪਯੋਗ ਕਰ ਰਹੇ ਹਨ। ਲੋਹੇ ਨੂੰ ਲੋਹਾ ਕੱਟਦਾ ਹੈ, ਇਨ੍ਹਾਂ ਸ਼ਕਤੀਸ਼ਾਲੀ ਲੋਗਾਂ ਨੂੰ, ਜੋ ਧਰਮ ਦੀ ਸ਼ਕਤੀ ਦਾ ਦੁਰਉਪਯੋਗ ਕਰਦੇ ਹਨ, ਇਕ ਪਾਸੇ ਕਰਨ ਦੀ ਲੋੜ ਹੈ। ਲੱਕੜ ਨਾਲ ਲੋਹਾ ਨਹੀਂ ਕਟੇਗਾ, ਬਲਕਿ ਲੋਹਾ ਹੀ ਲੱਕੜ ਨੂੰ ਕਟੇਗਾ। ਜਿਨ੍ਹਾਂ ਕੋਲ ਗੁਰਮਤਿ ਦੀ ਸੂਝ-ਬੂਝ ਤੇ ਰਸ ਹੈ, ਉਹ ਸੰਗਠਤ ਨਹੀਂ ਹਨ; ਦੂਜਾ ਤਬਕਾ ਭਾਈਵਾਲ ਹੈ ਕੇ ਸੰਗਠਤ ਹੈ, ਜਿਸ ਕਰਕੇ ਕੌਮ ਰਸਾਤਲ ਦੀ ਤਰੱਫ਼ ਜਾ ਰਹੀ ਹੈ।

## 3. ਰਾਜਸੀ ਸੁਆਰਥ ਤੇ ਗੋਲਕ ਦਾ ਲੋੜ

ਇਹ ਇਕ ਅਟੱਲ ਨਿਯਮ ਹੈ ਕਿ ਧਨ ਤੋਂ ਬਿਨਾਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋਣੀ। ਧਰਮ ਮੰਦਰਾਂ ਦੀ ਉਸਾਰੀ ਲਈ ਵੀ ਧਨ ਦੀ ਲੋੜ ਹੁੰਦੀ ਹੈ ਪਰ ਜੀਵਨ ਦਾ ਧਾਰਮਿਕ ਹੋਣਾ ਸਾਧਨਾ 'ਤੇ ਖੜ੍ਹੇ ਹੋਣਾ ਹੈ। ਜ਼ਮੀਨ 'ਤੇ ਧਾਰਮਿਕ ਮੰਦਰ ਬਣਾਉਣ ਲਈ ਧਨ ਚਾਹੀਦਾ ਹੈ, ਪਰ ਜੀਵਨ ਹੀ ਹਰੀ ਦਾ ਮੰਦਰ ਬਣ ਜਾਏ, ਉਸ ਲਈ ਸਾਧਨਾ ਚਾਹੀਦੀ ਹੈ। ਧਰਮ ਦਾ ਠੀਕ ਪ੍ਰਚਾਰ

ਉਨ੍ਹਾਂ ਲੋਕਾਂ ਤੋਂ ਹੀ ਹੋਇਆ ਹੈ, ਜਿਨ੍ਹਾਂ ਦਾ ਜੀਵਨ ਹੀ ਧਰਮ ਮੰਦਰ ਬਣ ਗਿਆ ਹੋਵੇ। ਇਹ ਵੀ ਜ਼ਰੂਰੀ ਹੈ ਕਿ ਜੀਵਨ ਨੂੰ ਤੋਰਨ ਲਈ ਜ਼ਮੀਨ ਉਪਰ ਧਨ ਦੀ ਲੋੜ ਹੈ, ਇਸ ਵਾਸਤੇ ਧਰਮ ਮੰਦਰਾਂ ਵਿਚ ਧਨ ਦੀ ਇਕੱਤਰਤਾ ਲਈ ਧਨ ਦੇ ਸਾਧਨ ਲੱਭੇ ਗਏ, ਉਨ੍ਹਾਂ ਵਿਚੋਂ ਧਰਮ ਮੰਦਰਾਂ ਵਿਚ ਗੋਲਕ ਸਭ ਤੋਂ ਅਗਾਂਹ ਹੈ। ਗੋਲਕ ਦਾ ਗੁਰੂ ਅੱਗੇ ਪਿਆ ਹੋਣਾ ਇਸ ਗੱਲ ਦਾ ਪ੍ਰਤੀਕ ਹੈ। ਬਾਹਰੋਂ ਧਰਮ ਦੀ ਸਾਰੀ ਪ੍ਰੇਰਨਾ ਧਨ-ਆਸ਼ਰਿਤ ਹੈ, ਅੰਤ ਇਹ ਧਨ ਸਾਰੇ ਦਾ ਸਾਰਾ ਧਰਮ ਪ੍ਰਚਾਰ 'ਤੇ ਖਰਚ ਹੋਣਾ ਚਾਹੀਦਾ ਹੈ। ਇਸ ਨੂੰ ਦੋ ਢੰਗਾਂ ਨਾਲ ਖਰਚਣਾ ਚਾਹੀਦਾ ਹੈ। ਪ੍ਰਥਮ, ਧਰਮ ਪ੍ਰਚਾਰ 'ਤੇ ਅਤੇ ਦੂਜਾ ਗਰੀਬ ਦੇ ਮੂੰਹ ਵਿਚ ਪਾ ਕੇ ਅਤੇ ਇਹ ਅਖਾਣ ਸੱਚ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਪਰਤੂ ਸਿੱਖੀ ਪ੍ਰਚਾਰ ਦੇ ਆਦਿ ਕਾਲ ਮਸੰਦਾਂ ਦੇ ਵਕਤ ਤੋਂ ਹੀ ਗੁਰੂ ਕੀ ਗੋਲਕ ਦਾ ਦੁਰਉਪਯੋਗ ਸ਼ੁਰੂ ਹੋ ਗਿਆ ਸੀ, ਜਿਸ ਕਾਰਣ ਸਿਖ ਜਗਤ ਦਾ ਬਹੁਤ ਵੱਡਾ ਆਪਸੀ ਝਗੜਾ ਗੋਲਕ ਦਾ ਝਗੜਾ ਬਣ ਕੇ ਰਹਿ ਗਿਆ। ਮਾਇਕੀ ਤੌਰ 'ਤੇ ਸੰਪੰਨ ਮੁਖੀਆਂ ਦਾ ਸੁਆਰਥ ਭਾਵੇਂ ਗੁਰੂ ਕੀ ਗੋਲਕ ਨਹੀਂ ਹੈ, ਪਰ ਰਾਜਸੀ ਸੁਆਰਥ ਚਰਮ ਸੀਮਾ 'ਤੇ ਪੁੱਜਿਆ ਹੋਇਆ ਹੈ। ਗੋਲਕ ਦਾ ਝਗੜਾ ਤੇ ਰਾਜਸੀ ਸੁਆਰਥ, ਗੁਰਦਵਾਰੇ 'ਤੇ ਸਿੱਖੀ ਦਾ ਸ਼ੁੱਧ ਤੇ ਪ੍ਰਭਾਵਸ਼ਾਲੀ ਅਕਸ ਪੇਸ਼ ਨਹੀਂ ਕਰ ਸਕਿਆ; ਬਲਕਿ ਸੰਸਾਰ ਵਿਚ ਸਿਖ ਤੇ ਸਿੱਖੀ 'ਤੇ ਬਦਨੁਮਾ ਧੱਬੇ ਦਿਖਾਈ ਦੇ ਰਹੇ ਹਨ। ਸਾਂਝਾ, ਸਾਡੀ ਸੁਖਗਾ ਤੇ ਮਹਾਨ ਗਿਆਨ ਦੇ ਆਸਰੇ 'ਤੇ ਖੜਕ ਸਿਖ ਧਰਮ ਅੱਜ ਹਾਸੋ-ਹੀਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਕ ਹਜ਼ਾਰ ਸਾਲ ਤਕ ਈਸਾਈ ਜਗਤ ਵੀ ਉਸੇ ਹਾਲਤ ਵਿਚ ਰਿਹਾ ਹੈ ਜੋ ਅੱਜ ਸਾਡੀ ਦਸ਼ਾ ਹੈ। ਬਹੁਤ ਲੰਮੇ ਸਮੇਂ ਤੋਂ ਚਲੇ ਖੂਨ-ਖਰਾਬੇ ਤੋਂ ਬਾਅਦ ਈਸਾਈਆਂ ਨੇ ਆਪਣਾ ਸੁਧਾਰ ਕਰ ਲਿਆ ਹੈ। ਅਹੰਕਾਰੀ ਤੇ ਲੋਭੀ, ਭਾਵ ਰਾਜਸੀ ਤੇ ਸੁਆਰਥੀ, ਈਸਾਈ ਧਰਮ ਦਾ ਦੁਰਉਪਯੋਗ ਨਹੀਂ ਕਰ ਸਕਦੇ। ਸਾਰੀ ਧਾਰਮਿਕ ਤਾਕਤ ਧੋਪ ਤੇ ਪਾਦਰੀਆਂ ਦੇ ਹੱਥਾਂ ਵਿਚ ਹੈ ਜੋ ਨਿਰੋਲ ਧਾਰਮਿਕ ਵਿਅਕਤੀ ਹਨ ਤੇ ਧਰਮ ਪ੍ਰਚਾਰ ਵਿਚ ਲੀਨ ਹਨ, ਪਰ ਸਿਖ ਧਰਮ ਗੈਰ-ਧਾਰਮਿਕ ਹੱਥਾਂ ਦਾ ਖਿੱਣਾ ਬਣਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਉੱਚਾ, ਸਾਂਝਾ ਤੇ ਗਿਆਨ-ਆਸ਼ਰਿਤ ਧਰਮ ਅਗਿਆਨੀ ਮੁਖੀਆਂ ਦੇ ਹੱਥ ਆਇਆ ਹੋਇਆ ਹੈ। ਜੋ ਯਾਤਰਾਤ (ਟ੍ਰੈਫਿਕ) ਦੇ ਨਿਯਮ (ਰੂਲ) ਨੂੰ ਨਹੀਂ ਜਾਣਦਾ, ਜੋ ਚਾਲਕ (ਡ੍ਰਾਈਵਰ) ਹੋਣ ਦਾ ਅਨੁਭਵ ਤੇ ਪ੍ਰਮਾਣ ਪੱਤਰ ਨਹੀਂ ਰੱਖਦਾ, ਕਾਨੂੰਨ ਦੀ ਨਿਗਾਹ ਵਿਚ ਉਹ ਮੁਜਰਮ ਹੈ ਅੰਤ ਐਸਾ ਚਾਲਕ (ਡ੍ਰਾਈਵਰ) ਗੱਡੀ ਨੂੰ ਟਕਰਾਉ (ਐਕਸੀਡੈਂਟ) ਦੇ ਦਹਾਨੇ 'ਤੇ ਲੈ ਜਾਏਗਾ।

ਗੁਰੂ ਅਕਾਲ ਪੁਰਖ ਦੀ ਨਿਗਾਹ ਵਿਚ ਉਹ ਵੀ ਕਾਫ਼ੀ ਗੁਨਾਹਗਾਰ ਹੈ ਜੋ ਧਰਮ ਦੀ ਸਾਧਨਾ ਨਹੀਂ ਕਰਦਾ ਤੇ ਧਰਮ ਦਾ ਬੋਧ ਨਹੀਂ ਰੱਖਦਾ। ਅਗਰ ਐਸੇ ਹੀ ਲੋਗ ਧਰਮ ਦੇ ਮੁਖੀ ਹੋਣਗੇ ਤਾਂ ਇਨ੍ਹਾਂ ਦੇ ਜ਼ੇਰ-ਅਸਰ ਕਾਰਿੰਦੇ ਉੱਚੀ ਸੋਚਣੀ ਤੇ ਪਵਿੱਤਰ ਜੀਵਨ ਵਾਲੇ ਨਹੀਂ ਹੋ ਸਕਦੇ। ਗੁਰਦਵਾਰਾ ਧਰਮ ਮੰਦਰ ਤੇ ਪਿਆਰ ਦਾ ਮੰਦਰ ਹੈ, ਈਸ਼ਵਰ ਪਿਆਰ ਦਾ ਮੁਜਸ਼ਸਮਾ ਹੈ:

ਜੱਤ੍ਰੂ ਤੱਤ੍ਰੂ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੬੦॥

(ਜਾਪ ਸਾਹਿਬ)

ਉਹ ਜਿਧਰ ਕਿਧਰ ਵੀ ਪਿਆਰ-ਰੂਪ ਹੋ ਕੇ ਛਾਇਆ ਹੋਇਆ ਹੈ, ਉਸ ਦੀ ਪ੍ਰਾਪਤੀ ਦਾ ਸਾਧਨ ਵੀ ਪਿਆਰ ਹੈ:

ਸਾਚੁ ਕਰੋ ਸੁਨ ਲੇਹੁ ਸਭੈ ਜਿਨ ਪੇਮ ਕੰਓ ਤਿਨ ਹੀ ਪ੍ਰਭ ਪਾਇਓ ॥

(ਅਕਾਲ ਉਸਤਤ)

ਮਨ ਰੇ ਕਿਉ ਛੁਟਹਿ ਬਿਨੁ ਪਿਆਰ ॥

(ਸਿੰਗੇਰਾਗ ਮ: ੧, ਪੰਨਾ 60)

ਪਿਆਰ ਦੇ ਸਾਗਰ ਦੇ ਨਾਮ 'ਤੇ ਬਣੇ ਹੋਏ ਇਹ ਧਾਰਮਿਕ ਮੰਦਰ ਤੇ ਗੁਰਦਵਾਰੇ ਪਿਆਰ ਨੂੰ ਵੰਡਣ ਦੇ ਸਾਧਨ ਹੋਣੇ ਚਾਹੀਦੇ ਹਨ, ਪਰਤੂ ਮੁਖੀ ਅੰਹਕਾਰ, ਲੋਭ, ਜਾਤੀ ਸੁਆਰਥ ਦੇ ਨਸੇ ਵਿਚ ਪਾਗਲ ਹਨ ਤੇ ਉਨ੍ਹਾਂ ਦੇ ਜ਼ੇਰ-ਅਸਰ ਸੇਵਾ ਕਰਨ ਵਾਲੇ ਸੇਵਾਦਾਰ ਵੀ ਈਰਖਾ, ਘਿਰਣਾ ਤੇ ਦੁਰ-ਵਿਵਹਾਰ ਕਰਨ ਵਿਚ ਖਚਿਤ ਹਨ। ਗੁਰਦਵਾਰਾ ਹੀ ਰੂਹਿ-ਜ਼ਮੀਨ 'ਤੇ ਇਕ ਐਸਾ ਧਾਰਮਿਕ ਮੰਦਰ ਹੈ ਜੋ ਹਰ ਬਸ਼ਰ ਲਈ ਸਹਾਰਾ ਬਣ ਸਕਦਾ ਹੈ। ਅੱਜ ਸਿੱਖਾਂ ਦੇ ਨਾਲ ਨਾਲ ਬਹੁਤ ਸਾਰੇ ਅਨਮਤੀਏ ਵੀ ਵਕਤੀ ਰਿਹਾਇਸ਼ ਲਈ ਗੁਰਦਵਾਰਿਆਂ ਦੀ ਸ਼ਰਣ ਲੈਂਦੇ ਹਨ। ਉਨ੍ਹਾਂ ਦੀ ਝੋਲੀ ਵਿਚ ਪਿਆਰ ਪਾ ਕੇ ਉਨ੍ਹਾਂ ਨੂੰ ਗੁਰੂ ਦੀ ਸ਼ਰਣ ਕੀਤਾ ਜਾ ਸਕਦਾ ਹੈ। ਸਿਖ ਕੌਮ ਕੋਲ ਆਪਣੀ ਗਿਣਤੀ ਵਧਾਉਣ ਦਾ ਇਹ ਵੱਡਾ ਵਸੀਲਾ ਹੈ ਪਰ ਧਰਮਹੀਣੇ ਗੁਰਦਵਾਰਾ ਸਟਾਫ ਦਾ ਦੁਰ-ਵਿਵਹਾਰ ਇਨ੍ਹਾਂ ਨੂੰ ਇਸ ਤੋਂ ਦੂਰ ਕਰ ਦਿੰਦਾ ਹੈ। ਗੁਰਦਵਾਰੇ ਦੇ ਕਾਰਿੰਦਿਆਂ ਦੀ ਸੀਮਿਤ ਸੋਚਣੀ, ਸ਼ਰਧਾਹੀਣਤਾ ਤੇ ਧਰਮ ਦੀ ਨਾਵਾਕਢੀ ਅਤੇ ਕੌੜਾ ਵਿਵਹਾਰ ਅਨਮਤੀਆਂ ਦੇ ਦਿਲਾਂ 'ਤੇ ਗਲਤ ਅਕਸ ਛੱਡਦੇ ਹਨ। ਜੋ ਕਾਨੂੰਨ (Law) ਨਹੀਂ ਪੜ੍ਹਿਆ, ਉਸ ਨੂੰ ਅਦਾਲਤ ਦਾ ਮੁਖ ਮੁਨਸ਼ਫ (ਜੱਜ) ਨਹੀਂ ਬਣਾਇਆ ਜਾਂਦਾ; ਜੋ ਅਰਥ ਸਾਸਤ੍ਰ ਨੂੰ ਪੜ੍ਹਿਆ ਹੀ ਨਹੀਂ, ਉਹ ਕਿਸੇ ਬੈਂਕ ਦਾ ਮੁਖੀ (ਮੈਨੇਜਰ) ਨਹੀਂ ਬਣਾਇਆ ਜਾਂਦਾ। ਪਰ ਗੁਰਦਵਾਰਿਆਂ ਵਿਚ ਇਸ ਨਿਯਮਾਵਲੀ ਤੋਂ ਬਿਲਕੁਲ ਉਲਟ ਚੱਲ ਰਿਹਾ ਹੈ। ਅਧਾਰਮਿਕ

ਲੋਗ ਧਰਮ ਮੰਦਰਾਂ ਨੂੰ ਚਲਾ ਰਹੇ ਹਨ, ਜਿਸ ਕਰਕੇ ਮੰਦਰ, ਮੰਦਰ ਨਾਲ ਟਕਰਾ ਰਿਹਾ ਹੈ। ਆਪਣੇ ਘਰ ਵਿਚ ਜੋ ਅਸੀਂ ਆਪਣੇ ਪ੍ਰਾਹੁਣੇ, ਮਹਿਮਾਨ ਦਾ ਸਨਮਾਨ ਕਰ ਲੈਂਦੇ ਹਾਂ, ਉਸ ਤਰ੍ਹਾਂ ਇਹ ਜਿੰਮੇਵਾਰ ਲੋਗ, ਪਿਆਰ ਦੇ ਮੰਦਰਾਂ ਜੋ ਗੁਰਦਵਾਰੇ ਹਨ, ਇਨ੍ਹਾਂ ਵਿਚ ਨਹੀਂ ਕਰਦੇ। ਇਸ ਸਾਰੇ ਢਾਂਚੇ ਨੂੰ ਬਦਲਣ ਦੀ ਲੋੜ ਹੈ। ਇਹ ਠੀਕ ਹੈ ਕਿ ਇਸ ਢਾਂਚੇ ਨੂੰ ਬਦਲਣ ਲਈ ਸੰਘਰਸ਼ ਤੇ ਦਿੜ੍ਹ ਸੰਕਲਪ ਦੀ ਲੋੜ ਹੈ, ਇਹ ਵੀ ਠੀਕ ਹੈ ਕਿ ਸੁਆਰਬੀਆਂ ਦੇ ਹੱਥ ਬੜੇ ਮਜ਼ਬੂਤ ਹਨ ਅੰਤ ਉਹ ਆਪਣੇ ਸੁਆਰਬ ਲਈ ਕੁਛ ਵੀ ਕਰ ਸਕਦੇ ਹਨ। ਜੈਸੇ ਕਿ ਛੋਟੇ ਛੋਟੇ ਹੋਏ ਸੰਘਰਸ਼ਾਂ ਦਾ ਖੂਨੀ ਇਤਿਹਾਸ ਹੈ; ਲੇਖਣੀ ਰਾਹੀਂ, ਵਕਤਵੇ ਰਾਹੀਂ, ਪਹਿਲੇ ਇਹ ਕ੍ਰਾਂਤੀਕਾਰੀ ਮਾਹੌਲ ਬਣਾਉਣਾ ਪਏਗਾ। ਬਹੁ-ਗਿਣਤੀ ਤੇ ਪ੍ਰਬਲ ਸਹਿਮਤੀ ਹੀ ਇਸ ਸੁਧਾਰ ਵਿਚ ਸਫਲਤਾ ਹਾਸਲ ਕਰ ਸਕਦੀ ਹੈ।

#### 4. ਕ੍ਰਾਂਤੀ ਦੀ ਰੂਪ-ਰੇਖਾ

ਜਿਸ ਤਰ੍ਹਾਂ ਸੂਰਜ ਜਾਂ ਧਰਤੀ ਦੀ ਗਰਦਿਸ਼ ਕਰਕੇ ਰੁੱਤਾਂ ਜਾਂ ਬਿੱਤਾਂ ਬਦਲਦੀਆਂ ਹਨ, ਇਸੇ ਹੀ ਤਰ੍ਹਾਂ ਮਨ ਦੇ ਵੇਗ ਕਰਕੇ ਸਮਾਜਕ, ਰਾਜਨੀਤਕ ਤੇ ਧਾਰਮਿਕ ਕ੍ਰਾਂਤੀਆਂ ਹੁੰਦੀਆਂ ਹਨ। ਸਮਾਜ ਦੇ ਰਹਿਣ-ਸਹਿਣ ਹਰ ਸਦੀ ਤੋਂ ਬਾਅਦ ਬਦਲ ਜਾਂਦੇ ਰਹੇ ਹਨ। ਇਸੇ ਤਰੀਕੇ ਨਾਲ ਰਾਜਨੀਤਕ ਕ੍ਰਾਂਤੀਆਂ (ਰਾਜ ਪਲਟੇ) ਹੁੰਦੀਆਂ ਰਹਿੰਦੀਆਂ ਹਨ। ਚਾਰ ਯੁਗਾਂ ਦੇ ਸਮੇਂ ਦੀ ਸਹੀ ਪੜ੍ਹੋਲ ਕਰੀਏ ਤਾਂ ਢਾਈ ਹਜ਼ਾਰ ਸਾਲ ਬਾਅਦ ਯੁਗ ਬਦਲ ਜਾਂਦੇ ਰਹੇ ਹਨ। ਅੰਦਾਜ਼ਨ ਸਾਡੇ ਪੰਜ ਹਜ਼ਾਰ ਸਾਲ ਪਹਿਲਾਂ ਸ੍ਰੀ ਰਾਮ ਹੋਏ, ਤੇ ਤਿੰਨ ਹਜ਼ਾਰ ਸਾਲ ਪਹਿਲੇ ਸ੍ਰੀ ਕ੍ਰਿਸ਼ਨ। ਕ੍ਰਿਸ਼ਨ ਜੀ ਤੋਂ ਢਾਈ ਹਜ਼ਾਰ ਸਾਲ ਬਾਅਦ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ। 2-3 ਹਜ਼ਾਰ ਸਾਲ ਦੇ ਵਿਚਕਾਰ ਹੀ ਵਿਆਪਕ ਪੱਧਰ 'ਤੇ ਧਾਰਮਿਕ ਕ੍ਰਾਂਤੀਆਂ ਹੁੰਦੀਆਂ ਰਹੀਆਂ ਹਨ। ਫਿਰ ਇਨ੍ਹਾਂ ਕ੍ਰਾਂਤੀਆਂ ਦੇ ਵਿਚ ਕ੍ਰਾਂਤੀਆਂ ਹੁੰਦੀਆਂ ਰਹੀਆਂ ਹਨ। ਬ੍ਰਾਹਮ ਦੇ ਵੇਦਾਂ 'ਤੇ ਆਧਾਰਿਤ ਧਰਮ ਜਦ ਚਾਰ ਵਰਣ ਤੇ ਚਾਰ ਆਸ਼੍ਰਮ ਦੇ ਦਲਦਲ ਵਿਚ ਫਸਿਆ ਤਾਂ ਮਨੁੱਖ ਮਨੁੱਖ ਦੇ ਵਿਚ ਵਿਤਕਰਿਆਂ ਦੀ ਦੀਵਾਰ ਖੜੀ ਹੋਈ, ਜਨਮ ਤੋਂ ਹੀ ਕੋਈ ਬ੍ਰਾਹਮਣ ਬਣ ਗਿਆ ਤੇ ਕੋਈ ਸੂਦਰ ਜਾਣਿਆ ਗਿਆ। ਇਸ ਤਰ੍ਹਾਂ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਚਾਰ ਧਾਰਾਵਾਂ ਵਿਚ ਵੰਡ ਦਿੱਤਾ ਗਿਆ। ਸੂਦਰ ਲਈ ਧਾਰਮਿਕ ਮੰਦਰਾਂ ਦੇ ਦਵਾਰ ਤੇ ਬੈਂਧਿਕ ਸ਼ਿਕਸ਼ਾ ਕੇਂਦਰਾਂ ਦੇ ਦਵਾਰ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ। ਹੱਥੀਂ ਕਿਰਤ ਕਰ ਕੇ ਜੋ ਰੋਟੀ ਕਮਾਉਂਦੇ ਸਨ, ਉਨ੍ਹਾਂ ਨੂੰ ਸੂਦਰ ਆਖਿਆ

ਗਿਆ ਅਤੇ ਜਨਮ ਤੋਂ ਹੀ ਧਾਰਮਿਕ ਬੈਂਧਿਕਤਾ ਦੇ ਦਵਾਰ ਬੰਦ ਕਰ ਦਿੱਤੇ ਗਏ। ਅੰਦਾਜ਼ਨ ਢਾਈ ਹਜ਼ਾਰ ਸਾਲ ਤੋਂ ਸੂਦਰ ਨਰਕੀ ਜੀਵਨ ਬਤੀਤ ਕਰ ਰਹੇ ਸਨ; ਪਸੂਆਂ ਤੋਂ ਵੀ ਬੱਲੇ ਇਨ੍ਹਾਂ ਨੂੰ ਰੱਖਿਆ ਗਿਆ। ਬਸਤੀ ਤੋਂ ਬਾਹਰ ਹੀ ਇਨ੍ਹਾਂ ਦੀ ਰਿਹਾਇਸ਼ ਹੁੰਦੀ ਸੀ; ਸੂਦਰ ਦੀ ਛਾਂਇਆ ਤੋਂ ਵੀ ਲੋਕੀਂ ਬਚਦੇ ਸਨ। ਸਵਰਨ ਜਾਤੀ ਦੇ ਲੋਗਾਂ ਨੇ ਤਾਂ ਇਨ੍ਹਾਂ ਨੂੰ ਅਛੂਤ ਕਰਾਰ ਦਿੱਤਾ ਹੋਇਆ ਸੀ। ਪਰਮਾਤਮਾ ਦੇ ਨਾਮ ਤੇ ਪਰਮਾਤਮਾ ਦੀ ਕ੍ਰਿਤ-ਦਰਿਆ, ਪਹਾੜ, ਬਨਸਪਤੀ, ਪਿੱਪਲ ਇਤਿਆਦਿਕ ਦਾ ਪੁਜਣਾ ਪ੍ਰਚਲਿਤ ਸੀ। ਗਊ, ਘੋੜੇ, ਹਾਥੀ ਤੇ ਸੱਪ ਇਤਿਆਦਿਕ ਵੀ ਪੂਜੇ ਜਾਂਦੇ ਸਨ। ਪੁਰਾਤਨ ਛਾਪ ਦੀ ਰੂਪ ਵਿਚ ਨਾਗ ਪੰਚਮੀ ਅਜੇ ਵੀ ਪ੍ਰਚਲਿਤ ਹੈ। ਜੰਡ, ਪਿੱਪਲ, ਬੋਹੜ ਤੇ ਆਮਲੇ ਦੇ ਦਰਖਤ ਅੱਜ ਵੀ ਪੂਜੇ ਜਾਂਦੇ ਹਨ। ਕਿਸੇ ਮਨੁੱਖ ਵਿਚ ਦੈਵੀ ਗੁਣ ਦੇਖ, ਉਸੇ ਨੂੰ ਹੀ ਕਰਤਾ ਧਰਤਾ ਭਗਵਾਨ ਮੰਨ ਲਿਆ ਜਾਂਦਾ ਸੀ ਅੰਤ ਉਸ ਦੀ ਮਿਤੂ ਉਪਰੰਤ ਉਸ ਦੀ ਮੜ੍ਹੀ ਜਾਂ ਮੂਰਤੀ ਦੀ ਪੂਜਾ ਕੀਤੀ ਜਾਂਦੀ ਸੀ। ਇਹ ਪ੍ਰਥਾ ਬਹੁ-ਗਿਣਤੀ ਵਿਚ ਅੱਜ ਵੀ ਪ੍ਰਚਲਿਤ ਹੈ। ਧਾਰਮਿਕ ਤਲ ਦੀ ਇਸ ਅਧੋਗਤੀ ਦੇ ਸਮੇਂ ਮਹਾਤਮਾ ਬੁੱਧ ਦਾ ਆਗਮਨ ਹੋਇਆ, ਜਿਸ ਨੇ ਜਨਮ ਤੋਂ ਹੀ ਕਿਸੇ ਨੂੰ ਬ੍ਰਾਹਮਣ ਜਾਂ ਸੂਦਰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੋਸੀਦਾ ਧਾਰਮਿਕ ਰਸਮਾਂ ਨੂੰ ਸੁਧਾਰਕ ਦਿਸ਼ਾ ਦਿੱਤੀ, ਵਹਿਮਾਂ-ਤੋਹਮਤਾਂ ਦੀਆਂ ਧੱਜੀਆਂ ਉਡਾਈਆਂ। ਕਹਿਣ ਦਾ ਢੰਗ ਇਤਨਾ ਪ੍ਰਭਾਵਸ਼ਾਲੀ ਸੀ ਕਿ ਬਹੁ-ਗਿਣਤੀ ਵਿਚ ਭਾਰਤ ਬੁੱਧ ਧਰਮ ਦੀ ਲਪੇਟ ਵਿਚ ਆ ਗਿਆ। ਮਹਾਤਮਾ ਬੁੱਧ ਏਸ਼ੀਆ ਦਾ ਚਾਨਣ ਕਹਿਲਾਏ। ਚੀਨ, ਜਾਪਾਨ, ਲਾਉਸ, ਕੰਬੋਡੀਆ, ਕੋਰੀਆ, ਵੀਅਤਨਾਮ, ਸਿਆਮ, ਬਰਮਾ ਤੇ ਲੰਕਾ ਦੇ ਵਾਸੀਆਂ ਨੇ ਮਹਾਤਮਾ ਬੁੱਧ ਨੂੰ ਦਿਲੋਂ ਕਬੂਲਿਆ। ਬੁੱਧ ਧਰਮ ਅਫਗਾਨਿਸਤਾਨ, ਰੂਸ ਤਕ ਆਪਣੀ ਛਾਪ ਛੱਡਣ ਵਿਚ ਸਫਲ ਹੋਇਆ। ਜਿਵੇਂ ਜਲ, ਪਹਾੜ ਦੇ ਸੀਨੇ ਚੀਰ, ਨਿਰਮਲ ਧਾਰਾ ਬਣ ਆਪਣਾ ਵਹਿਣ ਜਾਰੀ ਰੱਖਦਾ ਹੈ, ਪਰ ਸਹਿਜੇ ਸਹਿਜੇ ਕਸਬੇ ਤੇ ਸ਼ਹਿਰਾਂ ਦੀ ਗੰਦਗੀ ਦੇ ਮਿਸ਼ਰਣ ਕਰਕੇ ਧਾਰਾ ਦੀ ਨਿਰਮਲਤਾ ਖੋ ਜਾਂਦੀ ਹੈ; ਕਿਨਾਰਿਆਂ 'ਤੇ ਗੰਦਗੀ, ਦਲਦਲ, ਕਾਈ ਆ ਕੇ ਜੰਮ ਜਾਂਦੀ ਹੈ ਤੇ ਫਿਰ ਜੋਰ ਦੀ ਬਰਖਾ ਕਰਕੇ ਹੜ੍ਹ-ਤੁੜ੍ਹਾਨ-ਆਈ ਨਦੀ ਵਿਚ ਨਿਰਮਲਤਾ ਆ ਜਾਂਦੀ ਹੈ ਤੇ ਗੰਦਗੀ ਵਹਿ ਜਾਂਦੀ ਹੈ, ਪਰ ਸਮਾਂ ਪਾ ਕੇ ਨਦੀ ਦੀ ਰੂਪ-ਰੇਖਾ ਫਿਰ ਗੰਧਲੀ ਹੋ ਜਾਂਦੀ ਹੈ। ਇਵੇਂ ਹੀ ਮਹਾਤਮਾ ਬੁੱਧ ਦੇ ਕੰਠ ਤੋਂ ਨਿਕਲੀ ਗਿਆਨ-ਗੰਗਾ ਦੀ ਦਸ਼ਾ ਵੀ ਨਦੀ ਦੀ ਤਰ੍ਹਾਂ ਸੀ।

ਬੁੱਧ ਧਰਮ ਵਿਚ ਵੀ ਕਈ ਦਫਾ ਕ੍ਰਾਂਤੀ ਹੋ ਚੁੱਕੀ ਹੈ। ਵੈਦਕ ਧਰਮ

ਦੀ ਤਰ੍ਹਾਂ ਬੁੱਧ ਧਰਮ ਵੀ ਅਨੇਕਾਂ ਧੜਿਆਂ ਵਿਚ ਵੰਡਿਆ ਗਿਆ। ਜੈਨ ਧਰਮ ਦੇ ਬਾਨੀ ਸਵਾਮੀ ਮਹਾਤਮਾ ਬੁੱਧ ਜੈਸੀ ਵਿਚਾਰਧਾਰਾ ਦੇ ਮਾਲਕ ਸਨ। ਅਤਿਅੰਤ ਕਠਨ ਸਾਧਨਾ ਕਰਕੇ ਜੈਨ ਧਰਮ ਦਾ ਵਿਕਾਸ ਨਾ ਹੋ ਸਕਿਆ। ਜੈਨ ਮਾਰਗ ਸੰਜਮ ਅਤਿ ਸਾਧਨ; ਇਸੇ ਹੀ ਬੁੱਧ ਤੇ ਜੈਨ ਮਤ ਦੀ ਸ੍ਰੀਖਲਾ ਵਿਚ ਗੋਰਖਨਾਥ ਆ ਜਾਂਦੇ ਹਨ। ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਤੇ ਖੜਾ ਜੋਗ ਮਤ ਪਰਤੱਖ ਰੂਪ ਵਿਚ 12 ਪੰਥਾਂ ਵਿਚ ਵੰਡਿਆ ਗਿਆ। ਇਕ ਇਕ ਦਿਨ ਵਿਚ ਕਈ ਕਈ ਵਿਧੀਆਂ ਨੂੰ ਮਨ ਦੀ ਇਕਾਗਰਤਾ ਲਈ ਪੈਦਾ ਕਰਨਾ ਗੋਰਖਧੰਧਾ ਕਹਿਲਾਇਆ। ਵਕਤੀ ਤੌਰ 'ਤੇ ਤਾਂ ਭਰਬਰੀ, ਗੋਪੀ ਚੰਦ ਜੈਸੇ ਮਹਾਰਾਜੇ ਵੀ ਜੋਗ ਮਤ ਦੀ ਲੁਪੇਟ ਵਿਚ ਆਏ ਤੇ ਨੇਪਾਲੀ ਗੋਰਖ ਨੂੰ ਇਸ਼ਟ ਮੰਨ ਗੋਰਖੇ ਕਹਿਲਾਏ। ਤਨ 'ਤੇ ਰਾਖ ਮਲ ਕੇ ਚੱਲਣ ਵਾਲੇ ਇਹ ਜੋਗੀ ਅੱਜ ਰਾਖ ਬਣ ਕੇ ਹੀ ਰਹਿ ਗਏ ਹਨ। ਜੋਗ ਮਤ ਦੀ ਕੋਈ ਸਾਖ ਹੁਣ ਭਾਰਤ ਵਿਚ ਨਹੀਂ ਹੈ। ਬੁੱਧ, ਜੈਨ ਤੇ ਗੋਰਖ ਤੋਂ ਬਾਅਦ ਜਗਤ ਗੁਰੂ ਸੰਕਰਾਚਾਰੀਆ ਆਏ, ਜਿਨ੍ਹਾਂ ਨੇ ਵੈਦਕ ਆਧਾਰ 'ਤੇ ਖੜੇ ਸਨਾਤਨ ਮਤ ਨੂੰ ਫਿਰ ਸੁਰਜੀਤ ਕੀਤਾ, ਆਖਰੀ ਦਮਾਂ 'ਤੇ ਨਵੀਂ ਰੂਹ ਫੂਕ ਦਿੱਤੀ। ਚਾਰੇ ਕੋਨਿਆਂ ਵਿਚ ਚਾਰ ਮਠ ਬਣਾ ਕੇ, ਚੌਹੀਂ ਪਾਸੀਂ ਭਾਰਤ ਨੂੰ ਅਪਣੀ ਵਿਚਾਰਧਾਰਾ ਵਿਚ ਲੈ ਲਿਆ। ਪਰ ਅੱਜ ਚਾਰੇ ਮੱਠਾਂ ਦੇ ਮਠਾਂ ਦੀ ਸੰਕਰਾਚਾਰੀਆ ਆਪਸ ਵਿਚ ਟਕਰਾ ਰਹੇ ਹਨ। ਵਗਦੀ ਧਾਰਾ ਹੁਣ ਛਪੜੀ ਬਣ ਸੁੱਕ ਰਹੀ ਹੈ। ਇਸ ਵਰਤ ਰਹੇ ਧਾਰਮਿਕ ਅਧੋਗਤੀ ਦੇ ਵਾਤਾਰਵਣ ਵਿਚ ਗੁਰਮਤਿ ਦਾ ਝਰਨਾ ਗੁਰੂ ਨਾਨਕ ਦੇਵ ਜੀ ਦੇ ਅੰਤਹਕਰਣ ਤੋਂ ਫੁੱਟਿਆ।

## 5. ਗੁਰਸਿੱਖੀ ਦੀ ਲਹਿਰ

ਸਨਾਤਨ, ਬੁੱਧ, ਜੈਨ ਤੇ ਜੋਗ ਮਤ ਦੀਆਂ ਚੱਲੀਆਂ ਧਾਰਾਵਾਂ ਜਦੋਂ ਪਖਡ, ਸਖਸੀ ਪੂਜਾ ਦੀ ਲਹਿਰ, ਰਿਧੀਆਂ ਸਿਧੀਆਂ ਦੇ ਦਲਦਲ ਵਿਚ ਫਸ ਗਈਆਂ, ਧਰਮ ਦੀ ਰੂਪ-ਰੇਖਾ ਧੁੰਦਲੀ ਹੋਈ ਤਾਂ :

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ।  
(ਭਾਈ ਗੁਰਦਾਸ ਜੀ)

ਧੰਨ ਗੁਰੂ ਨਾਨਕ ਦੇਵ ਜੀ ਨੇ ਸਭ ਮਤ-ਮਤਾਂਤਰਾਂ ਦੇ ਕੇਂਦਰਾਂ ਦਾ ਭੂਮਣ ਕੀਤਾ, ਕਿਉਂਕਿ ਇਹੀ ਧਰਮ ਦੇ ਸੋਮੇ ਸਨ ਅਤੇ ਜੇ ਸੋਮੇ ਹੀ ਗੰਪਲੇ ਹੋਣ ਤਾਂ ਮਨੁੱਖਤਾ ਨੂੰ ਨਿਰਮਲ ਜਲ ਮਿਲਣਾ ਆੱਖਾ ਹੈ। ਭਾਰਤ ਦੇ ਧਾਰਮਿਕ ਕੇਂਦਰਾਂ ਦੇ ਨਾਲ ਨਾਲ ਇਸਲਾਮੀ ਧਾਰਮਿਕ ਕੇਂਦਰਾਂ ਦਾ ਵੀ ਵਿਆਪਕ ਤੌਰ 'ਤੇ

ਭੂਮਣ ਕੀਤਾ। ਸਮਾਂ ਪਾ ਕੇ ਗੁਰਮਤਿ ਦੀ ਇਹ ਧਾਰਾ ਪ੍ਰਬਲ ਰੂਪ ਵਿਚ ਵਗਣ ਲੱਗ ਪਈ। ਭਾਰਤ ਤੋਂ ਬਾਹਰ ਲੰਕਾ, ਬਰਮਾ, ਤਿੱਬਤ, ਭੂਟਾਨ, ਚੀਨ, ਰੂਸ, ਅਫਗਾਨਿਸਤਾਨ, ਈਰਾਨ ਤੇ ਅਰਬ ਦੇਸ਼ ਇਸ ਧਾਰਾ ਦੇ ਪ੍ਰਭਾਵ ਹੋਠ ਆਏ। ਗੁਰੂ ਨਾਨਕ ਦੇਵ ਜੀ ਦੀ ਸੱਚ ਦੀ ਵਿਚਾਰ ਹਿੰਦਿਆਂ ਨੂੰ ਟੰਬਣ ਲੱਗੀ। ਧਰਮ ਦੀ ਆਧਾਰਸ਼ਿਲਾ ਗੁਰੂ ਨਾਨਕ ਦੇਵ ਜੀ ਨੇ ਵਿਚਾਰ 'ਤੇ ਰੱਖੀ ਔਰ ਸਿਖ ਮਤ ਗੁਰੂ ਨਾਨਕ ਦੇਵ ਜੀ ਦੀ ਵਿਚਾਰਕ ਰੂਪ-ਰੇਖਾ ਹੈ।

ਸਿਖੀ ਸਿਖਿਆ ਗੁਰ ਵੀਚਾਰਿ ॥  
(ਆਸਾ ਮ: ੧, ਪੰਨਾ 465)

ਰੱਬੀ ਰਸ ਨਾਲ ਭਰੇ ਇਨ੍ਹਾਂ ਵਿਚਾਰਾਂ ਦਾ ਵਿਆਪਕ ਪ੍ਰਭਾਵ ਪਿਆ :

ਜੀਤੇ ਨਵ ਖੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ।  
(ਭਾਈ ਗੁਰਦਾਸ ਜੀ)

ਸਮਾਂ ਪਾ ਕੇ ਵਗਦੀ ਧਾਰਾ ਵੀ ਗੰਧਲੀ ਹੋ ਗਈ। ਸਨਾਤਨ ਧਰਮ, ਬੁੱਧ, ਜੈਨ, ਜੋਗ ਮਤ ਤੇ ਇਸਲਾਮਿਕ ਧਾਰਾਵਾਂ ਹੋਈਆਂ। ਧਰਮ ਦੀ ਧਾਰਾ ਵਿਚ ਵਰਤ, ਪੁੰਨਿਆ, ਮੱਸਿਆ, ਲਗਨ, ਸ਼ਗਨ ਦੀ ਮਨੌਤ ਤੇ ਸ਼ਖਸੀ ਤੌਰ 'ਤੇ ਗੁਰੂ ਜਾਂ ਧਰਮਾਤਮਾ ਕਹਿਲਾਉਣ ਤੇ ਮੂਰਤੀ ਪੂਜਾ ਦੀ ਮਲੀਨਤਾ ਗੁਰਮਤਿ ਧਾਰਾ ਵਿਚ ਵੀ ਆ ਗਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜੀ ਦੇ ਵਾਕ :

ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ ॥

ਤਿਨ ਤਿਨ ਅਪਨਾ ਰਾਹੁ ਚਲਾਯੋ ॥  
(ਬਚਿੜ੍ਹ ਨਾਟਕ)

ਦੀ ਵਿਖੇਪਤਾ ਪੈਦਾ ਹੋ ਗਈ। ਜਿਸ ਤਰ੍ਹਾਂ ਬਾਕੀ ਧਰਮ ਅਨੇਕਾਂ ਧੜਿਆਂ ਵਿਚ ਵੰਡੇ ਗਏ, ਤਿਵੇਂ ਹੀ ਗੁਰਮਤਿ ਅਨੇਕ ਮਤ-ਮਤਾਂਤਰਾਂ ਦੇ ਧੜਿਆਂ 'ਤੇ ਖੜੀ ਹੋ ਗਈ। ਗੁਰੂ ਦਾ ਸਿਖ ਲੱਭਣ ਦੀ ਥਾਂ, ਵੱਖ ਵੱਖ ਮਤ-ਮਤਾਂਤਰਾਂ ਦੇ ਸਿਖ ਦਿਖਾਈ ਦਿੰਦੇ ਹਨ। ਗੁਰਦਵਾਰਾ ਸੁਧਾਰ ਲਹਿਰ ਅੱਜ ਨਿਰੋਲ ਰਾਜਨੀਤੀ ਦਾ ਰੂਪ ਧਾਰਨ ਕਰ ਗਈ ਹੈ। ਕੋਈ ਧਾਰਮਿਕ ਵਿਅਕਤੀ ਤਾਂ ਜ਼ਰੂਰ ਰਾਜਨੀਤਕ ਹੋ ਸਕਦਾ ਹੈ, ਪਰ ਕਿਸੇ ਰਾਜਨੀਤਕ ਦਾ ਧਾਰਮਿਕ ਹੋਣਾ ਕਠਨ ਹੈ। ਹੁਣ ਪੁਰਜ਼ੋਰ ਪ੍ਰਚਾਰ ਦੇ ਰਾਹੀਂ ਇਨ੍ਹਾਂ ਰਾਜਨੀਤਕ ਲੋਗਾਂ ਨੂੰ ਕੱਢਣਾ ਹੈ। ਜਿਵੇਂ ਮਸੰਦਾਂ ਤੇ ਮਹੰਤਾਂ ਤੋਂ ਗੁਰਦਵਾਰਿਆਂ ਨੂੰ ਪਾਕ ਕਰਨਾ ਪਿਆ ਸੀ, ਤਿਵੇਂ ਹੀ ਰਾਜਨੀਤੀ ਨੂੰ ਵਿਆਪਕ ਝੂਠ ਤੋਂ ਸਾਫ਼ ਕਰਨਾ ਹੈ। ਇਸ ਸੰਬੰਧ ਵਿਚ ਕੁਝ ਸੁਝਾਉ ਮੈਂ ਆਪਣੇ ਅਨੁਭਵ ਤੇ ਭੁੱਛ ਬੁੱਧੀ ਅਨੁਸਾਰ ਬਿਆਨ ਕਰਨ ਲੱਗਾ ਹਾਂ।

## (ੴ) ਗੁਰੂ ਦੁਆਰੈ ਹੋਇ ਸੋਝੀ ਪਾਇਸੀ

ਗੁਰਦਵਾਰਾ ਸਿਰਫ਼ ਈਸ਼ਵਰ ਪ੍ਰਾਪਤੀ ਦਾ ਸਾਧਨ ਹੈ। ਗੁਰਦਵਾਰੇ ਵਿਚ ਸਿਰਫ਼ ਈਸ਼ਵਰੀ ਚਰਚਾ ਤੋਂ ਬਿਨਾਂ ਹੋਰ ਕੁਛ ਨਾ ਹੋਵੇ। ਕੀਰਤਨ, ਕਥਾ ਦੇ ਪਰਵਾਹ ਇਸ ਢੰਗ ਨਾਲ ਚਲਾਏ ਜਾਣ ਕਿ ਜਿਸ ਨਾਲ ਆਮ ਲੋਕਾਂ ਈਸ਼ਵਰੀ ਪੇਰਨਾ ਪ੍ਰਾਪਤ ਕਰ, ਈਸ਼ਵਰੀ ਚਿੰਤਨ ਵਿਚ ਲੀਨ ਹੋਣ। ਐਸਾ ਵਾਤਾਵਰਣ ਪੈਦਾ ਕਰਨ ਲਈ ਮੌਜੂਦਾ ਢਾਂਚਾ ਸਾਰਾ ਬਦਲ ਦੇਣਾ ਚਾਹੀਦਾ ਹੈ। ਗੁਰਮਤਿ-ਹਿਤੈਸੀ ਵਿਅਕਤੀ ਹਰ ਸ਼ਹਿਰ ਵਿਚੋਂ ਸੰਗਠਤ ਕੀਤੇ ਜਾਣ, ਇਹ ਕਾਰੋਬਾਰੀ ਧੰਧਿਆਂ ਤੋਂ ਵਿਹਲੇ ਤੇ ਤਾਮੀਰੀ ਰੁਚੀਆਂ ਦੇ ਮਾਲਕ ਹੋਵਣ ਤਾਂ ਜੁ ਆਪਣਾ ਸਾਰਾ ਵਕਤ ਗੁਰਮਤਿ ਪ੍ਰਚਾਰ ਵਿਚ ਖਰਚ ਕਰ ਸਕਣ। ਭਾਰਤ ਦੇ ਕਿਸੇ ਇਕ ਵੱਡੇ ਸ਼ਹਿਰ ਤੋਂ ਇਹ ਲਹਿਰ ਉੱਠਣੀ ਚਾਹੀਦੀ ਹੈ, ਫਿਰ ਇਸ ਵਿਚ ਹੋਰ ਲਹਿਰਾਂ ਸੰਮਿਲਤ ਹੋ ਜਾਣਗੀਆਂ; ਇਸ ਤਰ੍ਹਾਂ ਇਕ ਨਵੀਂ ਕ੍ਰਾਂਤੀ ਦੀ ਧਾਰਾ ਵਜੂਦ ਵਿਚ ਆ ਜਾਵੇਗੀ :

ਮੈਂ ਅਕੇਲਾ ਹੀ ਚਲਾ ਬਾ ਰਾਹਿ ਉਲੜਤ ਮੈਂ,  
ਲੋਗ ਸਾਥ ਆਤੇ ਗਏ ਅੰਰ ਕਾਰਵਾਂ ਬਨਤਾ ਗਯਾ ।

ਸੁਰੂ ਸ਼ੁਰੂ ਵਿਚ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਜੋ ਰਾਜਨੀਤਕ ਸੁਆਰਥ ਨਾਲ ਭਰੇ ਹੋਏ ਲੋਗ ਕਾਬਜ਼ ਹਨ, ਉਹ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨਗੇ, ਕਿਉਂਕਿ ਸੱਤਾ ਤਕ ਪਹੁੰਚਣ ਲਈ ਗੁਰਦਵਾਰਾ ਪੌੜੀ ਦਾ ਕੰਮ ਕਰਦਾ ਹੈ, ਉਹ ਆਪਣੀ ਪੂਰੀ ਤਾਕਤ ਨਾਲ ਇਸ ਕ੍ਰਾਂਤੀ ਦੀ ਲਹਿਰ ਨੂੰ ਰੋਕਣਗੇ। ਇਨ੍ਹਾਂ ਨੇ ‘ਧਰਮ ਤੇ ਰਾਜਨੀਤੀ ਇਕ ਹੈ’ ਇਸ ਦੀ ਦੁਹਾਈ ਪਾਉਣੀ ਹੈ ਜਦ ਕਿ ਧਰਮ ਨਾਲ ਇਨ੍ਹਾਂ ਦਾ ਦੂਰ ਦਾ ਵੀ ਰਿਸਤਾ ਨਹੀਂ ਹੈ। ਕੋਈ ਸੱਤ ਦਹਾਕਿਆਂ ਤੋਂ ਇਹ ਲੋਗ ਗੁਰਦਵਾਰਿਆਂ ਦੇ ਰਾਹੀਂ ਨਿਰੋਲ ਰਾਜਨੀਤੀ ਚਲਾ ਰਹੇ ਹਨ। ਰਾਜਨੀਤਕ ਲੋਗ ਇਨ੍ਹਾਂ ਨੂੰ ਇਕ ਪਾਸੇ ਨਹੀਂ ਕਰ ਸਕਦੇ, ਕਿਉਂਕਿ ਕਾਬਜ਼ ਹੋ ਕੇ ਉਹ ਰਾਜਨੀਤੀ ਹੀ ਚਲਾਉਣਗੇ।

## (ਅ) ਧਾਰਮਿਕ ਸਿਕਿਅਤ ਕੇਂਦਰ

ਪਾਚੀਨ ਆਸ਼ਮ ਟਕਸਾਲਾਂ ਦੀ ਤਰ੍ਹਾਂ ਗੁਰਦਵਾਰਿਆਂ ਵਿਚ ਹੀ ਸਿਕਿਅਤ ਕੇਂਦਰ ਖੋਲ੍ਹੇ ਚਾਹੀਦੇ ਹਨ, ਜਿਸ ਦੇ ਕੇਂਦਰੀ ਅਸਥਾਨ ਅੰਮ੍ਰਿਤਸਰ, ਦਿੱਲੀ, ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਹੋਣੇ ਚਾਹੀਦੇ ਹਨ। ਨਾਮ-ਅਭਿਆਸ, ਗੁਰਬਾਣੀ ਵਿਚਾਰ ਤੇ ਗੁਰਮਤਿ ਇਤਿਹਾਸ ਦੇ ਪੂਰਨ

ਜਾਣਕਾਰ ਬਣਾਉਣ ਦਾ ਮਾਹੌਲ ਪੈਦਾ ਕੀਤਾ ਜਾਵੇ। ਜਦ ਵੀ ਕੋਈ ਰੂਹਾਨੀ ਰਸ ਤੇ ਗੁਰਮਤਿ ਇਤਿਹਾਸ ਦੀ ਸੂਝ-ਬੂਝ ਵਿਚ ਨਿਪੁੰਨ ਹੁੰਦਾ ਦਿਖਾਈ ਦੇਵੇ, ਉਸ ਨੂੰ ਉਸ ਦੀ ਯੋਗਤਾ ਅਨੁਸਾਰ ਗੁਰਦਵਾਰੇ ਦਾ ਗ੍ਰੰਥੀ ਬਣਾਇਆ ਜਾਵੇ ਤੇ ਫਿਰ ਉਹੀ ਪੂਰਨ ਤੌਰ 'ਤੇ ਗੁਰਦਵਾਰੇ ਦਾ ਪ੍ਰਬੰਧਕੀ ਢਾਂਚਾ ਚਲਾਉਣ ਵਾਲਾ ਹੋਵੇ। ਸਾਰੇ ਗੁਰਦਵਾਰੇ ਕੇਂਦਰੀ ਨਿਜ਼ਾਮ ਦੇ ਅਧੀਨ ਹੋਵਣ ਤੇ ਕੇਂਦਰੀ ਅਸਥਾਨ ਦਾ ਮੁਖੀ, ਗ੍ਰੰਥੀ ਤੇ ਪ੍ਰਚਾਰਕਾਂ ਦੇ ਵੋਟ ਨਾਲ ਚੁਣਿਆ ਜਾਵੇ। ਇਹ ਪਦਵੀ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਜੀ ਦੀ ਤੁਲਨਾਤਮਕ ਹੋਵੇ। ਹਰ ਤਿੰਨ ਸਾਲਾਂ ਬਾਅਦ ਗ੍ਰੰਥੀ ਤੇ ਪ੍ਰਚਾਰਕਾਂ ਦੀਆਂ ਵੋਟਾਂ ਰਾਹੀਂ ਇਹ ਪਦਵੀਆਂ ਬਦਲ ਦਿੱਤੀਆਂ ਜਾਣ। ਕੇਂਦਰੀ ਅਸਥਾਨ ਦੇ ਮੁਖੀ ਸਿਰਫ਼ ਇਕ ਵਾਗੀ ਹੀ ਮੁਖੀ ਰਹਿ ਸਕਣ ਤਾਂਕਿ ਅਹੰਕਾਰ ਤੇ ਮੋਹ ਨੂੰ ਪੈਦਾ ਹੋਣ ਦਾ ਮੌਕਾ ਨਾ ਮਿਲੇ। ਇਸ ਤਰੀਕੇ ਨਾਲ ਇਨ੍ਹਾਂ ਮੁਖੀਆਂ ਦੀ ਧਾਰਮਿਕ ਸ਼ਖਸੀਅਤ ਉਜਾਗਰ ਹੋਵੇਗੀ ਤੇ ਇਨ੍ਹਾਂ ਦੀ ਛੋਹ ਨਾਲ ਗੁਰਮਤਿ ਮਾਰਗ 'ਤੇ ਚੱਲਣ ਵਾਲੇ ਪੈਦਾ ਕੀਤੇ ਜਾ ਸਕਣਗੇ।

ਇਸ ਕਾਰਜ ਨੂੰ ਬਹੁਤ ਛੇਤੀ ਆਰੰਭ ਕੀਤਾ ਜਾਵੇ, ਕਿਉਂਕਿ ਪ੍ਰਬੰਧਕੀ ਢਾਂਚਾ ਹੁਣ ਨਾਸੂਰ ਬਣ ਗਿਆ ਹੈ। ਅਨਮਤੀਏ ਵੀ ਇਸ ਗੰਧਲੇ ਢਾਂਚੇ ਨੂੰ ਦੇਖ ਚਿੰਤਾਤੁਰ ਨੇ। ਦੇਸ਼ ਵਿਦੇਸ਼ ਵਿਚ ਇਸ ਪ੍ਰਬੰਧਕੀ ਢਾਂਚੇ ਨੇ ਸਿੱਖੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਗੁਰੂ ਰੰਗ ਸਾਹਿਬ ਦਾ ਮਹਾਨ ਗਿਆਨ ਤੇ ਗੁਰਮਤਿ ਇਤਿਹਾਸ, ਇਨ੍ਹਾਂ ਦੀਆਂ ਸੁਆਰਥੀ ਅਤੇ ਰਾਜਨੀਤਕ ਰੁਚੀਆਂ ਕਰਕੇ ਸੁਨਹਿਰੀ ਰੂਪ ਧਾਰਣ ਨਹੀਂ ਕਰ ਸਕਿਆ। ਇਨ੍ਹਾਂ ਦੇ ਪ੍ਰਬੰਧਕੀ ਨਿਜ਼ਾਮ ਕਰਕੇ ਗ੍ਰੰਥੀ, ਰਾਗੀ, ਪ੍ਰਚਾਰਕ ਆਪਣੀ ਅਣਖ ਗਵਾ, ਸਿਰਫ਼ ਆਰਥਕ ਲਾਭ ਦੀ ਦਲਦਲ ਵਿਚ ਫਸ ਗਏ ਹਨ। ਸਬਰ, ਸੰਤੋਖ, ਤਿਆਗ ਤੇ ਵੈਰਾਗ ਦੀ ਥਾਂ ਲੋਭ ਦੀ ਦੁਰਗੰਧ ਹੀ ਆਉਂਦੀ ਹੈ, ਜਿਸ ਕਰਕੇ ਧਾਰਮਿਕ ਉਸਾਰੂ ਰੁਚੀਆਂ ਪੈਦਾ ਨਹੀਂ ਹੋ ਸਕੀਆਂ। ਦਿਨ-ਬ-ਦਿਨ ਪ੍ਰਬੰਧਕੀ, ਰਾਗੀ ਤੇ ਪ੍ਰਚਾਰਕੀ ਢਾਂਚਾ ਨਿਵਾਣ ਦੀ ਤਰਫ਼ ਹੀ ਜਾ ਰਿਹਾ ਹੈ। ਹਜ਼ਾਰ ਸਾਲ ਦੇ ਖੂਨੀ ਸੰਘਰਸ਼ ਤੋਂ ਬਾਅਦ ਈਸਾਈ ਉਸਾਰੂ ਤੇ ਪ੍ਰਬੰਧਕੀ ਢਾਂਚਾ ਬਨਾਉਣ ਵਿਚ ਸਫਲ ਹੋਏ ਹਨ। ਰਾਜਨੀਤਕ ਸ਼ਕਤੀਆਂ ਰੋਮ ਦੇ ਪੋਪ ਦੇ ਕਦਮਾਂ ਵਿਚ ਝੁਕਦੀਆਂ ਹਨ। ਪਾਦਰੀ ਧਰਮ ਪ੍ਰਚਾਰ ਵਿਚ ਸਫਲ ਹੁੰਦੇ ਦਿਖਾਈ ਦੇ ਰਹੇ ਹਨ ਜਦ ਕਿ ਗੁਰਦਵਾਰਿਆਂ ਦੇ ਪ੍ਰਬੰਧਕ ਤੇ ਰਾਗੀ ਪ੍ਰਚਾਰਕਾਂ ਦੇ ਬੱਚੇ ਵੀ ਗੁਰਮਤਿ ਤੋਂ ਬਾਗੀ ਹੁੰਦੇ ਦਿਖਾਈ ਦੇ ਰਹੇ ਹਨ। ਜਗਤ ਨੂੰ ਹੁਣ ਇਕ ਦਾ ਆਰਥਕ ਲਾਭ ਤੇ ਦੂਸਰੇ ਦਾ ਰਾਜਨੀਤਕ ਲਾਭ ਸਾਫ਼ ਦਿਖਾਈ ਦੇ ਰਿਹਾ ਹੈ। ਇਸੇ ਹੀ ਸੋਚਣੀ ਵਿਚ ਆਮ ਜਗਤ ਜੀਵਦਾ ਹੈ। ਪ੍ਰਬੰਧਕ, ਰਾਗੀ ਤੇ ਪ੍ਰਚਾਰਕ ਇਸੇ ਹੀ ਸੋਚਣੀ ਦੇ ਮਾਲਕ

ਹਨ, ਜਿਸ ਕਰਕੇ ਆਮ ਜਗਤ ਉਪਰ ਇਨ੍ਹਾਂ ਦਾ ਕੋਈ ਰੂਹਾਨੀ ਪ੍ਰਭਾਵ ਨਹੀਂ ਹੈ। ਕੌਮ ਵਿਚ ਐਸੇ ਬਜ਼ੁਰਗ ਮੌਜੂਦ ਹਨ, ਜਿਨ੍ਹਾਂ ਕੋਲ ਨਾਮ-ਰਸ ਤੇ ਗੁਰਮਤਿ ਦੀ ਸੂਝ-ਬੂਝ ਹੈ। ਇਨ੍ਹਾਂ ਨੂੰ ਅੱਗੇ ਹੋ ਕੇ ਸੁਧਾਰ ਲਹਿਰ ਦਾ ਬੀੜਾ ਚੁੱਕਣਾ ਚਾਹੀਦਾ ਹੈ, ਉਸਾਰੂ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ।

ਮੇਰੀ ਇਸ ਲੇਖਣੀ ਦੀ ਮਿਹਨਤ ਤਾਂ ਹੀ ਸਫਲ ਹੋ ਸਕੇਗੀ ਅਗਰ ਜਲਦੀ ਤੋਂ ਜਲਦੀ ਇਹ ਸੁਧਾਰ ਲਹਿਰ ਉਠ ਖੜੀ ਹੋਵੇ। ਸਿਖ ਕੌਮ ਇਸ ਵਕਤ ਦਿਸ਼ਾਹੀਣ ਹੈ। ਆਪ-ਮੁਹਾਰੇ ਵਗਣ ਵਾਲੇ ਪਾਣੀ ਦੀਆਂ ਜਿਵੇਂ ਕਈ ਧਾਰਾਵਾਂ ਬਣ ਜਾਂਦੀਆਂ ਹਨ, ਇਵੇਂ ਇਹ ਕੌਮ ਛੋਟੇ ਛੋਟੇ ਧਾਰਮਿਕ ਪੜਿਆਂ ਵਿਚ ਵੰਡੀਦੀ ਦਿਖਾਈ ਦੇ ਰਹੀ ਹੈ। ਧਰਮਹੀਣ ਮੁਖੀ ਢਾਂਚਾ ਧਾਰਮਿਕ ਰੁਚੀਆਂ ਉਜਾਗਰ ਨਹੀਂ ਕਰ ਸਕਦਾ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਾ ਨੇ ਜਦ ਆਪਣੀ ਚੋਣ ਦੀ ਕਸਵੱਟੀ 'ਤੇ ਭਾਈ ਲਹਿਣੇ ਨੂੰ ਪੂਰਾ ਉਤਰਿਆ ਦੇਖਿਆ ਤਾਂ ਆਪਣੇ ਬੱਚਿਆਂ ਨੂੰ ਵੀ ਇਕ ਪਾਸੇ ਕਰ ਦਿੱਤਾ, ਇਵੇਂ ਹੀ ਸਾਨੂੰ ਮੁਖੀ ਬਣਾਉਣ ਲੱਗਿਆਂ, ਪੂਰਨ ਸੁਚੇਤ ਹੋ ਕੇ, ਉਪਰੋਕਤ ਲਿਖੇ ਵਿਚਾਰਾਂ ਮੁਤਾਬਕ ਢਾਂਚਾ ਬਣਾਉਣਾ ਚਾਹੀਦਾ ਹੈ। ਕੇਵਲ ਰੂਹਾਨੀ ਰਸ ਤੇ ਰੂਹਾਨੀ ਸੂਝ-ਬੂਝ ਦੀ ਕਸਵੱਟੀ 'ਤੇ ਉਤਰੇ ਮਨੁੱਖ ਨੂੰ ਹੀ ਇਹ ਜ਼ਿੰਮੇਵਾਰੀਆਂ ਸੌਂਪੀਆਂ ਜਾਣ।

#### (੪) ਉਸਾਰੂ ਲਹਿਰ ਪੈਦਾ ਕਰਨ ਦਾ ਢੰਗ

ਮੌਜੂਦਾ ਨਿਜ਼ਾਮੀ ਢਾਂਚੇ ਦੀ ਵਿਹੇਥਾਂ ਦੀਆਂ ਰੁਚੀਆਂ ਨੂੰ ਉਜਾਗਰ ਕਰਨਾ ਪਵੇਗਾ ਤਾਂਕਿ ਇਹੀ ਰੁਚੀਆਂ ਕ੍ਰਾਂਤੀ ਦਾ ਕਾਰਨ ਬਣ ਸਕਣ। ਕੋਈ ਭੀ ਕ੍ਰਾਂਤੀ ਉਭਾਰੂ ਜਜ਼ਬਿਆਂ ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਵੀ ਠੀਕ ਹੈ ਕਿ ਨਿਜ਼ਾਮੀ ਢਾਂਚਾ ਗੁਰਦਵਾਰਿਆਂ ਦੀ ਸਟੇਜ ਤੋਂ ਇਹ ਨਹੀਂ ਹੋਣ ਦੇਗਾ, ਇਸ ਵਾਸਤੇ ਇਨ੍ਹਾਂ ਜਜ਼ਬਿਆਂ ਨੂੰ ਉਭਾਰਨ ਲਈ ਲਿਖਤੀ ਤੌਰ 'ਤੇ ਅਤੇ ਆਡੀਓ ਕੈਸਟਾਂ ਰਾਹੀਂ ਪ੍ਰਚਾਰ ਕਰਨਾ ਪਵੇਗਾ। ਇਕ ਦੜਾ ਇਹ ਲਹਿਰ ਉਮਡ ਪਵੇ ਤਾਂ ਫਿਰ ਕਿਨਾਰੇ ਤਕ ਪਹੁੰਚਾਉਣ ਦੇ ਸਾਧਨ ਜੁਟਾਏ ਜਾ ਸਕਦੇ ਹਨ। ਦੁਨੀਆ ਵਿਚ ਜਦੋਂ ਵੀ ਕੋਈ ਵੱਡੀਆਂ ਕ੍ਰਾਂਤੀਆਂ ਹੋਈਆਂ ਹਨ, ਉਹ ਮੂਲ ਰੂਪ ਵਿਚ ਛੋਟੀਆਂ ਹੀ ਲਹਿਰਾਂ ਸਨ, ਬਾਅਦ ਵਿਚ ਉਨ੍ਹਾਂ ਨੇ ਤੁਫਾਨੀ ਧਾਰਾਵਾਂ ਬਣ ਕੇ ਸਫਲਤਾਵਾਂ ਪ੍ਰਾਪਤ ਕੀਤੀਆਂ। ਇਹ ਵੀ ਠੀਕ ਹੈ ਕਿ ਉਸਾਰੂ ਜਜ਼ਬੇ ਨੌਜਵਾਨਾਂ ਵਿਚ ਹੁੰਦੇ ਹਨ ਪਰ ਸੇਧ ਤਾਂ ਅਨੁਭਵੀ ਬਜ਼ੁਰਗਾਂ ਕੋਲੋਂ ਹੀ ਲੈਣੀ ਪਵੇਗੀ, ਕਿਉਂਕਿ ਨਿਰੇ ਜਵਾਨੀ ਦੇ ਜੋਸ਼ 'ਤੇ ਆਧਾਰਤ ਕ੍ਰਾਂਤੀਆਂ ਭਟਕ ਜਾਂਦੀਆਂ ਹਨ। ਇਸ ਵਾਸਤੇ ਉਹ ਬਜ਼ੁਰਗਾਂ ਜੋ ਰੱਬੀ ਤੜ੍ਹਪ ਰੱਖਦੇ ਹਨ ਤੇ

ਆਪਣਾ ਜੀਵਨ ਗੁਰਮਤਿ ਪ੍ਰਚਾਰ ਲਹਿਰ ਨੂੰ ਸਮਰਪਿਤ ਕਰ ਸਕਦੇ ਹੋਣ, ਉਨ੍ਹਾਂ ਦੀ ਸੇਧ ਵਿਚ ਨੌਜਵਾਨ ਸੰਗਠਤ ਹੋ ਕੇ, ਹਰ ਸ਼ਹਿਰ ਵਿਚ ਇਹ ਸੁਧਾਰਕ ਲਹਿਰ ਚਲਾਉਣ ਦਾ ਯਤਨ ਕਰਨ। ਮੈਨੂੰ ਪੂਰਨ ਉਮੀਦ ਹੈ ਕਿ ਸਤਿਗੁਰ ਕਾਮਯਾਬੀ ਬਖਸ਼ਣਗੇ। ਮੌਜੂਦਾ ਨਿਜ਼ਾਮੀ ਤੇ ਧਾਰਮਿਕ ਢਾਂਚਾ ਮੁਰਦਾ ਹੋ ਚੁੱਕਿਆ ਹੈ। ਹੁਣ ਤਾਂ ਇਸ ਦੇ ਵਿਚੋਂ ਭਿੰਨਕਰ ਰਾਜਨੀਤੀ ਦੀ ਸੜਾਨ ਆਉਣ ਲੱਗ ਪਈ ਹੈ। ਪ੍ਰਭੂ-ਪ੍ਰਾਪਤੀ ਦੇ ਇੱਛਕ ਦੂਰ ਹੁੰਦੇ ਜਾ ਰਹੇ ਹਨ ਜਿਸ ਨਾਲ ਪਖੰਡੀ ਗੁਰੂ-ਡੰਮ ਨੂੰ ਸ਼ਹਿ ਮਿਲ ਰਹੀ ਹੈ।

#### 6. ਹੁਣ ਦੇਰ ਬਿਲਕੁਲ ਨਹੀਂ ਕਰਨੀ

ਦੇਖਿਆ ਗਿਆ ਹੈ ਕਿ ਕਿਸੇ ਰੋਗ ਦਾ ਵਕਤ ਸਿਰ ਇਲਾਜ ਨਾ ਕੀਤਾ ਜਾਏ ਤਾਂ ਫਿਰ ਉਹ ਰੋਗ ਲਾ-ਇਲਾਜ ਹੋ ਜਾਂਦਾ ਹੈ। ਜਖਮ ਦੀ ਵਕਤ ਸਿਰ ਮਰੂਮ-ਪੱਟੀ ਨਾ ਕੀਤੀ ਜਾਏ ਤਾਂ ਉਹ ਨਾਸੂਰ ਬਣ ਜਾਂਦਾ ਹੈ ਅੰਤ ਤਜਰਬੇ ਦੀ ਬਿਨਾਅ 'ਤੇ, ਸਮੇਂ ਨੂੰ ਦੇਖ ਕੇ ਕਦਮ ਨਾ ਪੁੱਟਿਆ ਜਾਏ ਤਾਂ ਕਦਮ ਮੰਜ਼ਲ ਤਕ ਨਹੀਂ ਪਹੁੰਚਦੇ। ਜੈਸੇ ਰੁੱਤ ਦੇ ਮੁਤਾਬਿਕ ਬੋਇਆ ਹੋਇਆ ਬੀਜ ਹੀ ਪੂਰਨ ਤੌਰ 'ਤੇ ਫਲੀਭੂਤ ਹੁੰਦਾ ਹੈ, ਹੂ-ਬ-ਹੂ ਜੋ ਮਾਹੌਲ ਇਸ ਵਕਤ ਬਣਿਆ ਹੋਇਆ ਹੈ, ਅਗਰ ਵਕਤ ਸਿਰ ਕ੍ਰਾਂਤੀ ਨਾ ਆਈ ਤਾਂ ਇਹ ਰੋਗ ਨਾਸੂਰ ਬਣ ਕੇ ਕੌਮ ਦੇ ਸਿਰ 'ਤੇ ਅਸਵਾਰ ਰਹੇਗਾ ਅੰਤ ਲੰਬੇ ਸਮੇਂ ਤਕ ਲਾ-ਇਲਾਜ ਵੀ; ਅੰਤ ਕਿਧਰੇ ਇਹ ਨਾ ਹੋਵੇ ਕਿ ਕੌਮ ਦੀ ਮੁਰਦਗੀ ਦਾ ਕਾਰਨ ਬਣ ਜਾਏ। ਦੁਨੀਆ ਵਿਚ ਪਤਾ ਨਹੀਂ ਕਿਤਨੀਆਂ ਕੌਮਾਂ ਮਿਟ ਗਈਆਂ, ਕਿਉਂਕਿ ਉਨ੍ਹਾਂ ਦਾ ਵਕਤ ਸਿਰ ਇਲਾਜ ਨਾ ਹੋਇਆ, ਕਿਤਨੀਆਂ ਤਹਿਜ਼ੀਬਾਂ ਮਿਟ ਗਈਆਂ, ਕਿਤਨੇ ਸਿਧਾਂਤ ਥੋਂਗ ਗਏ। ਇਸੇ ਤਰੀਕੇ ਨਾਲ ਵਕਤ ਹੈ, ਹੁਣੇ ਸੰਭਲਣਾ ਪਵੇਗਾ ਅੰਤ ਜਾਬਜਾ (ਬਾਂ ਬਾਂ) ਉਸਾਰੂ ਰੁਚੀਆਂ ਨੂੰ ਉਜਾਗਰ ਕਰ ਕੇ ਕ੍ਰਾਂਤੀ ਦੀ ਲਹਿਰ ਚਲਾਣੀ ਪਵੇਗੀ।

ਇਸ ਵਿਚ ਹੁਣ ਕੋਈ ਸੱਕ ਨਹੀਂ ਰਹਿ ਗਿਆ ਕਿ ਬਹੁ-ਗਿਣਤੀ ਵਿਚ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਕੋਰਾ ਰਾਜਨੀਤਕ ਹੈ। ਉਹ ਤਖਤ ਤਕ ਪਹੁੰਚਣਾ ਚਾਹੁੰਦੇ ਨੇ, ਜਗਤ ਨੂੰ ਗੁਰੂ ਤਕ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਮੁੱਦਾ ਨਹੀਂ ਹੈ। ਤੇ ਰਹਿ ਗਿਆ ਗ੍ਰੰਥੀ, ਰਾਗੀ ਤੇ ਪ੍ਰਚਾਰਕ ਢਾਂਚਾ, ਇਹ ਮੁਲਾਜ਼ਮ ਹੈ, ਮਾਤਹਿਤ ਹੈ। ਰਾਜਨੀਤਕ ਦੇ ਮਾਤਹਿਤ ਕੰਮ ਕਰਨ ਵਾਲਾ ਧਾਰਮਿਕ ਨਹੀਂ ਰਹਿ ਸਕੇਗਾ; ਧਰਮ ਤਾਂ ਸੁਤੰਤਰਤਾ ਹੈ, ਧਰਮ ਤਾਂ ਪ੍ਰੇਮ ਹੈ, ਧਰਮ ਤਾਂ ਸਮਦ੍ਰਿਸ਼ਟੀ ਹੈ, ਜੋ ਰਾਜਨੀਤਕ ਕੋਲ ਨਹੀਂ ਹੁੰਦੀ ਤੇ ਰਾਜਨੀਤਕ ਦੇ ਮਾਤਹਿਤ ਕੰਮ ਕਰਨ ਵਾਲਿਆਂ ਕਾਰਿੰਦਿਆਂ ਕੋਲ ਵੀ ਇਹ ਕੁਝ ਨਹੀਂ

ਹੋਵੇਗਾ। ਲਿਹਾਜ਼ਾ ਗ੍ਰੰਥੀ, ਗ੍ਰੰਥੀ ਦੀ ਨਿੰਦਾ ਕਰ ਰਿਹਾ ਹੈ; ਰਾਗੀ, ਰਾਗੀ ਦਾ ਰਸਤਾ ਰੋਕ ਰਿਹਾ ਹੈ; ਪ੍ਰਚਾਰਕ, ਪ੍ਰਚਾਰ ਦੇ ਮਾਰਗ ਦਾ ਰੋੜਾ ਬਣ ਰਿਹਾ ਹੈ; ਅੱਤੇ ਪ੍ਰਚਾਰਕ ਨੂੰ ਪ੍ਰਚਾਰਕ ਚੰਗਾ ਨਹੀਂ ਲੱਗ ਰਿਹਾ, ਇਕ ਦੂਜੇ ਦੀਆਂ ਤਰੁੱਟੀਆਂ ਇਸ ਤਰ੍ਹਾਂ ਲੱਭਣੀਆਂ ਨੇ ਕਿ ਇਕ ਦੂਜੇ ਦੇ ਰਸਤੇ ਰੋਕੇ ਜਾਣ, ਕਿਉਂਕਿ ਰਾਜਨੀਤਕ ਦੀ ਤਰ੍ਹਾਂ ਇਹ ਵੀ ਸੁਆਰਬੀ ਹੋ ਗਿਆ ਹੈ। ਰਾਜਨੀਤਕ ਦਾ ਸੁਆਰਬ ਹੈ, ਰਾਜਨੀਤੀ ਵਿਚ ਪ੍ਰਭੂਤਾ ਹਾਸਲ ਕਰਨਾ ਜਾਂ ਹੋਰ ਤਰੀਕਿਆਂ ਨਾਲ ਆਪਣੀ ਆਰਬਕ ਪੁਜ਼ੀਸ਼ਨ (ਹਾਲਾਤ) ਮਜ਼ਬੂਤ ਕਰਨਾ, ਕਿਉਂਕਿ ਬੇਸ਼ਤਰ ਪ੍ਰਬੰਧਕਾਂ ਦੀਆਂ ਨਿਗਾਹਾਂ ਗੋਲਕਾਂ 'ਤੇ ਹਨ। ਜਿਥੇ ਰਾਜਨੀਤਕ ਤੇ ਆਰਬਕ ਸੁਆਰਬ ਕਰਕੇ ਪ੍ਰਬੰਧਕ ਤੇ ਪ੍ਰਬੰਧਕੀ ਢਾਂਚਾ ਰਸਾਤਲ ਵਿਚ ਜਾ ਰਿਹਾ ਹੈ, ਉਥੇ ਸਿਰਫ਼ ਆਰਬਕ ਲਾਭ ਨੂੰ ਮੁੱਦਾ ਬਣਾ ਕੇ ਗ੍ਰੰਥੀ, ਰਾਗੀ ਤੇ ਪ੍ਰਚਾਰਕ, ਬਾਜ਼ਾਰ ਵਿਚ ਆ ਬੈਠੇ ਹਨ ਅੱਤੇ ਬਾਜ਼ਾਰ ਦੀ ਹਾਲਤ ਬਾਕਾਇਦਾ ਪੈਦਾ ਵੀ ਕਰ ਦਿੱਤੀ ਹੈ, ਉਹ ਖੁਦ ਵਿਕਾਉ ਮਾਲ ਬਣ ਕੇ ਰਹਿ ਗਏ ਨੇ; ਕੋਈ ਕ੍ਰਾਂਤੀ ਦੀ ਰੂਪ-ਰੇਖਾ ਉਨ੍ਹਾਂ ਦੀ ਜਿੰਦਗੀ ਵਿਚ ਦੇਖਣ ਨੂੰ ਨਹੀਂ ਮਿਲਦੀ। ਇਹ ਠੀਕ ਹੈ ਕਿ ਛੋਟੀਆਂ ਛੋਟੀਆਂ ਜਥੇਬੰਦੀਆਂ ਥਾਂ ਥਾਂ 'ਤੇ ਕੰਮ ਕਰ ਰਹੀਆਂ ਹਨ, ਕਿਧਰੇ ਗੁਰਮੁਖੀ ਲਿੱਪੀ ਨੂੰ ਪੜਾਉਣ ਦਾ, ਕਿਧਰੇ ਜਪੁਜ਼ੀ ਸਾਹਿਬ ਤੇ ਬਾਣੀ ਦੇ ਪਾਠ ਸਿਖਾਉਣ ਦਾ ਉਪਰਾਲਾ ਬੱਚਿਆਂ ਵਿਚ ਕਰ ਰਹੀਆਂ ਨੇ। ਇਨ੍ਹਾਂ ਛੋਟੀਆਂ ਛੋਟੀਆਂ ਸੰਸਥਾਵਾਂ ਦੀ ਹੋਂਦ ਅਕਸਰ ਵਕਤੀ ਹੁੰਦੀ ਹੈ, ਮੌਸਮੀ ਫੁੱਲਾਂ ਦੀ ਤਰ੍ਹਾਂ, ਸਮੇਂ ਦੇ ਮੁਤਾਬਕ ਖਿੜ ਗਏ, ਮੁਰਝਾ ਗਏ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸੰਸਥਾਵਾਂ ਸ਼੍ਰੀਕ ਕਰਕੇ ਜਾਂ ਉਸਾਰੂ ਜਜ਼ਬਿਆਂ ਕਰਕੇ ਅੱਗੇ ਤਾਂ ਆਉਂਦੀਆਂ ਨੇ, ਲੇਕਿਨ ਇਨ੍ਹਾਂ ਦਾ ਰਸਤਾ ਨੇੜੇ ਹੀ ਮੁੱਕ ਜਾਂਦਾ ਹੈ, ਇਹ ਮੰਜ਼ਲ ਤਕ ਨਹੀਂ ਪਹੁੰਚਦੇ। ਇਹ ਸਹਾਇਕ ਤਾਂ ਹੋ ਸਕਦੇ ਨੇ ਇਸ ਲਹਿਰ ਦੇ, ਲੇਕਿਨ ਬਹੁਤ ਵੱਡੀ ਉਮੀਦ ਇਨ੍ਹਾਂ ਛੋਟੀਆਂ ਛੋਟੀਆਂ ਸੰਸਥਾਵਾਂ 'ਤੇ ਲਾਉਣੀ ਬੜੀ ਅੱਖੀ ਹੈ। ਹਾਂ, ਹੁਣ ਤਾਂ ਕੋਈ ਤਿਆਗ ਤੇ ਵੈਗਾਗਾ ਦੀਆਂ ਮੂਰਤੀਆਂ, ਜੋ ਆਪਣਾ ਤਨ ਤੇ ਸਮਾਂ ਪੂਰੇ ਦਾ ਪੂਰਾ ਗੁਰਮਤਿ ਉਸਾਰੀ ਦੇ ਪ੍ਰਚਾਰ ਵਿਚ ਹੀ ਖਰਚ ਕਰਨਾ ਚਾਹੁਣ, ਉਨ੍ਹਾਂ ਦਾ ਹੀ ਸੰਗਠਨ ਚਾਹੀਦਾ ਹੈ ਅੱਤੇ ਇਹ ਸੰਗਠਨ ਛੇਤੀ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਚੱਲਦੀ ਹੋਈ ਧਾਰਾ ਦਲਦਲ ਬਣ ਕੇ ਕਿਧਰੇ ਰਸਤੇ ਵਿਚ ਹੀ ਨਾ ਰੁਕ ਜਾਵੇ।

ਨਾਮ-ਰਸਿਕ ਭਟਕ ਰਹੇ ਹਨ, ਜਿਨ੍ਹਾਂ ਨੂੰ ਸ਼ਾਂਤੀ ਚਾਹੀਦੀ ਹੈ, ਸਕੂਨ ਚਾਹੀਦਾ ਹੈ, ਪਰਮਾਤਮਾ ਦਾ ਰਸ ਚਾਹੀਦਾ ਹੈ, ਸਮਾਪਿ ਚਾਹੀਦੀ ਹੈ, ਉਹ ਭਟਕ ਰਹੇ ਹਨ, ਅੱਤੇ ਖੜਗ ਸ਼ਾਸਤ੍ਰ ਦਾ ਇਕ ਨਿਯਮ ਹੈ ਕਿ ਜਿਸ ਚੀਜ਼ ਦੀ ਲੋੜ ਹੋਵੇ ਉਹ ਮਾਰਕਿਟ ਵਿਚ ਆ ਹੀ ਜਾਂਦੀ ਹੈ, ਅੱਤੇ ਜਿਸ ਚੀਜ਼ ਦੀ

ਲੋੜ ਨਾ ਹੋਵੇ, ਖਰੀਦਾਰ ਨਾ ਹੋਵਣ, ਉਹ ਮਾਰਕਿਟ ਵਿਚੋਂ ਨਿਕਲ ਜਾਂਦੀ ਹੈ ਅੱਤੇ ਇਕ ਦਿਨ ਐਸਾ ਆਉਂਦਾ ਹੈ ਕਿ ਉਹ ਨਦਾਰਦ ਹੋ ਜਾਂਦੀ ਹੈ। ਇਹ ਨਾਮ-ਰਸਿਕ ਜੋ ਰੱਬੀ ਪਿਆਰ, ਰੱਬੀ ਰਸ ਚਾਹੁੰਦੇ ਹਨ, ਇਨ੍ਹਾਂ ਦੀ ਲੋੜ ਪੂਰੀ ਕਰਨ ਵਾਸਤੇ ਸਾਧੂ ਸੰਤਾਂ ਦੇ ਡੇਰੇ ਅੱਗੇ ਆਏ ਹਨ, ਪਰ ਅਫਸੋਸ ! ਇਨ੍ਹਾਂ ਡੇਰਿਆਂ ਦੀ ਦਸ਼ਾ ਵੀ ਪ੍ਰਬੰਧਕੀ ਢਾਂਚੇ ਵਾਲੇ ਗੁਰਦਵਾਰਿਆਂ ਤੋਂ ਘੱਟ ਤੇ ਉਚੀ ਨਹੀਂ ਹੈ। ਜਿਸ ਤਰ੍ਹਾਂ ਪਹਿਲੇ ਉਦਾਸੀ ਤੇ ਨਿਰਮਲੇ ਵਿਦਵਾਨ ਹੁੰਦੇ ਸਨ, ਇਹ ਇਸ ਮਾਮਲੇ ਵਿਚ ਬਿਲਕੁਲ ਕੋਰੇ ਹਨ। ਕਿਸੇ ਹੱਦ ਤਕ ਇੰਝ ਆਖਿਆ ਜਾ ਸਕਦਾ ਹੈ ਕਿ 90 ਫੀ ਸਦੀ ਦੁਕਾਨਾਂ ਹੀ ਹਨ; ਸਜਾ ਕੇ ਰੱਖੀਆਂ ਨੇ, ਸਿੰਗਾਰ ਕੇ ਰੱਖੀਆਂ ਨੇ ਅੱਤੇ ਆਪਣੇ ਆਪ ਨੂੰ ਇਤਨਾ ਸਿੰਗਾਰਿਆ ਹੈ, ਬਣਾਇਆ ਹੈ ਕਿ ਦੂਜਾ ਦੇਖਦਿਆਂ ਹੀ ਪ੍ਰਭਾਵਤ ਹੁੰਦਾ ਹੈ, ਸੰਤ ਸੰਤ ਕਹਿ ਕੇ ਚਰਨੀ ਪੈਂਦਾ ਹੈ ਅੱਤੇ ਇਸ ਚਰਨੀ ਪਏ ਹੋਏ ਜਗਿਆਸੂ ਤੋਂ ਇਹ ਆਪਣੀਆਂ ਆਰਬਕ ਲੋੜਾਂ ਦੀ ਪੂਰਤੀ ਕਰਦੇ ਨੇ। ਤੋਂ ਠੀਕ ਢੰਗ ਨਾਲ ਇਨ੍ਹਾਂ ਡੇਰਿਆਂ ਤੋਂ ਗੁਰਮਤਿ ਦਾ ਪ੍ਰਚਾਰ ਹੋਵੇ, ਐਸੀ ਉਮੀਦ ਹੀ ਨਹੀਂ ਰੱਖਣੀ ਚਾਹੀਦੀ। ਇਨ੍ਹਾਂ ਡੇਰਿਆਂ ਵਿਚ ਬਰਸੀਆਂ ਤਾਂ ਮਨਾਈਆਂ ਜਾਂਦੀਆਂ ਨੇ ਪਰ ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਨਹੀਂ ਮਨਾਏ ਜਾਂਦੇ ਅੱਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਜਾਂ ਗੁਰਗੱਦੀ ਦਿਵਸ ਮਨਾਇਆ ਜਾਂਦਾ ਹੈ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆੜ ਵਿਚ ਇਨ੍ਹਾਂ ਦੀਆਂ ਆਪਣੀਆਂ ਹੀ ਗੱਦੀਆਂ ਚੱਲ ਰਹੀਆਂ ਹਨ। ਸੋ, ਇਹ ਇਕ ਹਾਸੋ-ਹੀਣੀ ਦਸ਼ਾ ਗੁਰਮਤਿ ਦੀ ਦੁਨੀਆ ਵਿਚ ਚੱਲ ਰਹੀ ਹੈ; ਇਹ ਠੀਕ ਹੈ :

ਬਹੁਤ ਸ਼੍ਰੀਕ ਸੇ ਸੁਣ ਰਹਾ ਥਾ ਜ਼ਮਾਨਾ,  
ਹਮੀਂ ਸੋ ਗਏ ਦਾਸਤਾਂ ਕਹਤੇ ਕਹਤੇ ।

ਦੇਸ਼ਵਾਸੀਆਂ ਨੇ ਸਾਡੇ ਨਾਲ ਬਹੁਤ ਉਮੀਦਾਂ ਜੋੜੀਆਂ ਸਨ ਅੱਤੇ ਇਸ ਘਰ ਨੇ ਮਨੁੱਖਾਂ ਨੂੰ ਬੜੀ ਢਾਰਸ ਦਿੱਤੀ ਸੀ। ਇਕ ਸਿਖ ਦੀ ਗਵਾਹੀ ਨੂੰ ਅਦਾਲਤ ਵਿਚ ਸੱਚ ਮੰਨ ਲਿਆ ਜਾਂਦਾ ਸੀ, ਬਾਕੀ 40 ਗਵਾਹਾਂ ਨੂੰ ਝੂਠਾ। ਇਕ ਸਿਖ ਕਿਸੇ ਕਾਫਲੇ ਵਿਚ ਹੁੰਦਾ ਤਾਂ ਲੋਕ ਆਪਣੀ ਹਿਫਾਜ਼ਤ ਸਮਝ ਲੈਂਦੇ ਸਨ, ਆਪਣੀਆਂ ਬਹੂੰ-ਬੇਟੀਆਂ ਦੀ ਇੱਜ਼ਤ ਦੇ ਰਖਵਾਲੇ ਸਮਝ ਲੈਂਦੇ ਸਨ। ਸਿਖ ਦਾ ਰੂਪ ਇਸ ਦੇਸ਼ ਵਿਚ ਐਸਾ ਉਜਾਗਰ ਹੋਇਆ ਸੀ ਕਿ ਹਰ ਮਨੁੱਖ ਇਸ ਨੂੰ ਆਪਣੀ ਇੱਜ਼ਤ ਸਮਝਦਾ ਸੀ, ਆਪਣੀ ਆਬਹੂ ਸਮਝਦਾ ਸੀ, ਆਪਣਾ ਰਕਸ਼ਕ ਸਮਝਦਾ ਸੀ ਅੱਤੇ ਸੱਚ ਦੀ ਮੁਰਤੀ ਸਮਝਦਾ ਸੀ, ਅਦਾਲਤਾਂ ਸਨਮਾਨ ਕਰਦੀਆਂ ਸਨ ਕਿ ਇਹ ਗੁਰੂ ਨਾਨਕ ਦਾ ਸਿਖ ਝੂਠ ਨਹੀਂ ਬੋਲਦਾ।

ਪਰ ਅੱਜ ਇਹ ਸਾਰੀਆਂ ਧਾਰਨਾਵਾਂ, ਮਨੌਤਾਂ ਮਿਟ ਗਈਆਂ ਹਨ। ਅੱਜ ਸਿਖ ਕਾਬਲੇ ਇਤਥਾਰ ਨਹੀਂ ਰਿਹਾ, ਝੁਠਾ ਹੋ ਗਿਆ ਹੈ, ਖੁਦਗਰਜ਼ ਹੋ ਗਿਆ ਹੈ; ਸਿਖ, ਸਿਖ ਲਈ ਭਾਰੂ ਹੋ ਗਿਆ ਹੈ। ਗੁਰਮਤਿ ਦੀ ਦੁਨੀਆ ਜੋ ਦੇਸ਼ ਦੀਆਂ ਸੜਕਾਂ ਤੋਂ ਟੱਪ ਕੇ ਅਰਥ, ਈਰਾਨ, ਗੁਜ਼ਰਾਤ, ਲੰਕਾ, ਤਿੱਬਤ, ਬੁਟਾਨ ਤੇ ਚੀਨ ਤਕ ਪਹੁੰਚੀ ਸੀ, ਉਸ ਨੂੰ ਬਹੁਤ ਹੀ ਛੋਟੇ ਦਾਇਰੇ ਵਿਚ ਸੀਮਿਤ ਕਰ ਕੇ ਰੱਖ ਦਿੱਤਾ ਹੈ, ਅੰਤ ਉਹ ਵੀ ਦਮ ਤੋੜਦੀ ਦਿਖਾਈ ਦੇ ਰਹੀ ਹੈ। ਵਕਤ ਸਿਰ ਇਲਾਜ ਨਾ ਕੀਤਾ ਤਾਂ ਅੰਜਾਮ ਭਿਆਨਕ ਹੋ ਸਕਦੇ ਨੇ। ਅੰਤ ਇਲਾਜ ਇਕੋ ਇਕ ਇਹ ਹੈ ਕਿ ਮੌਜੂਦਾ ਨਿਜ਼ਾਮ ਬਦਲ ਦਿੱਤਾ ਜਾਏ। ਉਦਾਸੀ ਤੇ ਨਿਮਲੇ ਵਿਦਵਾਨਾਂ ਨੂੰ ਤਲਾਸ਼ ਕੀਤਾ ਜਾਏ। ਇਨ੍ਹਾਂ ਰੁਸਿਆਂ ਹੋਇਆਂ ਨੂੰ ਫਿਰ ਮਨਾਇਆ ਜਾਏ ਅੰਤ ਸਿਖ ਜਗਤ ਵਿਚ ਪੜ੍ਹੇ ਲਿਖੇ, ਮੁਦੱਬਰ ਮਨੁੱਖ ਜੋ ਆਪਣਾ ਜੀਵਨ ਦਾਨ ਕਰ ਸਕਦੇ ਹੋਣ, ਭਾਲ ਕੀਤੀ ਜਾਏ। ਸਰਪ੍ਸਤੀ, ਨਿਮਲੇ, ਉਦਾਸੀ ਤੇ ਇਸ ਤਰ੍ਹਾਂ ਦੇ ਹੋਰ ਸਾਧੂ ਭੇਖ ਵਾਲਿਆਂ ਨੂੰ ਦੇ ਦਿੱਤੀ ਜਾਏ ਅੰਤ ਮੁਦੱਬਰ ਬੰਦਿਆਂ ਵਿਚੋਂ ਵੀ ਕੁਛ ਲੋਕ ਨਿਮਲੇ ਤੇ ਉਦਾਸੀਆਂ ਦਾ ਲਿਬਾਸ ਪਹਿਨ ਕੇ ਸਰਪ੍ਸਤੀ ਕਰਨ। ਇਸ ਦਾ ਇਕ ਮਨੋਵਿਗਿਆਨਕ ਅਸਰ ਇਹ ਹੈ ਕਿ ਆਦਿ ਕਾਲ ਤੋਂ ਮਨੁੱਖ ਆਮ ਮਨੁੱਖ ਤੋਂ ਪ੍ਰਭਾਵਤ ਨਹੀਂ, ਸਗੋਂ ਸਾਧੂ ਤੋਂ ਪ੍ਰਭਾਵਤ ਹੈ। ਇਹੀ ਕਾਰਨ ਹੈ ਕਿ ਪਖੰਡ ਪੁਜਿਆ ਜਾ ਰਿਹਾ ਹੈ। ਸਾਧੂਆਂ ਦੇ ਲਿਬਾਸ ਵਿਚ ਜੇਕਰ ਸੱਚਾਈ ਸਾਧੂ ਦਾ ਲਿਬਾਸ ਧਾਰਨ ਕਰ ਲਵੇ, ਪਰਉਪਕਾਰ ਸਾਧੂ ਦਾ ਲਿਬਾਸ ਧਾਰਨ ਕਰ ਲਵੇ, ਨੇਕੀਆਂ ਸਾਧੂ ਦਾ ਲਿਬਾਸ ਧਾਰਨ ਕਰ ਲੈਣ ਤਾਂ ਇਕ ਸੱਚੀ ਕ੍ਰਾਂਤੀ ਦਾ ਜਨਮ ਹੋ ਸਕਦਾ ਹੈ ਅੰਤ ਉਸ ਨਾਲ ਗੁਰਮਤਿ ਦੀ ਵਗਦੀ ਹੋਈ ਇਹ ਗੰਗਾ, ਸਾਗਰ ਤਕ ਪਹੁੰਚ ਸਕਦੀ ਹੈ, ਬਹੁਤ ਛੋਟੀਆਂ ਛੋਟੀਆਂ ਜਿੰਦਗੀ ਦੀਆਂ ਧਾਰਾਵਾਂ ਨੂੰ ਸਮੁੰਦਰ ਤਕ ਪਹੁੰਚਾਉਣ ਦਾ ਵਸੀਲਾ ਬਣ ਸਕਦੀ ਹੈ। ਕਹਿੰਦੇ ਨੇ, ਗੰਗਾ ਆਪਣੀਆਂ 70 ਨਦੀਆਂ ਨੂੰ ਸਮੇਟ ਕੇ ਸਾਗਰ ਤਕ ਪਹੁੰਚਦੀ ਹੈ; ਗੁਰਮਤਿ ਦੀ ਇਹ ਗੰਗਾ ਸਾਰੇ ਜਹਾਨ ਦੀ ਜਿੰਦਗੀ ਦੀਆਂ ਧਾਰਾਵਾਂ ਨੂੰ ਸਮੇਟ ਕੇ ਸਾਗਰ ਤਕ, ਪ੍ਰਭੂ ਤਕ ਪਹੁੰਚਣ ਦਾ ਵਸੀਲਾ ਬਣੇ, ਇਹ ਲਕਸ਼ ਹੋਣਾ ਚਾਹੀਦਾ ਹੈ, ਇਹ ਮੁੱਦਾ ਹੋਣਾ ਚਾਹੀਦਾ ਹੈ, ਅੰਤ ਕਮਰਕੱਸ ਹੋ ਕੇ ਸਭ ਨੂੰ ਅੱਗੇ ਆ ਜਾਣਾ ਚਾਹੀਦਾ ਹੈ।

ਮੈਂ ਖੁਦ ਇਕ ਪ੍ਰਚਾਰਕ ਹਾਂ ਅੰਤ ਗਾਲਬਨ 42 ਸਾਲ ਤੋਂ ਗੁਰਬਾਣੀ ਦੀ ਕਥਾ ਕਰ ਰਿਹਾ ਹਾਂ। ਬਰਪਨ ਵਿਚ ਮੈਂ ਇਸ ਮਾਰਗ ਵਿਚ ਆਇਆ ਅੰਤ ਬਹੁਤ ਸਾਰੇ ਪ੍ਰਚਾਰਕਾਂ ਦੀ ਤਰ੍ਹਾਂ ਇਸ ਮਾਰਗ ਵਿਚ ਆਉਣਾ ਮਜਬੂਰੀ ਸੀ ਅੰਤ ਸੁਤੇ-ਸਿਧ ਸੀ। ਦੇਸ਼ ਦੀ ਵੰਡ ਤੋਂ ਬਾਅਦ ਆਰਥਕ ਹਾਲਾਤ ਐਸੇ ਹੋਏ ਅੰਤ ਕੁਛ ਐਸੇ ਹਾਦਸਾਤ ਨਮੂਦਾਰ ਹੋਏ ਕਿ ਦਿਲ ਚੋਟ ਖਾ ਗਿਆ।

ਮੈਂ ਦਰ-ਬ-ਦਰ ਭਟਕਦਾ ਰਿਹਾ, ਗੁਰਦਵਾਰਿਆਂ ਵਿਚ ਸ਼ਰਨ ਲੈਂਦਾ ਰਿਹਾ। ਇਸ ਵਿਚ ਨਾਲ ਨਾਲ ਗੁਰਮਤਿ ਦੀ ਮੇਰੀ ਲਗਨ ਵੀ ਰਹੀ ਜੋ ਸੰਸਕਾਰਾਂ ਵਿਚ ਸੀ। ਆਪਣੇ ਆਪ ਨੂੰ ਮੈਂ ਪਰਮਾਤਮਾ 'ਤੇ ਛੱਡਿਆ ਹੋਇਆ ਸੀ। ਸਵੇਰੇ ਨਿਤਨੇਮ, ਵਾਹਿਗੁਰੂ ਦੇ ਮੰਤ੍ਰ ਦੇ ਜਪੁ ਨਾਲ ਮੈਂ ਆਪਣੀ ਜਿੰਦਗੀ ਦੀ ਭਟਕਣਾ ਸ਼ੁਰੂ ਕਰਦਾ ਸੀ। ਭਟਕਣਾ ਮੈਂ ਇਸ ਵਾਸਤੇ ਕਹਿ ਰਿਹਾ ਹਾਂ ਕਿ ਉਸ ਵਕਤ ਮੇਰੇ ਕੋਲ ਜੀਵਨ ਦੇ ਕੋਈ ਵਸੀਲੇ ਨਹੀਂ ਸਨ। ਸਹਿਜੇ ਸਹਿਜੇ ਮੇਰਾ ਇਹ ਸੌਂਕ, ਮੈਂ ਗੁਰਮਤਿ ਨੂੰ ਪੜ੍ਹਦਾ ਗਿਆ, ਸਮਝਦਾ ਗਿਆ। ਵਸੀਲਿਆਂ ਦੇ ਰੂਪ ਵਿਚ ਬਾਬਾ ਬਲਵੰਤ ਸਿੰਘ ਨਿਰਮਲੇ, ਇਨ੍ਹਾਂ ਦਾ ਮਿਲਾਪ ਹੋਇਆ। ਇਨ੍ਹਾਂ ਨੇ ਮੈਨੂੰ ਢਾਰਸ ਦਿੱਤੀ, ਸਹਾਰਾ ਦਿੱਤਾ, ਮੇਰੇ ਸੌਂਕ ਨੂੰ ਹੋਰ ਉਜਾਗਰ ਕੀਤਾ ਅਤੇ ਮੈਂ ਕਥਾ ਕਰਨ ਲੱਗ ਪਿਆ। ਕਦੀ ਐਸਾ ਸੋਚਿਆ ਵੀ ਨਹੀਂ ਸੀ ਕਿ ਕਥਾ ਮੇਰੀ ਉਪਜੀਵਕਾ ਬਣੇਗੀ ਤੇ ਮੇਰੀ ਕਿਰਤ ਵੀ ਹੋਵੇਗੀ।

ਖੈਰ! ਉਹ ਦਿਨ ਵੀ ਮੈਨੂੰ ਯਾਦ ਨੇ ਜਦ 15-20 ਦਿਨ ਕਥਾ ਕਰਨ ਤੋਂ ਬਾਅਦ, ਸਵਾ ਰੁਪਿਆ ਮੈਨੂੰ ਭੇਟਾ ਦੇ ਰੂਪ ਵਿਚ ਦਿੱਤਾ ਗਿਆ, ਜੋ ਮੇਰਾ ਅਗਲੇ ਪੜਾਉ ਲਈ ਕਿਰਾਇਆ ਵੀ ਨਹੀਂ ਸੀ ਬਣਦਾ, ਅੰਤ ਉਹ ਦਿਨ ਵੀ ਮੈਨੂੰ ਯਾਦ ਨੇ ਜਦ ਇਕ ਸਹਿਰ ਤੋਂ ਦੂਜੇ ਸਹਿਰ ਦੀ ਵਾਟ ਮੈਂ ਪੈਦਲ ਵੀ ਤਹਿ ਕੀਤਾ। 35-35 ਮੀਲ ਦਾ ਰਸਤਾ ਮੈਂ 2-3 ਵਾਰ ਪੈਦਲ ਵੀ ਤਹਿ ਕੀਤਾ, ਕਿਉਂਕਿ ਮੇਰੇ ਕੋਲ ਕਿਰਾਇਆ ਵੀ ਨਹੀਂ ਹੁੰਦਾ ਸੀ। ਕਥਾ ਕਰਾਉਣ ਵਾਲਿਆਂ ਨੇ ਕਥਾ ਕਰਾ ਲਈ, ਲੇਕਿਨ ਅੱਗੇ ਤਕ ਦਾ ਕਿਰਾਇਆ ਵੀ ਨਾ ਦਿੱਤਾ। ਮੰਗਣ ਦਾ ਮੇਰਾ ਸੁਭਾਉ ਨਹੀਂ ਸੀ। ਅੰਤ ਇਸ ਸੋਚਣੀ ਨੇ ਉਦੋਂ ਜਨਮ ਲਿਆ, ਜਦੋਂ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਮੈਂ ਕਿਵੇਂ ਪ੍ਰਚਾਰ ਕਰਾਂਗਾ। ਕਥਾ ਮੇਰੀ ਉਪਜੀਵਕਾ ਬਣੇਗੀ, ਐਸਾ ਮੇਰੀ ਸੋਚਣੀ ਵਿਚ ਨਹੀਂ ਸੀ, ਲੇਕਿਨ ਹਾਲਾਤ ਨੇ ਐਸਾ ਕਰ ਦਿੱਤਾ।

ਇਕ ਵਾਰ ਮੈਂ ਉੜੀਸਾ ਦੇ ਇਲਾਕੇ ਵਿਚ ਭੁਮਣ ਕਰਦਾ ਕਰਦਾ ਪਹੁੰਚਿਆ। ਲੋਕੀਂ ਸੌਂਕ ਨਾਲ ਸੁਣਨ ਲੱਗੇ, ਸੇਵਾ ਵੀ ਕਰਨ ਲੱਗੇ। ਇਸ ਦੇ ਨਾਲ ਨਾਲ ਮੈਂ ਆਲੇ-ਦੁਆਲੇ ਦੇ ਗ੍ਰੰਥਾਂ ਨੂੰ ਖਰੀਦ, ਭਾਵ ਵੱਖ ਵੱਖ ਗ੍ਰੰਥਾਂ ਨੂੰ ਖਰੀਦ ਕੇ ਪੜ੍ਹਾਈ ਵੀ ਕਰਨ ਲੱਗ ਪਿਆ ਅੰਤ ਆਸ ਪਾਸ ਦੇ ਮਾਹੌਲ ਨੂੰ ਵੀ ਦੇਖਣ ਲੱਗ ਪਿਆ। ਆਪਣੀ ਜਾਣਕਾਰੀ ਦਾ ਦਾਇਰਾ ਮੈਂ ਵਸੀਹ ਕਰਦਾ ਗਿਆ ਅੰਤ ਇਸ ਤਰੀਕੇ ਨਾਲ ਮੇਰਾ ਪ੍ਰਚਾਰ ਦਾ ਦਾਇਰਾ ਵੀ ਵਸੀਹ ਹੁੰਦਾ ਗਿਆ; ਲੋਕਾਂ ਦੇ ਮਾਣ, ਸਨਮਾਨ ਤੇ ਸਤਿਕਾਰ ਦੇਣ ਦਾ ਦਾਇਰਾ ਵੀ ਵਧਦਾ ਗਿਆ। ਇਸ ਤਰੀਕੇ ਨਾਲ ਗੁਰੂ ਨਾਨਕ ਦੀ ਮਿਹਰ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਸ਼, ਅਕਾਲ ਪੁਰਖ ਦੀ ਸਰਪ੍ਸਤੀ ਨੇ ਮੈਨੂੰ ਚੜ੍ਹਦੀ

ਕਲਾ ਵਿਚ ਰੱਖਿਆ। ਮੇਰਾ ਹੌਸਲਾ ਵਧਦਾ ਗਿਆ, ਪ੍ਰਚਾਰ ਦਾ ਸੌਂਕ ਵਧਦਾ ਗਿਆ ਅੰਤ ਅਨੁਭਵ ਵੀ ਵਧਦਾ ਗਿਆ। ਰੱਬੀ ਰਸ ਦੀਆਂ, ਰੱਬੀ ਧਾਰਾਵਾਂ ਅੰਦਰ ਵਗ ਪੈਂਦੀਆਂ ਸਨ। ਕਈ ਕਈ ਦਿਨ ਹਿਰਦਾ ਸੋਕੇ ਵਿਚ ਰਹਿੰਦਾ ਸੀ। ਉਹ ਜੋ ਇਕ ਦਿਨ ਰਸ ਦੀ ਧਾਰਾ ਵਗ ਪੈਂਦੀ ਸੀ, ਉਸ ਨਾਲ ਮੇਰੇ ਦੋ ਤਿੰਨ ਮਹੀਨੇ ਬੜੇ ਸੋਹਣੇ ਲੰਘ ਜਾਂਦੇ ਸਨ। ਉਡੀਕ ਕਰਦਿਆਂ, ਉਮੰਗ ਕਰਦਿਆਂ, ਪ੍ਰਭੂ ਫਿਰ ਦਇਆ ਕਰ ਦਿੰਦਾ ਸੀ ਅਤੇ ਰਸ ਬਣ ਜਾਂਦਾ ਸੀ। ਇਸ ਤਰ੍ਹਾਂ ਉਤਾਰ-ਚੜਾਵ ਵਿਚ ਮੈਂ ਜੀਵਨ ਬਤੀਤ ਕੀਤਾ। ਇਹ ਉਤਾਰ-ਚੜਾਵ ਰੱਬੀ ਰਸ ਵਿਚ ਵੀ ਰਿਹਾ ਅਤੇ ਆਰਥਕ ਤਲ 'ਤੇ ਵੀ ਰਿਹਾ। ਇਸ ਦੌਰਾਨ ਸੰਨ ਸਤਵੰਜਾ ਵਿਚ ਮੈਂ ਆਪਣੇ ਘਰ ਅਲਵਰ ਵਾਪਸ ਆਇਆ, ਗਾਲਬਨ ਦਸ ਸਾਲਾਂ ਬਾਅਦ। ਪਿਤਾ ਗੁਜਰ ਚੁੱਕੇ ਸਨ, ਇਕ ਭੈਣ, ਉਹ ਵੀ ਆਪਣੇ ਘਰ ਵੱਸ ਚੁੱਕੀ ਸੀ, ਕੇਵਲ ਇਕ ਬਿਰਧ ਮਾਂ ਉਡੀਕ ਕਰਦੀ ਕਰਦੀ ਥੱਕ ਗਈ ਸੀ, ਨਿਰਾਸ ਹੋ ਚੁੱਕੀ ਸੀ ਅੰਤ ਉਸ ਕੋਲ ਆਪਣੀ ਜ਼ਿੰਦਗੀ ਬਸਰ ਕਰਨ ਦੇ ਵਸੀਲੇ ਵੀ ਨਹੀਂ ਸਨ। ਐਸੇ ਹਾਲਾਤ ਵਿਚ ਮੇਰਾ ਪ੍ਰਹੁੰਚਣਾ ਮਾਨੋ ਇਕ ਮੁਰਦਾ ਜ਼ਿੰਦਗੀ ਵਿਚ ਜਾਨ ਪੈ ਗਈ, ਖੁਸ਼ੀ ਨਾਲ ਉਹ ਛੁੱਲੀ ਨਾ ਸਮਾਈ। ਫਿਰ ਸੰਨ ਸਤਵੰਜਾ ਵਿਚ ਮੇਰੀ ਸ਼ਾਦੀ ਹੋਈ, ਅਨੰਦ ਕਾਰਜ ਹੋਇਆ ਅਤੇ ਮੈਂ ਗਿਆਸਥ ਵਿਚ ਪ੍ਰਵੇਸ਼ ਕੀਤਾ। ਫਿਰ ਲੋੜਾਂ ਵਧੀਆਂ ਤਾਂ ਸਤਿਗੁਰੂ ਨੇ ਦਾਤਾਂ ਵੀ ਵਧਾ ਦਿੱਤੀਆਂ। ਚੱਲਦਿਆਂ ਚੱਲਦਿਆਂ ਗਿਆਸਥੀ ਦਾ ਦਾਇਗਾ ਹੋਰ ਵੱਡਾ ਹੋਇਆ, ਗੁਰੂ ਨੇ ਮਿਹਰਾਂ ਕੀਤੀਆਂ ਅੰਤ ਮੇਰੀ ਉਪਜੀਵਕਾ ਦਾ ਦਾਇਗਾ ਵੀ ਵੱਡਾ ਕੀਤਾ, ਪਰ ਮੈਂ ਇਹ ਸੋਚਦਾ ਰਿਹਾ ਕਿ ਇਹ ਜੋ ਗੁਰਮਤਿ ਪ੍ਰਚਾਰ ਇਕ ਸੌਂਕ ਨਾਲ, ਰੱਬੀ ਰਸ ਨਾਲ ਸ਼ੁਰੂ ਕੀਤਾ ਸੀ, ਉਹ ਸੌਂਕ, ਉਹ ਰਸ ਅਗਾਂਹ ਨਹੀਂ ਵਧ ਸਕਿਆ। ਮੇਰਾ ਹਿਰਦਾ ਹਮੇਸ਼ਾ ਹੀ ਤੜਪਦਾ ਰਿਹਾ, ਉਤਾਰ-ਚੜਾਅ ਵੀ ਆਏ ਲੇਕਿਨ ਰੱਬੀ ਰਸ ਦੀ ਉਮੰਗ ਹਮੇਸ਼ਾ ਹਿਰਦੇ ਵਿਚ ਬਣੀ ਰਹੀ ਅੰਤ ਇਹ ਕਹਿ ਕੇ ਮੈਂ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਪੂਰਨ ਰਸ ਅਗਰ ਤੈਨੂੰ ਆ ਜਾਏ ਤਾਂ ਫਿਰ ਕਥਾ ਨਹੀਂ ਕਰ ਸਕੇਂਗਾ। ਗੁਰੂ ਤੇਰੇ ਕੋਲੋਂ ਇਹ ਸੇਵਾ ਲੈ ਰਿਹਾ ਹੈ, ਲਿਹਾਜ਼ਾ ਇਸ ਨੂੰ ਗੁਰੂ ਦੀ ਮਹਾਨ ਬਖਸ਼ਸ਼ ਜਾਣ ਕੇ, ਆਸ਼ਾਵਾਦੀ ਹੋ ਕੇ ਪ੍ਰਚਾਰ ਦੀ ਸੇਵਾ ਵਿਚ ਜੁਟ ਜਾ। ਪਰ ਮੈਂ ਅੱਜ ਪ੍ਰਚਾਰ ਦੀ ਇਸ ਲਹਿਰ ਤੋਂ ਮਾਯੂਸ ਇਸ ਵਾਸਤੇ ਹਾਂ ਕਿ ਸਾਰੇ ਦਾ ਸਾਰਾ ਪ੍ਰਬੰਧਕੀ ਢਾਂਚਾ ਰਾਜਨੀਤਕ ਅੰਤ ਸਾਰੇ ਦਾ ਸਾਰਾ ਪ੍ਰਚਾਰਕ ਢਾਂਚਾ ਇਨ੍ਹਾਂ ਰਾਜਨੀਤਕਾਂ ਦੇ ਮਾਤਹਿਤ ਹੋ ਗਿਆ ਹੈ। ਤੋਂ ਮੈਨੂੰ ਕੋਈ ਉਮੀਦ ਨਹੀਂ ਜਾਪਦੀ ਕਿ ਵਗਦੀ ਇਹ ਧਾਰਾ ਸ਼ਹੁ-ਸਾਗਰ ਤਕ ਪਹੁੰਚੇ; ਨਹੀਂ, ਇਹ ਤਾਂ ਖੁਦ ਪਾਰਲੀਮੈਂਟ, ਅਸੈਂਬਲੀ ਹਾਲ ਤਕ ਪਹੁੰਚਣ ਦਾ ਰਸਤਾ

ਲੱਭ ਰਹੇ ਨੇ; ਇਹ ਤਾਂ ਖੁਦ ਸਿੰਘਾਸਨ ਦਾ ਮਾਰਗ ਲੱਭ ਰਹੇ ਨੇ; ਲੋਕਾਂ ਨੂੰ ਰੱਬ ਦੇ ਸਿੰਘਾਸਨ ਤਕ ਪਹੁੰਚਾਣਾ, ਇਹ ਉਨ੍ਹਾਂ ਦੀ ਸੋਚਣੀ ਨਹੀਂ ਹੈ ਅੰਤ ਪ੍ਰਚਾਰਕ ਲਾਣਾ ਆਰਥਕ ਲਾਭ ਤੋਂ ਇਲਾਵਾ ਹੋਰ ਕੁਛ ਸੋਚਦਾ ਹੀ ਨਹੀਂ। ਡੇਰੇਦਾਰਾਂ ਦੀਆਂ ਤਾਂ ਆਪਣੀਆਂ ਆਪਣੀਆਂ ਦੁਕਾਨਾਂ ਨੇ। ਇਹ ਵੀ ਠੀਕ ਹੈ ਕਿ ਪ੍ਰਬੰਧਕਾਂ ਵਿਚ ਵੀ ਇਕ ਫੌ ਸਦੀ ਰੱਬੀ ਤੜਪ ਹੋਵੇਗੀ; ਇਕ ਫੌ ਸਦੀ ਗ੍ਰੰਥੀ, ਗਾਗੀ ਤਬਕਾ ਵੀ ਰੱਬੀ ਤੜਪ ਰੱਖਦਾ ਹੈ ਅੰਤ ਠੀਕ ਹੈ ਜਿਤਨੀ ਆਰਥਕ ਲਾਭ ਦੀ ਤੜਪ ਹੈ ਉਤਨੀ ਤੜਪ ਰੱਬੀ ਮਿਲਾਪ ਦੀ ਨਹੀਂ ਹੈ। ਇਸ ਤਰ੍ਹਾਂ ਮੈਂ ਡੇਰੇਦਾਰ ਸਾਧੂਆਂ ਨੂੰ ਵੀ ਦੇਖਦਾ ਹਾਂ, ਕੁਛ ਕੁ ਪ੍ਰਭੂ ਭਗਤੀ ਦੀ ਸਮਾ ਜਲਾ ਕੇ ਬੈਠੇ ਨੇ, ਭਾਵੇਂ ਇਸ ਤਰ੍ਹਾਂ ਦੇ ਪ੍ਰਬੰਧਕਾਂ, ਪ੍ਰਚਾਰਕਾਂ, ਸਾਧੂਆਂ ਦਾ ਅੱਜ ਤਕ ਸਮਾਜ ਵਿਚ ਕੋਈ ਵਿਸ਼ੇਸ਼ ਅਸਰ ਨਹੀਂ ਹੈ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਕਿਉਂਕਿ ਥੋੜੀ ਜਿਹੀ ਵੀ ਰੱਬੀ ਰਸ ਦੀ ਚਾਹ ਰੱਖਣ ਵਾਲੇ ਦੇ ਅੰਦਰ ਛੁਪੇ ਰਹਿਣ ਦੀ ਚਾਹ ਬਣ ਜਾਂਦੀ ਹੈ। ਉਹ ਪਿੱਛੇ ਹਟਦਾ ਹੈ, ਪਿੱਛੇ ਬੈਠਦਾ ਹੈ; ਉਹ ਪਿੱਛੇ ਹੀ ਰਹਿੰਦਾ ਹੈ, ਉਸ ਦਾ ਅੱਗੇ ਚੱਲਣ ਦਾ ਸੌਂਕ ਨਹੀਂ ਰਹਿ ਜਾਂਦਾ। ਪਰ ਹੁਣ ਸਮਾਂ ਆ ਗਿਆ ਹੈ, ਠੀਕ ਹੈ ਅਹੰਕਾਰ ਨੂੰ ਪਿੱਛੇ ਹੀ ਰੱਖਣਾ ਹੈ, ਪਰ ਹੁਣ ਤਾਂ ਪਰਉਪਕਾਰ ਨੂੰ ਅੱਗੇ ਰੱਖਣਾ ਪਏਗਾ ਤਾਂ ਹੀ ਇਸ ਵੱਡੀ ਕ੍ਰਾਂਤੀ ਨੂੰ ਮੰਜਲੇ ਮਕਸੂਦ ਤਕ ਪਹੁੰਚਾ ਸਕਾਂਗੇ। ਐਸੇ ਰਸਿਕ, ਪ੍ਰਚਾਰਕ, ਗ੍ਰੰਥੀ, ਗਾਗੀ ਅੰਤ ਐਸੇ ਹੀ ਉਸਾਰੂ ਰੁਚੀਆਂ ਦੇ ਮਾਲਕ, ਪ੍ਰਬੰਧਕ, ਅੰਤ ਐਸੇ ਹੀ ਰੱਬੀ ਜੀਵੜੇ, ਸਾਧੂਆਂ ਵਿਚੋਂ—ਪ੍ਰਥਮ, ਇਨ੍ਹਾਂ ਦਾ ਸੰਗਠਨ ਬਣਾਇਆ ਜਾਏ ਅੰਤ ਫਿਰ ਹਰ ਸ਼ਹਿਰ ਵਿਚ ਉਹ ਹਿਰਦੇ ਲੱਭੇ ਜਾਣ, ਜੋ ਸੂਝ-ਬੂਝ ਵੀ ਰੱਖਦੇ ਨੇ, ਸੌਂਕ ਵੀ ਰੱਖਦੇ ਨੇ, ਲਗਨ ਵੀ ਰੱਖਦੇ ਨੇ ਅੰਤ ਆਪਣੀ ਜ਼ਿੰਦਗੀ ਵੀ ਅਰਪਨ ਕਰ ਸਕਦੇ ਨੇ। ਉਨ੍ਹਾਂ ਨੂੰ ਵੀ ਸਾਥ ਲੈ ਕੇ ਮਸ਼ਾਲ ਬਣ ਕੇ ਚੱਲਣਾ ਚਾਹੀਦਾ ਹੈ ਤਾਂਕਿ ਅਸੀਂ ਵਧ ਚੜ੍ਹ ਕੇ ਇਸ ਉਸਾਰੂ ਕੰਮ ਨੂੰ ਕਰ ਸਕੀਏ। ਇਹ ਲਹਿਰ ਜਦ ਬਹੁਤਾਤ ਵਿਚ ਆਪਣਾ ਰੂਪ ਧਾਰਨ ਕਰ ਜਾਏ ਤਾਂ ਸਾਰੇ ਗੁਰਦਵਾਰੇ ਇਸ ਲਹਿਰ ਦੇ ਹਵਾਲੇ ਕੀਤੇ ਜਾਣ, ਫਿਰ ਇਕ ਕੇਂਦਰੀ ਅਸਥਾਨ ਬਣਾਇਆ ਜਾਵੇ, ਅੰਤ ਉਸ ਦਾ ਮੁਖੀਆ ਏਵੇਂ ਹੋਵੇ ਜਿਵੇਂ ਕਿ ਰੋਮ (Rome) ਦਾ ਪੋਪ। ਫਿਰ ਮੈਂ ਸਮਝਾਂਗਾ ਕਿ ਗੁਰਦਵਾਰਿਆਂ ਦੀ ਗੋਲਕ ਅਸੀਂ ਗਾਰੀਬ ਦੇ ਮੂੰਹ ਦੀ ਤਰੜ ਕਰ ਦਿੱਤੀ ਹੈ ਤੇ ਪ੍ਰਚਾਰ ਦੀ ਲਹਿਰ ਅਭਿਆਸੀਆਂ ਦੀ ਤਰੜ। ਤੋਂ ਗਾਰੀਬ ਸਿਖ ਬਣਦਾ ਜਾਏਗਾ ਅੰਤ ਅਭਿਆਸੀ ਪ੍ਰਭੂ ਨਾਲ ਜੁੜਦੇ ਜਾਣਗੇ। ਇਸ ਤਰ੍ਹਾਂ ਕਰਕੇ ਜਗਤ ਨੂੰ ਦੱਸ ਸਕਾਂਗੇ ਕਿ ਗਾਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਗਾਰੀਬ ਦਾ ਮੂੰਹ ਜਦ ਗੁਰੂ ਦੀ ਗੋਲਕ ਦੇਖੇਗਾ ਤਾਂ ਉਸ ਦਾ ਧਿਆਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ

ਨਾਲ ਜੁੜੇਗਾ। ਇਸ ਤਰੀਕੇ ਨਾਲ ਪਹਿਲੇ ਦੇਸ਼ ਤੇ ਫਿਰ ਵਿਦੇਸ਼ਾਂ ਦੀ ਤਰੱਫ਼ ਧਿਆਨ ਦੇ ਕੇ ਅਸੀਂ ਉਸ ਮਾਹੌਲ ਨੂੰ ਜਨਮ ਦੇਣਾ ਹੈ, ਜਿਥੇ ਹਰ ਪਾਸੇ ਖਾਲਸਾ ਹੀ ਖਾਲਸਾ ਹੋਵੇ।

ਹੁਣ ਧੋਖੇ ਵਿਚ ਨਹੀਂ ਰਹਿਣਾ। ਗਾਲਬਨ 50 ਤੋਂ ਵੀ ਵੱਧ ਸਾਲਾਂ ਤੋਂ ਰਾਜਨੀਤਕ ਸਾਨੂੰ ਧੋਖਾ ਦੇ ਰਹੇ ਨੇ। ਕਿਧਰੇ ਗਰੀਬੀ ਹਟਾਉਣ ਦੇ ਨਾਮ 'ਤੇ ਆਪਣੇ ਸੁਆਰਬ ਪੂਰੇ ਕਰਦੇ ਨੇ, ਅਰਬਾਂ ਖਰਬਾਂ ਦੇ ਮਾਲਕ ਬਣਦੇ ਨੇ, ਕਿਧਰੇ ਸੇਵਾ ਕਰਨ ਦਾ ਨਾਅਰਾ ਲਾ ਕੇ ਦੇਸ਼ ਨੂੰ ਲੁੱਟਦੇ ਨੇ। ਜਾਲਸਾਜ਼ਾਂ ਦੇ ਇਸ ਰਾਜਨੀਤਕ ਜੀਵਨ ਨੇ ਦੱਸ ਦਿੱਤਾ ਹੈ ਕਿ 50 ਸਾਲਾਂ ਤੋਂ ਇਹ ਲੁਟੇਰੇ ਦੇਸ਼ ਨੂੰ ਲੁੱਟਦੇ ਰਹੇ ਨੇ। ਵਿਦੇਸ਼ੀ ਲੁਟੇਰੇ, ਠੀਕ ਹੈ, ਸੈਂਕੜੇ ਸਾਲਾਂ ਤੋਂ ਦੇਸ਼ ਨੂੰ ਲੁੱਟਦੇ ਰਹੇ; ਮੁਗਲ ਆਏ, ਮੰਗੋਲ ਆਏ, ਈਰਾਨੀ ਆਏ, ਅਫਗਾਨੀ ਆਏ, ਅਰਬੀਅਨ ਆਏ, ਡੱਚ ਆਏ, ਪੁਰਤਗੇਜ਼ ਆਏ, ਫੈਂਚ ਆਏ ਅੰਤ ਅੰਗਰੇਜ਼ ਆਏ ਅੰਤ ਖੂਬ ਲੁੱਟਿਆ, ਪਰ ਉਨ੍ਹਾਂ ਲੁਟੇਰਿਆਂ ਨਾਲੋਂ ਇਨ੍ਹਾਂ ਲੁਟੇਰਿਆਂ ਨੇ ਤਾਂ ਹੱਦ ਹੀ ਕਰ ਦਿੱਤੀ। ਚਿੱਟੇ ਕੱਪੜੇ ਪਾ, ਦੇਵਤਿਆਂ ਵਾਲਾ ਰੂਪ ਧਾਰ, ਸ਼ੈਤਾਨੀ ਕੰਮ ਕਰਦੇ ਰਹੇ। ਹਰ ਨਾਜਾਇਜ਼ ਢੰਗ ਨਾਲ ਦੇਸ਼ ਨੂੰ ਲੁੱਟਣ ਦਾ ਉਪਰਾਲਾ ਕਰਦੇ ਹੀ ਰਹੇ ਅੰਤ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਰਹੇ, ਜਾਤ ਦੇ ਨਾਂ 'ਤੇ, ਪ੍ਰਾਤ ਦੇ ਨਾਂ 'ਤੇ, ਭਾਸ਼ਾ ਦੇ ਨਾਮ 'ਤੇ। ਏਕਤਾ ਦੀਆਂ ਭਾਵਨਾਵਾਂ ਜੋ ਅੰਗਰੇਜ਼ਾਂ ਤੇ ਮੁਗਲਾਂ ਦੇ ਸਮੇਂ ਤੋਂ ਸਨ, ਇਨ੍ਹਾਂ ਨੇ ਖੇਤ੍ਰੀ ਖੇਤ੍ਰੀ ਕਰ ਦਿੱਤੀਆਂ, ਸਿਰਫ਼ ਆਪਣੇ ਆਰਥਕ ਲਾਭ ਲਈ। ਹੁਣ ਦੇਸ਼ਵਾਸੀਆਂ ਨੂੰ ਹੋਰ ਇਨ੍ਹਾਂ ਲੁਟੇਰਿਆਂ ਦੇ ਹੱਥ ਨਹੀਂ ਚੜ੍ਹਨਾ ਚਾਹੀਦਾ, ਤਰਕਸ਼ੀਲ ਅੰਤ ਸਿਆਣੇ ਮਨੁੱਖ ਨੂੰ ਹੀ ਸਮਰਥਨ ਦੇਣਾ ਚਾਹੀਦਾ ਹੈ, ਅਸੀਂ ਬਹੁਤ ਠੱਗੇ ਜਾ ਚੁੱਕੇ ਹਾਂ। 70 ਸਾਲ ਤੋਂ ਵੀ ਵੱਧ ਗੁਰਦਵਾਰਿਆਂ ਦੇ ਪ੍ਰਬੰਧਕ ਇਕ ਤਰੀਕੇ ਨਾਲ ਗੁਰੂ ਦੀ ਗੋਲਕ ਹੀ ਲੁੱਟ ਰਹੇ ਨੇ। ਕਿਧਰੇ ਇਸ ਗੋਲਕ ਨੂੰ ਇਲੈਕਸ਼ਨਾਂ 'ਤੇ ਖਰਚ ਕਰਨਾ, ਕਿਧਰੇ ਆਪਣੀ ਰਾਜਨੀਤਕ ਸ਼ਾਨ ਬਣਾਉਣ ਲਈ ਖਰਚ ਕਰਨਾ ਅੰਤ ਜੋ ਪ੍ਰਬੰਧਕ ਸੰਪੰਨ ਹੈ ਤਾਂ ਸਮੁੱਚੇ ਗੁਰਦਵਾਰੇ ਨੂੰ ਆਪਣੀ ਰਾਜਨੀਤਕ ਅਹਿਮੀਅਤ ਵਧਾਉਣ ਲਈ ਵਰਤਣਾ, ਇਹੀ ਕੁਝ ਚੱਲ ਰਿਹਾ ਹੈ; 70 ਤੋਂ ਵੀ ਵੱਧ ਸਾਲਾਂ ਤੋਂ ਸਿਖ ਕੰਮ ਧੋਖਾ ਖਾ ਰਹੀ ਹੈ। ਹੁਣ ਸਾਵਧਾਨ ਹੋਣਾ ਚਾਹੀਦਾ ਹੈ, ਇਨ੍ਹਾਂ ਦਾ ਅਸਲੀ ਚਿਹਨਾ ਸਾਹਮਣੇ ਆ ਗਿਆ ਹੈ, ਹੁਣ ਕੋਈ ਛੁਪੀ ਹੋਈ ਗੱਲ ਨਹੀਂ ਰਹੀ। ਮੈਂ 40-45 ਸਾਲ ਪ੍ਰਚਾਰ ਦੀ ਜ਼ਿੰਦਗੀ ਦੀ ਬਿਨਾਅ 'ਤੇ ਕਹਿ ਸਕਦਾ ਹਾਂ ਕਿ ਇਹ ਸੁਆਰਬੀ ਮਨੁੱਖ ਹੀ ਗੁਰਦਵਾਰਿਆਂ ਨੂੰ ਚਲਾਉਂਦੇ ਆਏ ਨੇ। ਪ੍ਰਚਾਰਕ ਸੋਣੀ ਨੂੰ ਮੈਂ ਇਸ ਵਾਸਤੇ ਕਸਰਵਾਰ ਨਹੀਂ ਮੰਨਦਾ, ਕਿਉਂਕਿ ਉਹ ਮਾਤਹਿਤ ਨੇ, ਸਟੇਜ ਤਾਂ ਪ੍ਰਬੰਧਕਾਂ ਕੌਲ ਹੈ। ਅਗਰ

ਕੁਛ ਵੀ ਇਨ੍ਹਾਂ ਨੂੰ ਆਖੋ, ਜਿਸ ਨਾਲ ਇਨ੍ਹਾਂ ਦਾ ਧੋਖਾ ਉਜਾਗਰ ਹੁੰਦਾ ਜਾਪੇ, ਇਨ੍ਹਾਂ ਦਾ ਅਹੰਕਾਰ ਪ੍ਰਗਟ ਹੁੰਦਾ ਹੋਵੇ, ਇਹ ਉਨ੍ਹਾਂ ਦਾ ਬੋਗੀਆ ਬਿਸਤਰਾ ਚੁਕਵਾ ਦਿੰਦੇ ਨੇ। 24 ਘੰਟਿਆਂ ਦੇ ਨੋਟਿਸ ਵਿਚ ਮੈਂ ਬੜੇ ਬੜੇ ਮਹਾਨ ਪ੍ਰਚਾਰਕ, ਗ੍ਰੰਥੀ, ਜਥੇਦਾਰ ਨਿਕਲਦੇ ਦੇਖੇ ਨੇ। ਇਸ ਵਾਸਤੇ ਕਸਰਵਾਰ ਹੁਦਿਆਂ ਹੋਇਆਂ ਵੀ ਇਤਨਾ ਕਸਰਵਾਰ ਮੈਂ ਪ੍ਰਚਾਰਕ, ਗ੍ਰੰਥੀ ਤੇ ਰਾਗੀਆਂ ਨੂੰ ਨਹੀਂ ਮੰਨਦਾ, ਸਿਰਫ਼ ਇਸ ਵਾਸਤੇ ਨਹੀਂ ਕਿ ਮੈਂ ਉਨ੍ਹਾਂ ਦੀ ਸ੍ਰੇਣੀ ਵਿਚੋਂ ਹਾਂ, ਬਲਕਿ ਇਕ ਸੱਚਾਈ ਪੇਸ਼ ਕਰ ਰਿਹਾ ਹਾਂ ਕਿਉਂਕਿ ਇਹ ਤਾਂ ਬੌਸ ਨੇ, ਮਾਲਿਕ ਨੇ, ਪ੍ਰਚਾਰਕ ਤਾਂ ਸਿਰਫ਼ ਮੁਲਾਜ਼ਮ ਨੇ, ਪ੍ਰਚਾਰਕ ਦੀ ਅਹਿਮੀਅਤ ਹੀ ਕੀ ਹੈ ਕਿ ਉਹ ਮਾਲਕ ਤੋਂ ਉਲਟ ਚੱਲੇ। ਹੋਇਆ ਕੀ ਕਿ ਸਿਰਫ਼ ਮੁਲਾਜ਼ਮਤ ਜਹਿਨੀਅਤ ਵਾਲੇ ਮਨੁੱਖ ਹੀ ਗ੍ਰੰਥੀ ਤੇ ਰਾਗੀ ਸ੍ਰੇਣੀ ਵਿਚ ਆਏ, ਜਿਸ ਕਾਰਨ ਗੁਰਮਤਿ ਦਾ ਪ੍ਰਚਾਰ ਠੱਪ ਹੋ ਕੇ ਰਹਿ ਗਿਆ। ਕੀਰਤਨ ਫਿਲਮੀ ਧੁਨਾਂ ਜਾਂ ਕੰਮ-ਚਲਾਉਂ ਧੁਨਾਂ ਦੇ ਆਲੇ-ਦੁਆਲੇ ਰਹਿ ਗਿਆ। ਸੰਗਤ ਦੀ ਸਰੋਤ ਬਹੁਤ ਨੀਵੀਂ ਰਹਿ ਗਈ।

ਅਰਥ-ਸਾਸਤ੍ਰ ਦਾ ਇਕ ਨਿਯਮ ਹੈ ਕਿ ਜਿਸ ਚੀਜ਼ ਦੀ ਮਾਰਕਿਟ ਵਿਚ ਲੋੜ ਨਾ ਹੋਵੇ, ਉਹ ਵਸਤੂ ਮਾਰਕਿਟ ਵਿਚੋਂ ਨਿਕਲ ਜਾਂਦੀ ਹੈ ਅੰਤ ਜਿਸ ਦੀ ਲੋੜ ਹੋਵੇ, ਉਸ ਦੀ ਪੂਰਤੀ ਕਰਨ ਲਈ ਕੋਈ ਨਾ ਕੋਈ ਆ ਹੀ ਜਾਂਦਾ ਹੈ। ਗੁਰਮਤਿ ਦਾ ਇਹ ਬਿਲਾਸ ਦੇਖਣ ਵਿਚ ਆਇਆ ਹੈ ਕਿ ਸੱਚਾਈ ਅਸਲੀਅਤ ਵਿਚ ਨਦਾਰਦ ਹੋ ਗਈ ਹੈ, ਕਿਉਂਕਿ ਇਸ ਦੇ ਗਾਹਕ ਨਹੀਂ ਰਹੇ ਅੰਤ ਇਸ ਦੀ ਪੂਰਤੀ ਕਰਨ ਵਾਲੇ ਇਕ ਪਾਸੇ ਹੋ ਗਏ। ਮਾਹੌਲ ਹੀ ਇਕ ਐਸਾ ਬਣ ਗਿਆ ਹੈ ਕਿ ਬਾਨਦਾਨੀ ਮਨੁੱਖ ਅੰਤ ਕੌਮੀ ਜਜ਼ਬੇ ਰੱਖਣ ਵਾਲੇ ਮਨੁੱਖ ਖਾਮੋਸ਼ ਹੋ ਕੇ ਇਕ ਪਾਸੇ ਬੈਠ ਗਏ ਤੇ ਜਪ ਤਪ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪਏ। ਉਪਜੀਵਕਾ ਚਲਾ ਕੇ ਆਪਣਾ ਜੀਵਨ ਬਿਤਾਉਂਦੇ ਰਹੇ, ਜਿਸ ਕਾਰਨ ਇਨ੍ਹਾਂ ਸੁਆਰਬੀ ਪ੍ਰਬੰਧਕਾਂ ਦੇ ਹੱਥ ਰੋਜ਼ ਰੋਜ਼ ਮਜ਼ਬੂਤ ਹੁੰਦੇ ਗਏ ਅੰਤ ਅੱਜ ਇਹ ਇਤਨੇ ਮਜ਼ਬੂਤ ਨੇ, ਮੇਰਾ ਅੰਦਾਜ਼ਾ ਹੈ ਕਿ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲੱਗਿਆਂ ਜੋ ਖੂਨ-ਖਰਾਬਾ ਹੋਇਆ ਸੀ, ਸ਼ਾਇਦ ਉਸ ਤੋਂ ਹਜ਼ਾਰਾਂ ਗੁਣਾਂ ਇਹ ਪ੍ਰਬੰਧਕ ਖੂਨ-ਖਰਾਬਾ ਕਰਨ, ਕਿਉਂਕਿ ਇਨ੍ਹਾਂ ਦੇ ਹੱਥ ਨਨਕਾਣਾ ਸਾਹਿਬ ਦੇ ਮਹੰਤ ਨਾਰਾਇਣ ਦਾਸ ਤੋਂ ਜ਼ਿਆਦਾ ਮਜ਼ਬੂਤ ਨੇ, ਇਹ ਜ਼ਿਆਦਾ ਤਾਕਤਵਰ ਹਨ। ਇਹ ਤਰ੍ਹਾਂ ਤਰ੍ਹਾਂ ਦੇਸ਼ ਉਸ ਪ੍ਰਚਾਰਕ 'ਤੇ ਲਾਉਣਗੇ, ਉਸ ਗ੍ਰੰਥੀ ਤੇ ਰਾਗੀ 'ਤੇ ਲਾਉਣਗੇ, ਜੋ ਅਣਖੀਲਾ ਹੋਵੇ, ਗੁਰਮਤਿ ਉਸਾਗੀ ਦਾ ਜਜ਼ਬਾ ਰੱਖਦਾ ਹੋਵੇ ਅੰਤ ਉਸ ਨੂੰ ਦਿੱਤ ਪਿਆ ਹੋਵੇ ਕਿ ਪ੍ਰਬੰਧਕੀ ਢਾਂਚਾ ਗਲਤ ਹੈ। ਤੋਂ ਸਾਰਾ ਪ੍ਰਬੰਧਕੀ

ਦਾਂਚਾ ਇਸ ਪ੍ਰਚਾਰਕ ਸ੍ਰੋਣੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ। ਅਕਸਰ ਦੁਨੀਆ ਵਿਚ ਜਦ ਵੀ ਕ੍ਰਾਂਤੀਆਂ ਹੋਈਆਂ ਨੇ ਇਸੇ ਢੰਗ ਨਾਲ ਹੋਈਆਂ ਨੇ। ਸੋ ਉਹ ਸੱਜਣ, ਜੋ ਉਸਾਰੂ ਜਜ਼ਬੇ ਰੱਖਦੇ ਹਨ, ਪਹਿਲਾਂ ਪ੍ਰਬੰਧਕਾਂ ਦੀ ਚੋਟ ਸਹਾਰਨ ਦਾ ਹਿਰਦਾ ਬਣਾ ਲੈਣ, ਕਿਉਂਕਿ ਉਨ੍ਹਾਂ ਨੇ ਭਿਅੰਕਰ ਇਲਜ਼ਾਮ ਲਗਾਉਣੇ ਨੇ ਔਰ ਭਿਅੰਕਰ ਰੁਕਾਵਟਾਂ ਖੜੀਆਂ ਕਰਨੀਆਂ ਨੇ। ਇਥੇ ਤਾਂ ਚੱਟਾਨਾਂ ਵਰਗੇ ਹਿਰਦੇ, ਉਨ੍ਹਾਂ ਚੱਟਾਨਾਂ ਦੇ ਅੱਗੇ ਖੜੇ ਕਰਨੇ ਪੈਣਗੇ, ਤਾਂ ਹੀ ਕਾਮਯਾਬੀ ਹਾਸਲ ਹੋ ਸਕੇਗੀ। ਵਿਚਾਰਕਾਂ ਦੀ ਦੁਨੀਆ ਵਿਚ ਐਸਾ ਵੀ ਆਖਿਆ ਜਾਂਦਾ ਹੈ ਕਿ ਇਕ ਵੱਡੀ ਬੁਗਾਈ ਨੂੰ ਬਚਾਉਣ ਲਈ ਛੋਟੀ ਬੁਗਾਈ ਚੁਣ ਲੈਣੀ ਚੰਗੀ ਹੈ। ਠੀਕ ਹੈ, ਉਹ ਜਿਥੇ ਜਿਥੇ ਖੂਨ-ਖਰਾਬੇ 'ਤੇ ਉਤਾਰੂ ਹੋਵਣ, ਅਸੀਂ ਸ਼ਾਂਤਮਈ ਢੰਗ ਨਾਲ ਪੇਸ਼ ਆਉਣਾ ਹੈ, ਕਿਉਂਕਿ ਸ਼ੁਰੂ ਸ਼ੁਰੂ ਵਿਚ ਇਹ ਉਸਾਰੂ ਜਜ਼ਬੇ ਰੱਖਣ ਵਾਲੇ ਮਨੁੱਖ ਥੋੜ੍ਹੇ ਹੋਣਗੇ, ਕਮਜ਼ੋਰ ਹੋਣਗੇ, ਪਰ ਸੱਚਾਈ ਆਪਣੇ ਆਪ ਵਿਚ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੁਦਰਤ ਦੇ ਨਿਯਮ ਉਸ ਨੂੰ ਰਸਤਾ ਦੇਣ ਲੱਗ ਪੈਂਦੇ ਨੇ, ਔਰ ਕਈ ਦਫ਼ਾ ਸੱਚ 'ਤੇ ਆਧਾਰਤ ਕ੍ਰਾਂਤੀਆਂ ਹਰ ਤਰ੍ਹਾਂ ਦੀਆਂ ਔਕੜਾਂ ਝੱਲਦੀਆਂ ਹੋਈਆਂ ਮੰਜ਼ਲੇ-ਮਕਸੂਦ ਤਕ ਪਹੁੰਚ ਜਾਂਦੀਆਂ ਨੇ। ਇਸ ਸੁਪਨੇ ਨੂੰ ਅਗਰ ਸਾਕਾਰ ਕਰਨਾ ਹੈ, ਇਸ ਕਲਪਨਾ ਨੂੰ ਯਥਾਰਥ ਦਾ ਰੂਪ ਦੇਣਾ ਹੈ ਤਾਂ ਸਿਖ ਧਰਮ, ਜਿਸ ਦੀ ਬੁਨਿਆਦ ਗੁਰੂ ਨਾਨਕ ਨੇ ਰੱਖੀ ਔਰ ਨੌਂ ਖੰਡ ਪ੍ਰਿਥਵੀ ਦਾ ਭ੍ਰਮਣ ਕਰ ਕੇ, ਜਿਸ ਧਰਮ ਦਾ, ਜਿਸ ਸੱਚਾਈ ਦਾ ਪ੍ਰਚਾਰ ਕੀਤਾ, ਅਸੀਂ ਉਸ ਨੂੰ ਮਿਟਣ ਨਹੀਂ ਦੇਣਾ, ਅਸੀਂ ਇਸ ਨੂੰ ਰੁਕਣ ਨਹੀਂ ਦੇਣਾ, ਅਸੀਂ ਇਸ ਰਾਜਨੀਤੀ ਵਿਚ ਉਸ ਨੂੰ ਫਸਣ ਨਹੀਂ ਦੇਣਾ। ਪ੍ਰਥਮ ਤਾਂ ਆਪਣੀ ਇਹ ਸੋਚਣੀ ਮੁਕੰਮਲ ਤੌਰ 'ਤੇ ਪੂਰਨ ਕਰ ਲੈਣੀ ਚਾਹੀਦੀ ਹੈ ਕਿ ਪ੍ਰਬੰਧਕ ਨਿਰੋਲ ਸ਼ੁੱਧ ਰੂਪ ਵਿਚ ਰਾਜਨੀਤਕ ਨੇ, ਇਕ ਛੀ ਸਦੀ ਨੂੰ ਛੱਡ ਕੇ; ਗ੍ਰੰਥੀ, ਰਾਗੀ, ਪ੍ਰਚਾਰਕ ਸਭ ਮੁਲਾਜ਼ਮ ਨੇ ਔਰ ਇਨ੍ਹਾਂ ਦੀਆਂ ਆਰਥਕ ਲੋੜਾਂ ਨੇ ਇਨ੍ਹਾਂ ਨੂੰ ਇਸ ਪੇਸ਼ੇ ਵਿਚ ਲਿਆਂਦਾ ਹੈ, ਗੁਰੂ ਭਗਤੀ ਕਰਕੇ ਨਹੀਂ ਆਏ ਔਰ ਗੁਰੂ ਦੀ ਲਗਨ ਕਰਕੇ ਵੀ ਨਹੀਂ ਆਏ। ਕੀਰਤਨ ਕਰਨਾ, ਕਥਾ ਕਰਨੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਹ ਕੋਈ ਉਨ੍ਹਾਂ ਦੀ ਭਗਤੀ ਨਹੀਂ ਹੈ, ਸਿਰਫ਼ ਨੌਕਰੀ ਹੈ, ਮੁਲਾਜ਼ਮਤ ਹੈ, ਇਹ ਉਨ੍ਹਾਂ ਦੇ ਤੌਰ-ਤਰੀਕਿਆਂ ਤੋਂ ਪ੍ਰਤੀਤ ਹੁੰਦਾ ਹੈ, ਸਿਰਫ਼ ਇਕ ਛੀ ਸਦੀ ਹੈ।

ਮੈਂ ਫਿਰ ਦੁਹਰਾਵਾਂ, ਮੈਂ ਪ੍ਰਚਾਰਕ ਸ੍ਰੋਣੀ ਵਿਚੋਂ ਹਾਂ ਔਰ ਸੁਭਾਵਕ, ਸੁਤੇ-ਸਿਧ ਇਸ ਲਾਈਨ ਵਿਚ ਆਇਆ ਸਾਂ। ਮੈਂ ਜ਼ਿਲ੍ਹਾ ਬੰਨ੍ਹ ਦੀ ਤਹਿਸੀਲ ਲੱਕ ਮਰਵਤ ਦੇ ਇਕ ਆਮ ਦਰਮਿਆਨੇ ਘਰਾਣੇ ਵਿਚ ਜਨਮ ਲਿਆ। ਦੇਸ਼

ਦੀ ਵੰਡ ਤੋਂ ਬਾਅਦ ਅਤਿਅੰਤ ਗਰੀਬੀ ਅਤੇ ਸੰਘਰਸ਼ ਦਾ ਜੀਵਨ ਜੀਦਿਆਂ ਹੋਇਆਂ ਮੈਂ ਪ੍ਰਚਾਰਕ ਬਣ ਗਿਆ, ਜਿਵੇਂ ਕਿਸੇ ਅੰਧੇ ਨੂੰ ਲਾਠੀ ਨਾਲ ਟਟੋਲਦਿਆਂ ਟਟੋਲਦਿਆਂ ਮੰਜ਼ਲ ਲੱਭ ਪਵੇ। ਮੇਰੇ ਸੁਪਨਿਆਂ ਵਿਚ ਵੀ ਨਹੀਂ ਸੀ ਕਿ ਮੈਂ ਪ੍ਰਚਾਰਕ ਬਣਨਾ ਹੈ। ਜਦ ਮੈਂ ਇਸ ਲਾਈਨ ਵਿਚ ਆਇਆ, ਆਰਥਕ ਲਾਭ ਦਾ ਖਾਬੋ-ਖਿਆਲ ਵੀ ਨਹੀਂ ਸੀ। ਇਕ ਉਮਰ ਛੋਟੀ ਸੀ, ਇਕ ਬਿਹੰਗਮ ਬਿਰਤੀ ਸੀ ਅਤੇ ਇਕ ਰੱਬੀ ਤੜਪ ਸੀ, ਜਿਸ ਦੀ ਮੈਂ ਤਲਾਸ਼ ਕਰ ਰਿਹਾ ਸੀ। ਪਰ ਆਰਥਕ ਅੰਕੜਾਂ ਇਤਨੀਆਂ ਸਨ ਕਿ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਮੇਰੇ ਕੋਲ ਕਿਰਾਇਆ ਵੀ ਨਹੀਂ ਸੀ ਹੁੰਦਾ, ਲੇਕਿਨ ਕਿਸੇ ਅਦਿਸ਼ ਸ਼ਕਤੀ ਦੀ ਲਗਨ ਨੇ ਮੈਨੂੰ ਚਲਾਈ ਰੱਖਿਆ। ਕਿਧਰੇ ਕਿਧਰੇ ਸੰਘਰਸ਼ ਛੋਟੇ ਰੂਪ ਵਿਚ ਹੁੰਦੇ ਰਹੇ ਔਰ ਪ੍ਰਬੰਧਕਾਂ ਦੇ ਇਲਜ਼ਾਮ ਵੀ ਮੈਂ ਸਹਾਰਦਾ ਰਿਹਾ। ਕਿਧਰੇ ਮੈਨੂੰ ਹਾਰ ਹੁੰਦੀ ਰਹੀ, ਕਿਧਰੇ ਸੰਗਤਾਂ ਦੇ ਸਹਿਯੋਗ ਨਾਲ ਸਮਤੀ ਵੀ ਮਿਲਦੀ ਰਹੀ। ਲੇਕਿਨ ਫਿਰ ਵੀ ਮੈਂ ਹਮੇਸ਼ਾ ਆਪਣੀ ਕਾਮਯਾਬੀ ਵੱਲ ਨਹੀਂ ਦੇਖਦਾ ਸੀ, ਕਿਉਂਕਿ ਵਿਆਪਕ ਪੱਧਰ 'ਤੇ ਐਸਾ ਕੁਛ ਵੀ ਨਹੀਂ ਸੀ। ਇਸ ਲਾਈਨ ਵਿਚ ਜੀਵਨ ਬਤੀਤ ਕਰਦਿਆਂ, ਠੀਕ ਹੈ, ਸੰਗਤਾਂ ਨੇ ਬਹੁਤ ਸਨਮਾਨ ਦਿੱਤਾ, ਬੜਾ ਪਿਆਰ ਦਿੱਤਾ, ਔਰ ਪ੍ਰਬੰਧਕ ਵੀ ਸਹਿਮਤ ਹੁੰਦੇ ਰਹੇ, ਪਰ ਮੈਂ ਹੁਣ ਸਮਝਦਾ ਹਾਂ ਕਿ ਮੇਰੀ ਇਸ ਕਿਤਾਬ ਦੇ ਆਉਣ ਨਾਲ ਔਰ ਮੇਰੇ ਇਸ ਤਰ੍ਹਾਂ ਦੇ ਵਕਤਵ ਅਗਰ ਸਟੇਜਾਂ 'ਤੇ ਵੀ ਆ ਗਏ ਤਾਂ ਪ੍ਰਬੰਧਕ ਮੇਰੇ ਨਾਲ ਸਹਿਮਤ ਨਹੀਂ ਹੋਣਗੇ ਤੇ ਸਨਮਾਨ ਕਰਨ ਵਾਲੇ ਅਪਮਾਨ ਕਰਨਗੇ। ਹੋ ਸਕਦਾ ਹੈ ਕਿ 10 ਫੀ ਸਦੀ ਸੰਗਤਾਂ ਵਿਚੋਂ ਵੀ ਲੋਕੀ ਮੇਰੇ ਨਾਲ ਸਹਿਮਤ ਨਾ ਹੋਵਣ, ਕਿਉਂਕਿ ਉਨ੍ਹਾਂ ਦੇ ਪ੍ਰਬੰਧਕਾਂ ਵਿਚੋਂ ਕੋਈ ਨਾ ਕੋਈ ਰਿਸਤੇਦਾਰ ਸਨਬੰਧੀ ਹੋ ਸਕਦੇ ਨੇ ਔਰ ਉਨ੍ਹਾਂ ਦੀ ਹੰਕਾਰ ਪੂਰਤੀ ਲਈ ਉਹ ਉਨ੍ਹਾਂ ਦਾ ਦਮ ਭਰਦੇ ਹੋਣ। ਲੇਕਿਨ ਫਿਰ ਵੀ ਮੈਂ ਜਿਥੇ ਤਕ ਮਹਿਸੂਸ ਕਰਦਾ ਹਾਂ, ਬਹੁ-ਗਿਣਤੀ ਵਿਚ ਸੰਗਤਾਂ ਗੁਰਮਤਿ-ਹਿਤੇਸ਼ੀ ਹੁੰਦੀਆਂ ਨੇ, ਉਨ੍ਹਾਂ ਦਾ ਗੁਰਦਵਾਰੇ ਵਿਚ ਆਉਣਾ ਸਿਰਫ਼ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਹੁੰਦਾ ਹੈ ਜਾਂ ਪ੍ਰਭੂ ਦੀ ਭਾਵਨਾ ਕਰਕੇ ਹੁੰਦਾ ਹੈ। ਦਰਅਸ਼ ਉਨ੍ਹਾਂ ਦਾ ਸੰਬੰਧ ਪ੍ਰਬੰਧਕਾਂ ਦੀ ਰਾਜਨੀਤੀ ਨਾਲ ਨਹੀਂ ਹੁੰਦਾ ਔਰ ਪ੍ਰਚਾਰਕਾਂ ਦੀ ਆਰਥਕ ਦਸ਼ਾ ਨਾਲ ਵੀ ਕੋਈ ਮਤਲਬ ਨਹੀਂ ਹੁੰਦਾ, ਉਹ ਇਕ ਇਸ ਤੋਂ ਵੱਖ ਦੁਨੀਆ ਦੇ ਮਾਲਕ ਹੁੰਦੇ ਨੇ। ਲੇਕਿਨ ਹੁਣ ਮੈਂ ਇਸ ਲੇਖਣੀ ਦੇ ਰਾਹੀਂ, ਕਿਧਰੇ ਕਿਧਰੇ ਵਕਤਵ ਦੇ ਰਾਹੀਂ ਅਪੀਲ ਕਰ ਰਿਹਾ ਹਾਂ ਔਰ ਕਰਾਂਗਾ ਕਿ ਪੂਰੀ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਨਹੀਂ ਤਾਂ ਮੇਰੀ ਇਹ ਲੇਖਣੀ, ਲੇਖਣੀ ਹੀ ਰਹਿ ਜਾਵੇਗੀ, ਮੇਰੇ ਵਕਤਵ ਸਿਰਫ਼ ਵਕਤਵ ਹੀ ਰਹਿ ਜਾਣਗੇ ਔਰ ਗੁਰਮਤਿ

ਦੀ ਇਹ ਰੂਪ-ਰੇਖਾ ਪਤਾ ਨਹੀਂ ਕੀ ਰੂਪ ਧਾਰਨ ਕਰ ਜਾਏ, ਕਿਉਂਕਿ ਹੁਣ ਗੀ ਮੈਂ ਦੇਖਦਾ ਹਾਂ ਕਿ ਇਹ ਬਦਨੁਮਾ ਰੂਪ ਧਾਰਨ ਕਰ ਗਈ ਹੈ। ਪ੍ਰਬੰਧਕ ਸਾਰੇ ਇਤਿਹਾਸਕ ਅਸਥਾਨਾਂ ਦੀ ਸ਼ਕਤੀ ਰਾਜਨੀਤਕ ਤਾਮੀਰ ਵਿਚ ਪ੍ਰਤ ਕਰ ਰਹੇ ਨੇ, ਜਦ ਕਿ ਇਸੇ ਸ਼ਕਤੀ ਨਾਲ ਸਾਰੇ ਦੇਸ਼ ਨੂੰ ਖਾਲਸਾ ਬਣਾਇਆ ਜਾ ਸਕਦਾ ਹੈ। ਬੜੀ ਗਰੀਬੀ ਹੈ ਦੇਸ਼ ਦੇ ਵਿਚ ਔਰ ਵਿਚਾਰਕ ਤਲ 'ਤੇ ਇਕ ਪੱਛਮਾਨ ਹੈ। ਗੋਲਕ ਦੀ ਸ਼ਕਤੀ ਅਤੇ ਗੁਰਬਾਣੀ ਦੀ ਸ਼ਕਤੀ ਨਾਲ ਸਾਰਿਆਂ ਨੂੰ ਗੁਰਮਤਿ ਦੇ ਮਾਰਗ 'ਤੇ ਤੌਰਿਆ ਜਾ ਸਕਦਾ ਹੈ, ਸਾਰਿਆਂ ਦਾ ਸਹਿਯੋਗ ਹਾਸਲ ਕੀਤਾ ਜਾ ਸਕਦਾ ਹੈ।

ਮੁੱਢ ਰੂਪ ਵਿਚ ਪਹਿਲੇ ਪਹਿਲ ਇਹ ਕੰਮ ਗੁਰਦਵਾਰਿਆਂ ਵਿਚੋਂ ਆਰੰਭ ਹੋਵੇਗਾ, ਫਿਰ ਗੁਰਦਵਾਰਿਆਂ ਦੀ ਚਾਰ-ਦੀਵਾਰੀ ਤੋਂ ਬਾਹਰ ਨਿਕਲ ਕੇ ਇਹ ਸੇਵਾ ਕਰਨੀ ਹੈ, ਜੈਸੇ ਕਿ ਈਸਾਈ ਜਗਤ ਕਰ ਰਿਹਾ ਹੈ। ਸਿਰਫ 200 ਮੀਲ ਦੇ ਹਜ਼ਰਤ ਈਸਾ ਦੇ ਭੂਮਣ ਨਾਲ ਇਹ ਮਜ਼ਹਬ ਅੱਜ ਸਾਰੀ ਦੁਨੀਆ ਵਿਚ ਫੈਲ ਗਿਆ ਹੈ, ਜਦ ਕਿ ਬਾਈਬਲ ਵਿਚ ਗਿਆਨ ਦੀਆਂ ਬਹੁਤ ਉੱਚੀਆਂ ਸੇਧਾਂ ਨਹੀਂ ਹਨ, ਵਿਗਿਆਨ ਸੰਬੰਧੀ ਵੀ ਜੋ ਵਿਚਾਰਾਂ ਹਨ, ਉਹ ਪੂਰੀਆਂ ਨਹੀਂ ਉਤਰਦੀਆਂ। 95 ਫੀਟ ਸਦੀ ਬਾਈਬਲ ਦੀ ਲੇਖਣੀ—ਸਮੇਂ, ਗਿਆਨ, ਵਿਗਿਆਨ 'ਤੇ ਵੀ ਪੂਰੀ ਨਹੀਂ ਉਤਰਦੀ। ਲੇਕਿਨ ਫਿਰ ਵੀ ਇਤਨਾ ਵਿਸਥਾਰ ਸਹਿਤ ਫੈਲਾਉ! ਇਹ ਸਿਰਫ ਇਸ ਵਾਸਤੇ ਕਿ ਚਰਚ ਨਿਰੋਲ ਧਾਰਮਿਕ ਮਨੁੱਖਾਂ ਦੇ ਹੱਥ ਵਿਚ ਨੇ। ਸਾਰਾ ਕੰਟਰੋਲ ਜੋ ਰੋਮ ਦਾ ਪੋਪ ਕਰਦਾ ਹੈ, ਨਿਰੋਲ ਧਾਰਮਿਕ ਮਨੁੱਖ ਹੈ। ਦੁਨੀਆ ਦੀਆਂ ਸਾਰੀਆਂ ਸਿਆਸੀ ਤਾਕਤਾਂ ਪੋਪ ਦੇ ਚਰਨਾਂ ਵਿਚ ਝੁਕਦੀਆਂ ਨੇ ਔਰ ਪਾਦਰੀਆਂ ਦਾ ਸਨਮਾਨ ਕਰਦੀਆਂ ਨੇ। ਹੈਰਾਨਗੀ ਦੀ ਗੱਲ ਹੈ ਕਿ ਪੋਪ ਜਿਸ ਮੁਲਕ ਵਿਚ ਜਾਂਦਾ ਹੈ, ਰਾਜਨੀਤਕ ਉਸ ਦੀ ਅਗਵਾਈ ਕਰਦੇ ਨੇ। ਕਿਆ ਅਸੀਂ ਗੁਰਮਤਿ ਦੀ ਐਸੀ ਰੂਪ-ਰੇਖਾ ਨਹੀਂ ਬਣਾ ਸਕਦੇ, ਜਦ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੌਰ ਤਰੀਕਾ ਇਸੇ ਤਰ੍ਹਾਂ ਦਾ ਦਿੱਤਾ ਸੀ, ਜੋ ਅੱਜ ਈਸਾਈ ਜਗਤ ਨੇ ਅਪਣਾਇਆ ਹੈ। ਦੂਰ ਨਹੀਂ ਜਾਣਾ ਚਾਹੀਦਾ, ਸਵੈਮ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਚਾਰ ਕਰਦੇ ਰਹੇ, ਪਰ ਮਸੰਦ ਜੋ ਪ੍ਰਚਾਰ ਕਰਦੇ ਰਹੇ ਜੋ ਕਿ ਪ੍ਰਬੰਧਕ ਵੀ ਸਨ, ਭ੍ਰਿਸ਼ਟ ਹੋ ਗਏ ਔਰ ਇਹ ਪ੍ਰਥਾ ਖਤਮ ਕਰਨੀ ਪਈ। ਉਦਾਸੀ ਪ੍ਰਚਾਰਕ ਸਨ, ਪ੍ਰਬੰਧਕ ਸਨ; ਨਿਰਮਲੇ ਪ੍ਰਚਾਰਕ ਸਨ, ਪ੍ਰਬੰਧਕ ਸਨ, ਉਨ੍ਹਾਂ ਦੇ ਹੁੰਦਿਆਂ ਸਾਰੇ ਪੰਜਾਬ ਵਿਚ ਹਿੰਦੂ ਘਰਾਣੇ ਵਿਚ ਇਕ ਬੱਚਾ ਸਿੰਘ ਸਜਾਇਆ ਜਾਂਦਾ ਸੀ ਔਰ ਇਸ ਤਰ੍ਹਾਂ ਸਹਿਜਧਾਰੀਆਂ ਦੀ ਗਿਣਤੀ ਵਧ ਰਹੀ ਸੀ। ਸਹਿਜਧਾਰੀ ਉਹ ਜਿਸ ਦੇ ਘਰ ਵਿਚ ਇਕ ਅੱਧ ਬੱਚਾ ਸਿੰਘ ਹੈ, ਬਾਕੀ ਕੇਸਾਧਾਰੀ ਨਹੀਂ ਹਨ। ਇਹ ਤਾਦਾਦ

ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਸਿਰਫ ਪੰਜ ਫੀਟ ਸਦੀ ਉਦਾਸੀਆਂ ਨੂੰ ਭ੍ਰਿਸ਼ਟ ਦੇਖ ਕੇ ਅਸੀਂ ਇਹ ਗੁਰਮਤਿ ਦੀ ਚਲਦੀ ਧਾਰਾ ਨੂੰ ਰੋਕਿਆ। ਚਾਹੀਦਾ ਤਾਂ ਇਹ ਸੀ ਕਿ ਇਹ ਪੰਜ ਫੀਟ ਸਦੀ ਠੀਕ ਕੀਤੇ ਜਾਂਦੇ। ਜੈਸੇ ਹੱਥ ਵਿਚ ਜਖਮ ਹੋਵੇ, ਜਖਮ ਦਾ ਇਲਾਜ ਚਾਹੀਦਾ ਹੈ, ਹੱਥ ਨੂੰ ਨਹੀਂ ਕੱਟਣਾ ਚਾਹੀਦਾ ਔਰ ਅਸੀਂ ਤਾਂ ਹੱਥ ਕੱਟ ਕੇ ਰੱਖ ਦਿੱਤਾ। ਅੰਜਾਮ ਕੀ ਹੋਇਆ ਕਿ ਪ੍ਰਬੰਧ ਸਾਡੇ ਹੱਥ ਵਿਚ ਆ ਗਿਆ, ਲੇਕਿਨ ਪ੍ਰਚਾਰ ਕਰਨ ਦੀ ਰਹ-ਰੀਤ ਸਾਡੇ ਵਿਚ ਨਹੀਂ ਸੀ। ਤੇ ਹੋਇਆ ਕੀ ਕਿ ਇਹ ਪ੍ਰਬੰਧਕੀ ਢਾਂਚਾ ਨਿਰੋਲ ਰਾਜਨੀਤਕ ਹੋ ਕੇ ਰਹਿ ਗਿਆ ਔਰ ਅੱਜ ਇਹ ਬਿਲਕੁਲ ਬਦਨੁਮਾ ਚਿਹਰਾ ਦਿਖਾਈ ਦੇ ਰਿਹਾ ਹੈ। ਜੋ ਕੁਝ ਰਾਜਨੀਤਕ ਦੁਨੀਆ ਵਿਚ ਫਸਾਦ ਹੁੰਦੇ ਨੇ, ਦੁਸ਼ਟਪੁਣਾ ਹੁੰਦਾ ਹੈ ਔਰ ਨਫਰਤ ਤੇ ਘਿਰਣਾ ਹੁੰਦੀ ਹੈ, ਉਹੀ ਕੁਝ ਅੱਜ ਗੁਰਦਵਾਰਿਆਂ ਵਿਚ ਦਿਖਾਈ ਦੇ ਰਿਹਾ ਹੈ। ਹੈਰਾਨ ਹਾਂ, ਇਕ ਗੁਰਦਵਾਰੇ ਦੀ ਦੂਜੇ ਗੁਰਦਵਾਰੇ ਨਾਲ ਨਫਰਤ! ਇਕ ਗੁਰਦਵਾਰੇ ਵਿਚ ਕੋਈ ਰਾਗੀ ਆ ਜਾਏ ਤਾਂ ਪ੍ਰਬੰਧਕ ਕਹਿੰਦੇ ਨੇ ਕਿ ਦੂਸਰੇ ਗੁਰਦਵਾਰੇ ਵਿਚ ਨਹੀਂ ਜਾਣਾ। ਇਹ ਤਾਂ ਮੈਂ ਵਿਦੇਸ਼ਾਂ ਵਿਚ ਖਾਸ ਤੌਰ 'ਤੇ ਦੇਖਦਾ ਰਿਹਾ ਹਾਂ—ਸਿਰਫ ਸਾਡੇ ਗੁਰਦਵਾਰੇ, ਸਾਡਾ ਗੁਰਦਵਾਰਾ, ਇਹ ਤਾਂ ਸਾਡੀ ਪਾਰਟੀ—ਨਿਰੋਲ ਗੰਦੀ ਰਾਜਨੀਤੀ ਸਾਹਮਣੇ ਆ ਰਹੀ ਹੈ। ਰਾਗੀ ਤਾਂ ਮੁਲਾਜ਼ਮ ਹੈ, ਮਾਤਰਿਤ ਹੈ, ਕਮਜ਼ੋਰ ਹੈ ਤੇ ਲਾਚਾਰ ਹੈ। ਇਕ ਤਾਂ ਉਸ ਦੀਆਂ ਆਰਥਕ ਲੋੜਾਂ, ਦੂਜੇ ਗੁਰਮਤਿ ਉਸਾਰੂ ਰੁਚੀਆਂ ਦਾ ਨਾ ਹੋਣਾ, ਪ੍ਰਬੰਧਕਾਂ ਦੇ ਰਾਜਨੀਤਕ ਸੁਭਾਉ ਵਿਚ ਹੋਰ ਵਾਧਾ ਕਰਦਾ ਹੈ ਔਰ ਇਹ ਰੋਜ਼-ਬ-ਰੋਜ਼ ਵਧਦਾ ਜਾ ਰਿਹਾ ਹੈ। ਅਗਰ ਵਕਤ ਸਿਰ ਹੁਣੇ ਇਸ ਦੀ ਰੋਕਥਾਮ ਨਾ ਕੀਤੀ ਗਈ ਤਾਂ ਥੋੜ੍ਹਾ ਬਹੁਤੀ ਜੋ ਕਿਧਰੇ ਕਿਧਰੇ ਗੁਰਮਤਿ ਦੀ ਰੌਸ਼ਨੀ ਪ੍ਰਗਟ ਹੋ ਰਹੀ ਹੈ, ਇਸ 'ਤੇ ਵੀ ਇਹ ਬੱਦਲੀਆਂ ਦੀ ਤਰ੍ਹਾਂ ਛਾ ਜਾਣਗੇ, ਕਿਉਂਕਿ ਇਹ ਪਹਿਲੇ ਹੀ ਕਾਲੀਆਂ ਘਟਾਵਾਂ ਬਣ ਕੇ ਛਾਏ ਹੋਏ ਨੇ ਔਰ ਇਹ ਥੋੜ੍ਹੀ ਬਹੁਤ ਰੌਸ਼ਨੀ ਨੂੰ ਵੀ ਮੱਧਮ ਕਰ ਸਕਦੇ ਨੇ।

ਕ੍ਰਾਂਤੀ ਦੀ ਰੂਪ-ਰੇਖਾ ਨਿਰੋਲ ਧਾਰਮਿਕ ਹੋਵੇ, ਇਸ ਦੇ ਲਈ ਸਵੈਮ ਧਾਰਮਿਕ ਹੋਣਾ ਬੜਾ ਲਾਜ਼ਮੀ ਹੈ। ਜਪ ਤਪ ਕਰਦਿਆਂ ਥੋੜ੍ਹੀ ਬਹੁਤ ਰੱਬੀ ਰਸ ਦੀ ਝਲਕ ਮਿਲੇ, ਮਨ ਦੀ ਇਕਾਗਰਤਾ ਹੋਵੇ, ਰੂਹਾਨੀਅਤ ਦਾ ਆਨੰਦ ਆਉਣਾ ਆਰੰਭ ਹੋਵੇ, ਤਾਂ ਹੀ ਇਸ ਕ੍ਰਾਂਤੀ ਦੀ ਲਹਿਰ ਵਿਚ ਸ਼ਾਮਲ ਹੋਣਾ ਚਾਹੀਦਾ ਹੈ; ਦੂਸ਼ਰਿਆਂ ਲਈ ਇਸ ਵਿਚ ਆਉਣਾ ਯੋਗ ਨਹੀਂ ਹੈ, ਨਹੀਂ ਤਾਂ ਫਿਰ ਜੋ ਭ੍ਰਿਸ਼ਟਪੁਣਾ ਰਾਜਨੀਤਕ ਦੁਨੀਆ ਵਿਚ ਹੈ, ਇਥੇ ਵੀ ਪੈਦਾ ਹੋ ਜਾਏਗਾ। ਅਭਿਆਸੀ ਮਨੁੱਖ ਹੀ ਅਭਿਆਸੀ ਨੂੰ ਸਮਝ ਸਕਦਾ ਹੈ, ਨਾਮ-ਗਸਿਕ ਨੂੰ ਨਾਮ-ਗਸਿਕ ਸਮਝ ਸਕਦਾ ਹੈ। ਜੈਸੇ ਇਕ ਬੱਚਾ ਜਵਾਨ ਨੂੰ ਨਹੀਂ ਸਮਝ ਸਕਦਾ

ਪਰ ਜਵਾਨ ਤਾਂ ਜਵਾਨ ਨੂੰ ਸਮਝ ਸਕਦਾ ਹੈ; ਜੈਸੇ ਇਕ ਜਵਾਨ ਤਾਂ ਬੁਢੇਪੇ ਨੂੰ ਨਹੀਂ ਸਮਝ ਸਕਦਾ, ਪਰ ਇਕ ਬੁੱਢਾ ਤਾਂ ਬੁਢੇਪੇ ਨੂੰ ਸਮਝ ਸਕਦਾ ਹੈ, ਇਸੇ ਤਰ੍ਹਾਂ ਨਾਮ-ਅਭਿਆਸੀ, ਨਾਮ-ਅਭਿਆਸੀ ਨੂੰ ਸਮਝ ਸਕਦਾ ਹੈ; ਰਸਿਕ ਪੁਰਸ਼ ਰੂਹਾਨੀ ਬਲ ਰੱਖਣ ਵਾਲਾ, ਮਨ ਦੀ ਇਕਾਗਰਤਾ ਰੱਖਣ ਵਾਲਾ ਮਨੁੱਖ ਇਸ ਤਰ੍ਹਾਂ ਦੇ ਮਨੁੱਖ ਨੂੰ ਸਮਝ ਸਕਦਾ ਹੈ। ਐਸੇ ਪੁਰਸ਼ਾਂ ਦਾ ਪ੍ਰਥਮ ਰੂਪ ਵਿਚ ਸੰਗਠਨ ਚਾਹੀਦਾ ਹੈ, ਅੰਗ ਵਾਕਈ ਇਹ ਸੰਗਠਤ ਹੋ ਗਏ ਤਾਂ ਕਿਉਂਤੀ ਲਾਜ਼ਮੀ ਮੰਜ਼ਲੇ ਮਕਸੂਦ 'ਤੇ ਪਹੁੰਚ ਜਾਏਗੀ। ਬਦਕਿਸਮਤੀ ਇਹ ਹੈ ਕਿ ਦੁਸ਼ਟ ਸੰਗਠਤ ਨੇ, ਸੱਜਣ ਸੰਗਠਤ ਨਹੀਂ; ਰਾਜਨੀਤਕ ਸੰਗਠਤ ਨੇ, ਨਾਮ-ਰਸਿਕ ਸੰਗਠਤ ਨਹੀਂ। ਰਾਜਨੀਤਕ ਇਸ ਵਾਸਤੇ ਸੰਗਠਤ ਹੈ ਕਿ ਉਹ ਆਪਣੀ ਮੰਜ਼ਲੇ-ਮਕਸੂਦ 'ਤੇ ਪਹੁੰਚਣ ਲਈ ਉਸੇ ਤਰ੍ਹਾਂ ਦੀ ਬਿਰਤੀ ਦੇ ਮਨੁੱਖਾਂ ਦਾ ਆਸਰਾ ਚਾਹੁੰਦਾ ਹੈ, ਅੰਗ ਜਿਹੜਾ ਆਸਰਾ ਬਣਦਾ ਹੈ, ਉਹ ਵੀ ਉਸੇ ਮੰਜ਼ਲ ਦਾ ਮੁਤਲਾਸੀ ਹੈ। ਸੋ, ਸੰਗਠਤ ਨੇ ਇਹ ਲੋਗ। ਲੇਕਿਨ ਨਾਮ-ਅਭਿਆਸੀ ਨੂੰ, ਨਾਮ-ਰਸਿਕ ਨੂੰ ਜਦੋਂ ਰਸ ਮਿਲਣਾ ਆਰੰਭ ਹੋ ਜਾਂਦਾ ਹੈ ਤਾਂ ਉਹ ਸੰਗਠਤ ਨਹੀਂ ਹੁੰਦਾ, ਸਗੋਂ ਗੁੰਮਨਾਮ ਹੋ ਜਾਂਦਾ ਹੈ, ਛੁਪ ਜਾਂਦਾ ਹੈ, ਅੰਗ ਐਸਾ ਹੋਣਾ ਸੁਭਾਵਕ ਹੀ ਹੁੰਦਾ ਹੈ। ਪਰ ਜਿਥੇ ਕੌਮ ਦਾ ਸਵਾਲ ਹੋਵੇ, ਗੁਰੂ ਨਾਨਕ ਦੇ ਬਗੀਚੇ ਗੁਰਮਤਿ ਦਾ ਸਵਾਲ ਹੋਵੇ, ਉਥੇ ਨਾਮ-ਅਭਿਆਸੀਆਂ ਨੂੰ ਸੰਗਠਤ ਹੋਣਾ ਚਾਹੀਦਾ ਹੈ, ਰਸਿਕ ਪੁਰਸ਼ਾਂ ਨੂੰ ਸੰਗਠਤ ਹੋਣਾ ਚਾਹੀਦਾ ਹੈ ਤਾਂਕਿ ਅਸੀਂ ਇਸ ਕਿਉਂਤੀ ਨੂੰ ਪਾਯਾ-ਏ-ਤਕਮੀਲ ਤਕ ਲੈ ਜਾ ਸਕੀਏ। ਸਾਰੇ ਗੁਰਦਵਾਰੇ ਨਿਰੋਲ ਨਾਮ-ਅਭਿਆਸੀ ਚਲਾਉਣ। ਇਨ੍ਹਾਂ ਦਾ ਬਾਕਾਇਦਾ, ਜੋ ਕੇਂਦਰੀ ਅਸਥਾਨ ਹੋਵੇ, ਉਸ ਦਾ ਮੁਖੀਆ ਪੋਪ ਤੋਂ ਵੀ ਉੱਚੀ ਹਸਤੀ ਰੱਖਦਾ ਹੋਵੇ ਅੰਗ ਉਸ ਕੋਲ ਪਵਿੱਤਰਤਾ ਹੋਵੇ, ਰੱਬੀ ਰਸ ਦੀ ਧਾਰਾ ਹੋਵੇ, ਨਿਰਵੈਰਤਾ ਹੋਵੇ, ਪਿਆਰ ਦਾ ਭਰਿਆ ਹੋਇਆ ਹਿਰਦਾ ਹੋਵੇ ਤਾਂਕਿ ਅਸੀਂ ਇਨ੍ਹਾਂ ਗੁਰਦਵਾਰਿਆਂ ਦੇ ਆਸਰੇ ਦੇਸ਼ ਤੇ ਵਿਦੇਸ਼ ਨੂੰ ਗੁਰਮਤਿ ਦੀ ਵਗਦੀ ਇਸ ਗਿਆਨ ਗੰਗਾ ਵਿਚ ਇਸ਼ਨਾਨ ਕਰਾ ਕੇ ਪਵਿੱਤਰ ਕਰ ਸਕੀਏ, ਨਾਮ ਦਾ ਇਹ ਅੰਮ੍ਰਿਤ-ਰਸ ਹਰ ਇਕ ਦੀ ਜਿੰਦਗੀ ਵਿਚ ਉਡੇਲ ਸਕੀਏ, ਹਰ ਇਕ ਦਾ ਸਹੀ ਢੰਗ ਨਾਲ ਮਾਰਗ-ਦਰਸ਼ਨ ਕਰ ਸਕੀਏ ਅੰਗ ਇਹ ਜੋ ਇਕ ਸੁਪਨਾ ਹੈ ਕਿ ਸੱਤਾ ਸਤਿਵਾਦੀ ਦੇ ਹੱਥ ਵਿਚ ਹੋਵੇ ਤਾਂਕਿ ਕੋਈ ਆਕੀ ਨਾ ਹੋਵੇ, ਦੁਖੀ ਨਾ ਹੋਵੇ, ਉਸਨੂੰ ਸਾਕਾਰ ਕਰ ਸਕੀਏ। 'ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।' ਜਦੋਂ ਕੋਈ ਖਾਲਸਾ ਹੀ ਨਹੀਂ ਹੈ, ਰਾਜ ਆ ਵੀ ਗਿਆ, ਲੋਕੀ ਆਕੀ ਰਹਿਣਗੇ ਅੰਗ ਬੇਇਨਸਾਫ਼ੀਆਂ ਚੱਲਦੀਆਂ ਰਹਿਣਗੀਆਂ। ਖਾਲਸਾ, ਖਾਲਿਸ ਤਾਂ ਹੀ ਹੋ ਸਕਦਾ ਹੈ ਜੇ ਉਹ ਨਾਮ-ਅਭਿਆਸੀ ਹੋਵੇ, ਜੇ ਨਿਰਵੈਰਤਾ ਦੇ ਜਜ਼ਬਿਆਂ ਵਿਚ ਡੱਬਿਆ ਹੋਇਆ ਹੋਵੇ।

## 7. ਖਾਲਿਸ—ਪ੍ਰੇਮ ਤੋਂ ਬਿਨਾਂ ਮਨੁੱਖ ਖਾਲਿਸ ਹੋ ਗੀ ਨਹੀਂ ਸਕਦਾ

ਜਿਸ ਨਾਲ ਪ੍ਰੇਮ ਹੋਵੇ, ਉਸ ਤੋਂ ਸਦਾ ਸਦਕੇ ਹੋਣ ਨੂੰ ਜੀਅ ਕਰਦਾ ਹੈ। ਜਿਸ ਨਾਲ ਪ੍ਰੇਮ ਹੋਵੇ, ਮਨੁੱਖ ਉਸ ਨਾਲ ਵਧੀਕੀ ਨਹੀਂ ਕਰ ਸਕਦਾ, ਉਸ ਨੂੰ ਧੋਖਾ ਨਹੀਂ ਦੇ ਸਕਦਾ, ਉਸ ਨੂੰ ਤਾਂ ਸਦਾ ਕੁਛ ਨਾ ਕੁਛ ਦੇਣ ਨੂੰ ਹੀ ਜੀਅ ਕਰਦਾ ਹੈ, ਪਰ ਜਿਸ ਨਾਲ ਨਫਰਤ, ਘਿਰਣਾ ਤੇ ਦੁਸ਼ਮਣੀ ਹੋਵੇ, ਉਸ ਦਾ ਸਭ ਕੁਛ ਖੋ ਲੈਣ ਨੂੰ ਜੀਅ ਕਰਦਾ ਹੈ। ਉਸ ਦਾ ਨਾਮ ਨਿਸ਼ਾਨ ਹੀ ਮਿਟ ਜਾਵੇ, ਐਸੇ ਉਪਰਾਲੇ ਕਰਦਾ ਹੈ। ਜਿਤਨੀ ਮਿਕਦਾਰ ਦੇ ਵਿਚ ਮਨੁੱਖ ਦੇ ਅੰਦਰ ਨਫਰਤ, ਘਿਰਣਾ ਤੇ ਦੁਸ਼ਮਣੀ ਹੁੰਦੀ ਹੈ, ਉਤਨਾ ਹੀ ਉਸ ਦਾ ਸੈਤਾਨੀ ਰੂਪ ਉਜਾਗਰ ਹੁੰਦਾ ਹੈ ਤੇ ਜਿਤਨਾ ਜਿਸ ਨਾਲ ਪ੍ਰੇਮ ਹੁੰਦਾ ਹੈ, ਉਤਨਾ ਉਸ ਤਲ 'ਤੇ ਭਗਵਾਨ ਰੂਪ ਹੋ ਕੇ ਪ੍ਰਗਟ ਹੁੰਦਾ ਹੈ। ਭਗਵਾਨ ਦੇ ਮੰਦਰਾਂ ਦੇ ਸੰਚਾਲਕ ਸੈਤਾਨ ਨਹੀਂ ਹੋਣੇ ਚਾਹੀਏ, ਨਹੀਂ ਤਾਂ ਭਗਵਾਨ ਦੇ ਮੰਦਰ ਸੈਤਾਨ ਦੇ ਹੀ ਅਖਾੜੇ ਬਣ ਕੇ ਰਹਿ ਜਾਣਗੇ।

## 8. ਗੁਰਦਵਾਰਿਆਂ ਦੀ ਰੂਪ-ਰੇਖਾ

ਪਹਿਲੇ ਪਹਿਲ ਇਤਿਹਾਸਕ ਅਸਥਾਨ ਹੀ ਗੁਰਦਵਾਰੇ ਬਣੇ। ਸਿੱਖੀ ਦੇ ਵਧਦੇ ਸਰੂਪ ਨਾਲ, ਲੋੜ ਅਨੁਸਾਰ, ਗੁਰਦਵਾਰਿਆਂ ਦੀ ਰੂਪ-ਰੇਖਾ ਬਣਦੀ ਗਈ। ਦੇਸ਼ ਵਿਚ ਤੇ ਕੁਛ ਵਿਦੇਸ਼ਾਂ ਵਿਚ ਕਈ ਇਤਿਹਾਸਕ ਤੇ ਗੈਰ-ਇਤਿਹਾਸਕ ਗੁਰਦਵਾਰੇ ਹਨ। ਸਿਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਭ੍ਰਮਣ ਸਮੁੱਚੇ ਦੇਸ਼ ਤੇ ਵਿਦੇਸ਼ਾਂ ਦਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਸਾਹਿਬ ਵਿਚ ਹੋਇਆ ਪਰ ਤਾਮੀਰੀ ਕੰਮ ਆਪ ਜੀ ਨੇ ਪੰਜਾਬ ਵਿਚ ਕੀਤੇ। ਜੇਤੀ ਜੇਤਿ ਸਮਾਏ ਮਹਾਰਾਸ਼ਟਰ ਦੇ ਸ਼ਿਹਰ ਨਾਦੇੜ ਵਿਚ। ਇਸ ਤਰ੍ਹਾਂ ਦੇਸ਼ ਦੇ ਭਿੰਨ ਭਿੰਨ ਪ੍ਰਾਂਤਾਂ ਵਿਚ ਆਪ ਜੀ ਦੇ ਇਤਿਹਾਸਕ ਅਸਥਾਨ ਹਨ। ਛੇਵੇਂ ਪਾਤਿਸ਼ਾਹ ਤੇ ਨੌਵੇਂ ਪਾਤਿਸ਼ਾਹ ਦੇ ਅਸਥਾਨ ਵੀ ਵਿਆਪਕ ਪੱਧਰ 'ਤੇ ਹਨ। ਸਿਖ ਕੌਮ ਧਾਰਮਿਕ ਵਿਰਾਸਤ ਵੱਲ ਧਨਾਚਾਰੀ ਹੈ। ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਆਸਰੇ ਦੇਸ਼ ਵਿਦੇਸ਼ੀ ਵਿਚ ਸਿੱਖੀ ਦਾ ਦਾਇਰਾ ਫੈਲਾਇਆ ਜਾ ਸਕਦਾ ਸੀ, ਪਰ ਅਫਸੋਸ ਕਿ ਜਿਥੇ ਜਿਥੇ ਇਹ ਇਤਿਹਾਸਕ ਅਸਥਾਨ ਹਨ, ਸਿੱਖੀ ਉਥੇ ਵੀ ਨਹੀਂ ਵਧਾਈ ਜਾ ਸਕੀ, ਕਿਉਂਕਿ ਇਹ ਅਸਥਾਨ ਇਸ ਤਰ੍ਹਾਂ ਦੀ ਸੋਚਣੀ ਤੇ ਲਗਨ ਵਾਲਿਆਂ ਦੇ ਹੱਥ ਵਿਚ ਨਹੀਂ ਹਨ।

ਲੋੜ ਅਨੁਸਾਰ ਜਿਥੇ ਜਿਥੇ ਗੁਰਦਵਾਰੇ ਬਣਾਏ ਗਏ, ਉਨ੍ਹਾਂ ਵਿਚੋਂ ਜਿਸ ਦੀ ਕੁਰਸੀ ਖੁੱਸ ਗਈ, ਉਸ ਨੇ ਲੋੜ ਦੇ ਨਾ ਹੁੰਦਿਆਂ ਹੋਇਆ ਵੀ ਦੂਸਰਾ

ਗੁਰਦਵਾਰਾ ਖੜਾ ਕਰ ਦਿੱਤਾ। ਇਕ ਅੰਦਾਜ਼ੇ ਮੁਤਾਬਕ 20 ਫੁੰਸੀ ਸਦੀ ਅਜਿਹੇ ਗੁਰਦਵਾਰੇ ਹਨ, ਜੋ ਸਿਰਫ਼ ਆਪਣੀ ਕੁਰਸੀ ਕਾਇਮ ਰੱਖਣ ਲਈ ਹੀ ਬਣਾਏ ਗਏ ਹਨ। ਇਸ ਤਰ੍ਹਾਂ ਇਕ ਗੁਰਦੁਆਰਾ ਦੂਸਰੇ ਦੀ ਵਿਰੋਧਤਾ ਵਿਚ ਖੜਾ ਹੋ ਗਿਆ। ਪ੍ਰੇਮ ਦੇ ਮੰਦਰ ਆਪਸੀ ਵਿਰੋਧਤਾ ਲਈ ਵਰਤੇ ਜਾਣ ਲੱਗ ਪਏ। ਭਾਵੇਂ ਕੁਛ ਗੁਰਦਵਾਰੇ ਪ੍ਰੇਮੀ ਤੇ ਰਸਿਕ ਪੁਰਸ਼ਾਂ ਨੇ ਬਣਾਏ ਹਨ ਤਾਂਕਿ ਆਪਸੀ ਵੈਰ ਵਿਰੋਧ ਤੋਂ ਹਟ ਕੇ, ਗੁਰਬਾਣੀ ਦਾ ਅੰਮ੍ਰਿਤ-ਰਸ ਮਾਣਿਆ ਜਾ ਸਕੇ, ਪਰ ਇਹ ਸਿਰਫ਼ ਨਾਮ-ਮਾੜ ਹੀ ਹਨ, ਵਿਆਪਕ ਪੱਧਰ 'ਤੇ ਕੋਈ ਤਾਮੀਰੀ ਕੰਮ ਨਹੀਂ ਹੋ ਰਿਹਾ। ਹੁਣ ਤਾਂ ਇਨਕਲਾਬੀ ਨਾਅਰਾ ਲਾ ਕੇ, ਸਾਰੇ ਇਤਿਹਾਸਕ ਤੇ ਗੈਰ-ਇਤਿਹਾਸਕ ਅਸਥਾਨ ਰੰਗ-ਰੱਤੜੇ, ਦੂਰ-ਦ੍ਰਿਸ਼ਟ, ਸਮ-ਦ੍ਰਿਸ਼ਟ ਤੇ ਪ੍ਰਚਾਰਕ ਰੁਚੀਆਂ ਰੱਖਣ ਵਾਲਿਆਂ ਦੇ ਹੱਥ ਹੋ ਜਾਣੇ ਚਾਹੀਦੇ ਨੇ।

ਜਿਤਨਾ ਉਤਲੇ ਰੂਪ ਵਿਚ ਅਸੀਂ ਇਹ ਗਾਉਂਦੇ ਹਾਂ ਕਿ 'ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,' ਉਤਨਾ ਹੀ ਅਸੀਂ ਉਤਲੇ ਅਰਥਾਂ ਦੀ ਪਕੜ ਕਰਦੇ ਹਾਂ ਜਦ ਕਿ ਲੋੜ ਹੈ ਗਹਿਰਾਈ ਵਿਚ ਜਾਣ ਦੀ। ਤੋਂ ਜੋ ਪ੍ਰੇਮ ਦੀ ਮੂਰਤੀ ਹੋ ਗਿਆ ਉਸ ਦੇ ਕਿਤ-ਕਰਮਾਂ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚਦੀ, ਪੂਰਨ ਪ੍ਰੇਮੀ ਸਦਾ ਨਿਰਪੱਖ ਹੁੰਦਾ ਹੈ ਅੰਤ ਉਸ ਦੇ ਰਾਹੀਂ ਹਰ ਪਾਸੇ ਅਮਨ ਚੈਨ, ਸ਼ਾਂਤੀ ਦਾ ਮਾਹੌਲ ਬਣਦਾ ਹੈ, ਪਰ ਇਹ ਪ੍ਰਬੰਧਕੀ ਢਾਂਚਾ ਜੋ ਗੁਰਦਵਾਰਿਆਂ ਦੀ ਸ਼ਕਤੀ ਵਰਤ ਕੇ ਸੱਤਾਪਾਗੀ ਹੋਣਾ ਚਾਹੁੰਦਾ ਹੈ, ਇਹ ਤਾਂ ਗੁਰਦਵਾਰਿਆਂ ਵਿਚ ਵੀ ਸ਼ਾਂਤੀ ਨਹੀਂ ਰੱਖ ਸਕਿਆ।

ਕੌਮ ਦੀ ਬਣਤੁਰ ਦੇ ਸਮੇਂ ਦੇਸ਼ ਜਰਵਾਣਿਆਂ ਦੇ ਹੱਥ ਸੀ। ਮਜ਼ਬੂਰਨ ਹੋਰ ਵਸੀਲਾ ਨਾ ਹੋਣ ਕਰਕੇ ਅਸੀਂ ਗੁਰਦਵਾਰਿਆਂ ਵਿਚ ਰਾਜਨੀਤੀ ਕਰਦੇ ਰਹੇ। ਪਰ ਇਹ ਰਾਜਨੀਤੀ ਉਹ ਸੱਜਣ ਕਰਦੇ ਸਨ ਜੋ ਸਵੈਮ ਸੱਤਾ ਦੀ ਭੁੱਖ ਨਹੀਂ ਰੱਖਦੇ ਸਨ, ਜਿਸ ਕਰਕੇ ਗੁਰਦਵਾਰਿਆਂ ਵਿਚ ਭਗਤੀ-ਰਸ ਬਣਿਆ ਹੋਇਆ ਸੀ। ਅੱਜ ਦਾ ਮਾਹੌਲ ਤਾਂ ਇਹ ਹੈ ਕਿ ਅਸੀਂ ਹਰ ਤਰ੍ਹਾਂ ਦੀ ਲੜਾਈ ਤੇ ਖੂਨ-ਖਰਾਬਾ ਗੁਰਦਵਾਰੇ ਹੀ ਕਰਦੇ ਹਾਂ, ਜਿਸ ਨਾਲ ਅਧਿਆਤਮਕ ਵਾਤਾਵਰਣ ਦੂਸ਼ਿਤ ਹੋਇਆ ਹੈ। ਜਿਨ੍ਹਾਂ ਨੇ ਗੁਰਦਵਾਰਿਆਂ ਵਿਚ ਗੁਰਬਾਣੀ ਰਸ ਨਹੀਂ ਰਹਿਣ ਦਿੱਤਾ, ਉਹ ਬਾਹਰ ਸੰਸਾਰ ਵਿਚ ਇਸ ਦਾ ਕੀ ਵਿਸਥਾਰ ਕਰ ਸਕਣਗੇ। ਅਸੀਂ ਰਾਜਨੀਤਕ ਪ੍ਰਚਾਰ ਪ੍ਰਸਾਰ ਲਈ ਗੁਰਦਵਾਰਿਆਂ ਤੋਂ ਬਾਹਰ ਅਸਥਾਨ ਬਣਾ ਸਕਦੇ ਹਾਂ, ਅੰਤ ਉਨ੍ਹਾਂ ਅਸਥਾਨਾਂ ਦੇ ਰਾਹੀਂ ਰਾਜਨੀਤਕ ਲਹਿਰ ਚਲਾ ਸਕਦੇ ਹਾਂ। ਹੁਣੇ ਵਕਤ ਹੈ, ਅਗਰ ਐਸਾ ਨਾ ਕੀਤਾ ਗਿਆ ਤਾਂ ਸਾਡੇ ਪਾਵਨ ਪਵਿੱਤਰ ਅਸਥਾਨ ਤੇ ਤਖਤ, ਆਤਮਕ ਰਸੀਆਂ ਦੀ ਥਾਂ ਝੂਠੇ ਫਰੇਬੀ ਰਾਜਨੀਤਕ ਪੈਦਾ ਕਰਨਗੇ। ਅੰਤ ਦੂਰੋਂ ਵੇਖ ਕੇ ਗੁਰਦਵਾਰਿਆਂ

ਬਾਰੇ ਜਗਤ ਦੀ ਰੂਪ-ਰੇਖਾ ਨਹੀਂ ਬਣੇਗੀ। ਗੁਰਦਵਾਰੇ ਤਾਂ ਪ੍ਰੇਮ ਦੇ ਸਾਗਰ ਹਨ; ਇਸ ਵਿਚ ਗਿਆਨ ਧਿਆਨ ਦਾ ਮਹਾਨ ਅੰਮ੍ਰਿਤ ਹੈ, ਜਿਸ ਨਾਲ ਅਸੀਂ ਸਾਰੇ ਜਗਤ ਨੂੰ ਆਤਮ-ਰਸ ਨਾਲ ਸਰਸ਼ਾਰ ਕਰ ਸਕਦੇ ਹਾਂ। ਮਿੱਥੇ ਇਹ ਕਹਿੰਦੀ ਹੈ ਕਿ ਦਾਨਵ ਤੇ ਦੇਵਤਿਆਂ ਨੇ ਖੀਰ ਸਾਗਰ ਦਾ ਮੰਬਨ ਕੀਤਾ ਤਾਂ ਅੰਮ੍ਰਿਤ ਦਾ ਕੁੰਭ ਨਿਕਲਿਆ, ਜਿਸ ਨਾਲ ਅੱਧੇ ਤੋਂ ਵੀ ਘੱਟ ਵਰਗ (ਦੇਵਤੇ) ਦੀ ਤ੍ਰਿਪਤੀ ਹੋਈ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਖੁਦ ਹੀ ਅੰਮ੍ਰਿਤ ਦੇ ਸਾਗਰ ਹਨ, ਪਰ ਅਫਸੋਸ ਕਿ ਇਹ ਪ੍ਰਬੰਧਕੀ ਢਾਂਚਾ ਇਕ ਚੁੱਲ੍ਹ ਵੀ ਅੰਮ੍ਰਿਤ ਨਹੀਂ ਛਕ ਸਕਿਆ, ਖੁਦ ਦਿਸ਼ਾਹੀਣ ਹੋ ਕੇ ਸਾਰੀ ਕੌਮ ਨੂੰ ਦਿਸ਼ਾਹੀਣ ਕੀਤਾ ਹੋਇਆ ਹੈ। ਸੰਤ ਸਿਪਾਹੀ ਦੀ ਥਾਂ ਕੌਮ ਦਾ ਭਿਆਨਕ ਰੂਪ ਪੇਸ਼ ਕੀਤਾ ਹੈ, ਇਤਿਥਾਰ ਕਰਨ ਦੀ ਥਾਂ 'ਤੇ ਅਗਲਾ ਡਰ ਜਾਂਦਾ ਹੈ।

ਤੈ ਕਾਹੁ ਕਉ ਦੇਤ ਨਹਿ ਨਹਿ ਤੈ ਮਾਨਤ ਆਨ ॥ (ਪੰਨਾ 1427)

ਵਾਲੀ ਰੂਪ-ਰੇਖਾ ਤਾਂ ਸੁਪਨਾ ਹੀ ਹੋ ਗਈ ਹੈ। ਜਿਵੇਂ ਮਸੰਦਾਂ ਦੇ ਹੰਕਾਰ ਨੇ ਉਨ੍ਹਾਂ ਦੇ ਅੰਦਰ ਗੁਰੂ ਹੋਣ ਦਾ ਦਾਅਵਾ ਕੀਤਾ ਸੀ, ਇਵੇਂ ਹੀ ਅਜੋਕਾ ਪ੍ਰਬੰਧਕੀ ਢਾਂਚਾ ਆਪਣੇ ਆਪ ਨੂੰ ਉੱਚਾ ਤੇ ਮਹਾਨ ਸਮਝ ਕੇ ਸਿਖ ਸੰਗਤ ਦੀ ਹੋਂਦ ਤੋਂ ਇਨਕਾਰ ਕਰਦਾ ਹੈ ਤੇ ਸੰਗਤਾਂ ਨੂੰ ਸਿਰਫ਼ ਤਖਤ ਤਕ ਪਹੁੰਚਣ ਦਾ ਵਸੀਲਾ ਸਮਝਦਾ ਹੈ।

ਹੁਣ ਤਾਂ ਬੋਲ ਕੇ, ਲਿਖ ਕੇ, ਐਸਾ ਵਾਤਾਵਰਣ ਪੈਦਾ ਕਰਨਾ ਚਾਹੀਦਾ ਹੈ ਕਿ ਅਸੀਂ ਨਵੇਂ ਨਿਜ਼ਾਮ ਨੂੰ ਸੁਸ਼ੋਭਤ ਕਰ ਸਕੀਏ। ਮੈਂ ਬੋਲ ਕੇ ਅੰਤ ਇਸ ਲੇਖਣੀ ਦੁਆਰਾ ਪਹਿਲ ਕਰ ਦਿੱਤੀ ਹੈ, ਰਸਿਕ ਨਾਮ-ਅਭਿਆਸੀ ਤੇ ਕੌਮੀ ਦਰਦ ਰੱਖਣ ਵਾਲੇ ਅੱਗੇ ਆ ਕੇ ਇਸ ਵਿਚਾਰਧਾਰਾ ਨੂੰ ਪ੍ਰਬਲ ਕਰਨ ਵਿਚ ਸਹਾਈ ਹੋਵਣ। ਕਮਜ਼ੋਰ ਸੂਤ 'ਦੇ ਧਾਰਿਆਂ ਨਾਲ ਤਲਵਾਰ ਦੀ ਧਾਰ ਨੂੰ ਮੌਝਿਆ ਨਹੀਂ ਜਾ ਸਕਦਾ। ਗਲਤ ਹੱਥ ਅਗਰ ਸ਼ਕਤੀਸ਼ਾਲੀ ਹਨ ਤਾਂ ਸਹੀ ਹੱਥਾਂ ਨੂੰ ਵੀ ਬਲਵਾਨ ਹੋਣਾ ਚਾਹੀਦਾ ਹੈ, ਤਾਂ ਹੀ ਗਲਤ ਹੱਥਾਂ ਨੂੰ ਰੋਕਿਆ ਜਾ ਸਕਦਾ ਹੈ।

## 9. ਪਸਤੀ ਵਿਚ ਜਾ ਰਿਹਾ ਕੌਮੀ ਰੂਪ

ਸਿਖ ਨੂੰ ਸਿੱਖੀ ਸਰੂਪ 'ਤੇ ਗੋਰਵ ਕਰਨ ਦੀ ਥਾਂ ਹੀਣਤਾ ਭਾਵ ਹੋਇਆ ਹੈ। ਇਸ ਦਾ ਕੁਛ ਕਾਰਨ ਤਾਂ ਮਾਦਾਪਸਤੀ ਦਾ ਵਧ ਜਾਣਾ ਹੈ, ਪਰ ਬਹੁਤਾ ਕਾਰਨ ਗੁਰਦਵਾਰਿਆਂ ਤੋਂ ਸੇਧ ਨਾ ਮਿਲਣਾ ਹੈ। ਅਹੰਕਾਰ, ਲੋਭ ਤੇ ਰਾਜਨੀਤਕ ਸੁਆਰਬ 'ਤੇ ਖੜਾ ਪ੍ਰਬੰਧਕੀ ਢਾਂਚਾ ਸੇਧ ਨਹੀਂ ਦੇ ਸਕਦਾ। ਇਸ

ਢਾਂਚੇ ਦੇ ਅਧੀਨ ਕੰਮ ਕਰ ਰਹੀ ਪ੍ਰਚਾਰਕ ਸ਼੍ਰੇਣੀ ਸੁਤੰਤਰ ਸੋਚ ਖੋ ਚੁੱਕੀ ਹੈ। ਇਸ ਢਾਂਚੇ ਤੋਂ ਗੁਰਮਤਿ ਪ੍ਰਚਾਰ ਦੀ ਉਮੀਦ ਰੱਖਣੀ ਰੇਤ 'ਚੋਂ ਤੇਲ ਕੱਢਣ ਦਾ ਵਿਅਰਥ ਉਪਰਾਲਾ ਹੈ। ਜੇਕਰ ਇਕ ਅੱਧ ਪ੍ਰਬੰਧਕ ਜਾਂ ਪ੍ਰਚਾਰਕ, ਗੁਰਬਾਣੀ ਦਾ ਰਸ ਤੇ ਗੁਰਮਤਿ-ਉਸਾਰੂ ਰੁਚੀਆਂ ਰੱਖਦਾ ਹੈ ਤਾਂ ਉਹ ਵੀ ਪ੍ਰਬਲ ਰੂਪ ਵਿਚ ਅੱਗੇ ਆਉਣ ਦਾ ਹੌਸਲਾ ਨਹੀਂ ਕਰਦਾ। ਹੁਣ ਤਾਂ ਸਾਨੂੰ ਬਹੁਤ ਛੇਤੀ ਇਸ ਗੁਰਮਤਿ ਸੁਧਾਰ ਲਹਿਰ ਦੀ ਅਗਵਾਈ ਹੇਠ ਅੱਗੇ ਆਉਣਾ ਚਾਹੀਦਾ ਹੈ ਤਾਂ ਜੁ ਵਕਤ ਸਿਰ ਗੁਰਮਤਿ ਦੀ ਰੂਪ-ਰੇਖਾ ਬਣਾਈ ਜਾ ਸਕੇ। ਜਦ ਬੀਮਾਰ ਦਮ ਤੋੜ੍ਹ ਜਾਏ ਤਾਂ ਕੀਮਤੀ ਤੋਂ ਕੀਮਤੀ ਦਵਾਈ ਵੀ ਭੁੱਛ ਹੈ ਅੰਤ ਵੈਦ ਦੀ ਸਿਆਣਪ ਵਿਅਰਥ ਹੈ। ਦੇਸ਼ ਵਿਦੇਸ਼ ਵਿਚ ਦਮ ਤੋੜ੍ਹਦੀ ਇਸ ਸਿੱਖੀ ਦੀ ਸਾਰ ਛੇਤੀ ਲੈਣੀ ਚਾਹੀਦੀ ਹੈ। ਸਿਖ ਦੇਸ਼ ਵਿਚ ਆਪਣੀ ਪੱਗੀ ਪਹਿਚਾਣ ਨਹੀਂ ਦੇ ਸਕਿਆ ਅੰਤ ਵਿਦੇਸ਼ ਵਿਚ ਵੀ ਇਹ ਅਣਜਾਣਿਆ ਹੈ। ਸਰਧਾ ਭਾਵਨਾ ਦੇ ਵੇਗ ਜੋ ਸੰਗਤਾਂ ਵਿਚ ਕਿਧਰੇ ਕਿਧਰੇ ਦਿਖਾਈ ਦੇਂਦੇ ਹਨ, ਉਹ ਦਿਸ਼ਾਹੀਣ ਚੱਲ ਰਹੇ ਹਨ। ਅਨਮਤੀਏ ਇਨ੍ਹਾਂ ਧਾਰਾਵਾਂ ਨੂੰ ਆਪਣੀ ਆਪਣੀ ਮਤਿ ਦੀ ਡਾਪੜੀ ਦੀ ਤਰ੍ਹਾਂ ਮੌਜ ਲੈਂਦੇ ਹਨ ਅੰਤ ਪਰਮਾਤਮ-ਸਾਗਰ ਤੋਂ ਵਾਂਝੇ ਕਰ ਦਿੰਦੇ ਹਨ। ਰਾਧਾ ਸਵਾਮੀ, ਅਖੰਤੀ ਨਿਰੰਕਾਰੀ ਤੇ ਕੁਛ ਹੋਰ ਅਨਮਤੀਏ ਘੁਣ ਦੀ ਤਰ੍ਹਾਂ ਲੱਗੇ ਹੋਏ ਹਨ ਤੇ ਸਿੱਖੀ ਸਰੂਪ ਨੂੰ ਅੰਦਰੋਂ ਖੋਖਲਾ ਕਰੀ ਜਾਂਦੇ ਹਨ। ਇਸ ਦਾ ਮੂਲ ਕਾਰਨ ਸਿਰਫ ਇਕੋ ਹੀ ਹੈ—ਪ੍ਰਬੰਧਕੀ ਢਾਂਚੇ ਦਾ ਰਾਜਨੀਤਕ ਹੋਣਾ ਤੇ ਪ੍ਰਚਾਰਕ ਸ਼੍ਰੇਣੀ ਦਾ ਗੁਲਾਮ ਹੋਣਾ। ਪ੍ਰਬੰਧਕਾਂ ਦੀ ਸੋਚਣੀ ਹਰ ਵਕਤ ਆਪਣੀ ਕੁਰਸੀ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਪ੍ਰਚਾਰਕਾਂ ਦੀ ਸੋਚਣੀ ਉਪਜੀਵਕਾ ਦੀ ਹੀ ਪਰਕਰਮਾ ਕਰਦੀ ਹੈ। ਸੁਆਰਥ ਟਕਰਾਣ ਨਾਲ ਪ੍ਰਬੰਧਕਾਂ ਦਾ ਆਪਸੀ ਟਕਰਾਉ ਪੈਦਾ ਹੁੰਦਾ ਹੈ ਤੇ ਇਸੇ ਹੀ ਸੁਆਰਥ ਦੇ ਟਕਰਾਉ ਕਰਕੇ ਪ੍ਰਚਾਰਕ, ਪ੍ਰਚਾਰਕ ਦਾ ਰਸਤਾ ਰੋਕਦਾ ਹੈ। ਰਾਗੀ, ਪ੍ਰਚਾਰਕ, ਗ੍ਰੰਥੀ ਆਪਣੀ ਹੀ ਸ਼੍ਰੇਣੀ ਦੇ ਦੋਖੀ, ਵਿਰੋਧੀ ਦੇਖੇ ਗਏ ਹਨ। ਇਹ ਸਾਰਾ ਢਾਂਚਾ ਬਦਲੇ ਬਿਨਾ ਗੁਰਬਾਣੀ ਦਾ ਆਦਰਸ਼ ਤੇ ਸਿਧਾਂਤਕ ਗਿਆਨ-ਰਸ ਵੰਡਿਆ ਨਹੀਂ ਜਾ ਸਕਦਾ। ਹੇਠ ਲਿਖੀਆਂ, ਤਰਤੀਬ ਅਨੁਸਾਰ, ਵਿਚਾਰਾਂ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ :

1. ਅੱਜ ਤਕ ਪ੍ਰਚਾਰ ਦੇ ਸੰਬੰਧ ਵਿਚ ਖੋ ਚੁੱਕੀਆਂ ਧਾਰਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ।
2. ਨਿਗਮਲੇ, ਉਦਾਸੀ ਸੰਪਰਦਾਈ ਵਿਦਵਾਨ ਬਜ਼ੁਰਗ ਜੋ ਗੁੰਮਨਾਮੀ ਵਿਚ ਜੀਵਨ ਬਤੀਤ ਕਰ ਰਹੇ ਹਨ, ਉਨ੍ਹਾਂ ਨੂੰ ਸੁਧਾਰ ਲਹਿਰ ਦੇ ਮੌਢੀ ਬਣਾਇਆ ਜਾਵੇ।

3. ਜੀਵਨ ਹੰਦਾ ਚੁੱਕੇ ਜਾਂ ਸੰਸਾਰ ਦੀ ਬੇਰਸੀ ਤੋਂ ਉਦਾਸ ਹੋ ਚੁੱਕੇ ਗਿਹਸਬੀ, ਜੋ ਗੁਰਮਤਿ ਦਾ ਦਰਦ ਤੇ ਜਾਣਕਾਰੀ ਰੱਖਦੇ ਹੋਵਣ, ਇਸ ਉਸਾਰੂ ਲਹਿਰ ਵਿਚ ਸ਼ਾਮਲ ਕੀਤੇ ਜਾਣ।
4. ਉਸਾਰੂ ਰੱਚੀਆਂ ਰੱਖਣ ਵਾਲੀਆਂ, ਉਮਰ ਟੱਪ ਚੁੱਕੀਆਂ ਬੀਬੀਆਂ ਦਾ ਸਹਿਯੋਗ ਅਵੱਸ਼ ਲੈਣਾ ਚਾਹੀਦਾ ਹੈ।
5. ਸਾਧੂ ਸਮਾਜ ਵਿਚ ਜੋ ਗਹਿਰ ਗੰਭੀਰ ਤੇ ਰਸਿਕ ਪੁਰਸ਼ ਹਨ, ਉਨ੍ਹਾਂ ਨੂੰ ਸਤਿਕਾਰ ਸਹਿਤ ਇਸ ਲਹਿਰ ਵਿਚ ਸ਼ਾਮਲ ਕੀਤਾ ਜਾਵੇ।
6. ਇਸ ਸਾਰੇ ਇਕੱਠ ਵਿਚੋਂ ਇਕ ਅਜਿਹਾ ਵਿਅਕਤੀ ਮੁਖੀ ਚੁਣਨਾ ਹੈ, ਜਿਸ ਦੀ ਸ਼ਖਸੀਅਤ ਨੂੰ ਅਸੀਂ ਰੋਮ ਦੇ ਪੋਪ ਦੀ ਤਰ੍ਹਾਂ ਪੇਸ਼ ਕਰ ਸਕੀਏ।
7. ਇਸ ਉੱਚ ਹਸਤੀ ਦਾ ਨਾਮ ਅਸੀਂ ਪਰਮ ਸੇਵਕ, ਪਰਮ ਪੁਰਖ ਜਾਂ ਗੁਰੂ-ਪੱਥਰ ਪਸਿੱਧ ਕਰ ਸਕੀਏ। ਹਰ ਚਾਰ ਸਾਲ ਬਾਅਦ ਨਵੀਂ ਨਿਯੁਕਤੀ ਕੀਤੀ ਜਾਵੇ ਅੰਤ ਉਪਰੋਕਤ ਦੱਸੀਆਂ ਗਿਆਨਵਾਨ ਅਤੇ ਉੱਚ ਸ਼ਖਸੀਅਤਾਂ ਦੇ ਵੋਟਾਂ ਨਾਲ ਕੀਤੀ ਜਾਵੇ।
8. ਇਤਿਹਾਸਕ ਅਸਥਾਨਾਂ ਤੋਂ ਬਾਅਦ ਗੈਰ-ਇਤਿਹਾਸਕ ਅਸਥਾਨ ਵੀ ਉਪਰੋਕਤ ਬਣੇ ਸੰਗਠਨ ਦੇ ਅਧੀਨ ਕਰ ਦਿੱਤੇ ਜਾਣ।
9. ਮੁਖ ਅਸਥਾਨ ਤੋਂ ਬਾਅਦ ਦੂਜੇ ਅਸਥਾਨਾਂ ਦੇ ਮੁਖੀਆਂ ਨੂੰ ਵੀ ਇਸੇ ਉੱਚੇ ਨਾਮ ਨਾਲ ਜਾਣਿਆ ਜਾਵੇ, ਚਾਹੇ ਉਸ ਨੂੰ ਮਹਾਂ ਮੰਡਲੇਸ਼ਵਰ ਜਾਂ ਸੰਤ ਆਖਿਆ ਜਾਵੇ।
10. ਸਥਾਨਕ ਮੁਖੀਆਂ ਦੀ ਮਿਆਦ ਨਿਰਧਾਰਤ ਹੋਵੇ ਤਾਂਕਿ ਅਸਥਾਨ ਨਾਲ ਸੁਆਰਥ ਤੇ ਮੋਹ ਦਾ ਸੰਬੰਧ ਨਾ ਜੁੜੇ।
11. ਪੂਰਨ ਕੇਸਗੀ ਜਾਮਾ ਪਹਿਨ ਕੇ ਬੋਧੀ ਭਿਕਸ਼ੂਆਂ ਦੀ ਤਰ੍ਹਾਂ ਸੰਤ-ਸਿਧਾਹੀ ਸਾਰੀ ਦੁਨੀਆ ਵਿਚ ਭੇਜੇ ਜਾਣ। ਇਨ੍ਹਾਂ ਦਾ ਵਿਦਵਾਨ ਹੋਣਾ ਤੇ ਬਹੁ-ਭਾਸ਼ਾਵਾਂ ਨੂੰ ਜਾਣਨਾ ਜ਼ਰੂਰੀ ਹੋਵੇ। ਇਹ ਬਾਣਾ ਸਿੱਖੀ ਦੀ ਪਵਿੱਤਰ ਛਾਪ ਬਣ ਕੇ ਜਗਤ ਵਿਚ ਫੈਲੇ, ਐਸਾ ਯਤਨ ਕਰਨਾ ਚਾਹੀਦਾ ਹੈ।
12. ਇਨ੍ਹਾਂ ਬਾਣਾਧਾਰੀਆਂ ਦਾ ਪੂਰਨ ਪ੍ਰਭਾਵ ਪਵੇ ਤਾਂ ਜੁ ਐਸਾ ਬਾਣਾਧਾਰੀ ਅਸਥਾਨ ਬਣੇ, ਜੋ ਗੁਰਮਤਿ ਦੀ ਰੋਸ਼ਨੀ ਨੂੰ ਵਧਾਵੇ।
13. ਇਹ ਬਾਣਾ ਸਾਰੀ ਦੁਨੀਆ ਵਿਚ ਗੁਰੂ ਨਾਨਕ ਦੀ ਪਹਿਚਾਣ ਬਣੇ ਤਾਂਕਿ ਉਹ ਗੁਰੂ ਨਾਨਕ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਸਾਰੀ ਦੁਨੀਆ ਵਿਚ ਪਹਿਨਾਉਣ ਦਾ ਉਪਰਾਲਾ ਕਰ ਸਕਣ।

## 10. ਸ਼ਬਦੀਅਤ ਦਾ ਪ੍ਰਭਾਵ (ਵਿਅਕਤੀਗਤ ਪ੍ਰਭਾਵ)

ਅੱਜ ਤਕ ਧਾਰਮਿਕ ਇਤਿਹਾਸ ਗਵਾਹੀ ਦੇ ਰਿਹਾ ਹੈ ਕਿ ਜਦ ਵੀ ਵਿਆਪਕ ਪੱਧਰ 'ਤੇ ਮਨੁੱਖਤਾ ਧਰਮ ਦੇ ਮਾਰਗ 'ਤੇ ਚੱਲੀ ਹੈ, ਉਸ ਦੇ ਪਿੱਛੇ ਕਿਸੇ ਮਹਾਨ ਸ਼ਬਦੀਅਤ ਦਾ ਪ੍ਰਭਾਵ ਰਿਹਾ ਹੈ। ਧਾਰਮਿਕ ਰਸ ਵਿਅਕਤੀਗਤ ਹੈ। ਪ੍ਰਹਿਲਾਦ ਕੋਲ ਧਾਰਮਿਕ ਰਸ ਸੀ ਪਰ ਪਰਿਵਾਰ ਕੋਲ ਧਾਰਮਿਕ ਰਸ ਨਹੀਂ ਸੀ। ਗੁਰੂ ਘਰ ਦੀ ਅੰਸ਼ ਹੁੰਦਿਆਂ ਹੋਇਆਂ ਵੀ ਬਾਬਾ ਪ੍ਰਿਥੀ ਚੰਦ ਆਤਮਕ ਰਸ ਤੋਂ ਵਾਂਝਾ ਰਿਹਾ। ਮੀਰਾ ਪਰਿਵਾਰ ਵਿਚ ਇਕੱਲਿਆਂ ਹੀ ਧਰਮ ਦੇ ਗੀਤ ਅਲਾਪਦੀ ਰਹੀ। ਕੈਕਈ ਦੀ ਦ੍ਰਿਸ਼ਟੀ ਵਿਚ ਰਾਮ ਕੋਈ ਮਹਾਨ ਨਹੀਂ ਸੀ। ਕੰਸ ਤੇ ਦੁਰਯੋਧਨ ਵੀ ਸ੍ਰੀ ਕ੍ਰਿਸ਼ਨ ਦੀ ਮਹਿਮਾ ਤੋਂ ਵਾਂਝੇ ਹੀ ਰਹੇ। ਮੁਹੰਮਦ ਸਾਹਿਬ ਦੇ ਚਾਚਾ ਅਥਵਾ ਤਾਲਿਬ ਨੇ ਇਸਲਾਮ ਕਬੂਲ ਨਹੀਂ ਕੀਤਾ ਅਤੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਤਿਹਾਸ ਦੇ ਇਨ੍ਹਾਂ ਹਾਲਾਤ ਤੋਂ ਪਤਾ ਚੱਲਦਾ ਹੈ ਕਿ ਧਰਮ ਵਿਅਕਤੀਗਤ ਹੈ, ਇਹ ਜਬਰਨ ਕਿਸੇ ਦੀ ਝੋਲੀ ਵਿਚ ਨਹੀਂ ਪਾਇਆ ਜਾ ਸਕਦਾ। ਰਾਜਨੀਤੀ ਜਬਰ 'ਤੇ ਖੜੀ ਹੈ ਤੇ ਧਰਮ ਸਬਰ 'ਤੇ ਖੜਾ ਹੈ। ਬੁਖਾਰ ਨਾਲ ਤਪੇ ਹੋਏ ਮਨੁੱਖ ਨੂੰ ਭੋਜਨ ਦੀ ਭੁੱਖ ਨਹੀਂ ਲਗਦੀ। ਬੁਖਾਰ ਲਹਿਣ 'ਤੇ ਜਿਵੇਂ ਮਨੁੱਖ ਭੋਜਨ ਦੀ ਰੁਚੀ ਰੱਖਦਾ ਹੈ, ਇਵੇਂ ਹੀ ਸਤਿਸੰਗ ਕਰ ਕੇ ਜਦ ਵਿਕਾਰਾਂ ਦਾ ਤਾਪ ਲਹਿ ਜਾਂਦਾ ਹੈ ਤਾਂ ਮਨੁੱਖ ਭਜਨ ਕਰਨ ਨੂੰ ਤਤਪਰ ਹੁੰਦਾ ਹੈ। ਜਬਰਨ ਧਾਰਮਿਕ ਰਸ ਕਿਸੇ ਨੂੰ ਨਹੀਂ ਦਿੱਤਾ ਜਾਂਦਾ। ਅਤਿਅੰਤ ਵਿਨੈਮਤ, ਸਹਿਨਸ਼ੀਲਤਾ, ਖਿਮਾਸ਼ੀਲਤਾ ਤੇ ਪ੍ਰੇਮ ਰਸ ਨਾਲ ਭਰੇ ਹਿਰਦਿਆਂ ਤੋਂ ਹੀ ਹਮੇਸ਼ਾ ਧਰਮ ਦਾ ਪ੍ਰਚਾਰ ਹੋਇਆ ਹੈ। ਜਦ ਵੀ ਕਿਸੇ ਵਿਅਕਤੀ ਦੇ ਅੰਦਰ ਇਹ ਧਰਮ ਦਾ ਫੁੱਲ ਖਿੜਦਾ ਹੈ, ਭੌੜੇ ਆ ਹੀ ਜਾਂਦੇ ਹਨ; ਸ਼੍ਰੂਤ ਦੇ ਰੌਸ਼ਨ ਹੋਣ ਨਾਲ ਪਰਵਾਨੇ ਪਰਿਕਰਮਾ ਕਰਨ ਲੱਗ ਪੈਂਦੇ ਹਨ; ਤਿਵੇਂ ਜਦ ਵੀ ਕਿਸੇ ਹਿਰਦੇ ਵਿਚ ਧਰਮ ਦੀ ਰੌਸ਼ਨੀ ਪੈਦਾ ਹੋਈ ਹੈ, ਉਸ ਨਾਲ ਹੀ ਜਗਤ ਨੂੰ ਰੌਸ਼ਨੀ ਮਿਲੀ ਹੈ। ਬਾਬਾ ਅਤਰ ਸਿੰਘ, ਬਾਬਾ ਨਿਧਾਨ ਸਿੰਘ, ਅਕਾਲੀ ਕੌਰ ਸਿੰਘ, ਬਾਬਾ ਕਰਮ ਸਿੰਘ ਹੋਤੀ ਮਰਦਾਨ, ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਬਾਬਾ ਜਵਾਲਾ ਸਿੰਘ ਹਰਖੋਵਾਲ, ਸੰਤ ਸੰਗਤ ਸਿੰਘ ਕਮਾਲੀਆ, ਬਾਬਾ ਸੁੰਦਰ ਸਿੰਘ ਅਲੀਬੇਗ ਜੀ ਨੇ ਆਪਣੀ ਨਿੱਜੀ ਸ਼ਬਦੀਅਤ ਦਾ ਪ੍ਰਭਾਵ ਪਾ ਕੇ ਬਹੁਤ ਪ੍ਰਾਣੀਆਂ ਨੂੰ ਗੁਰਮਤਿ ਦੇ ਮਾਰਗ 'ਤੇ ਤੋਹਿਆ ਸੀ। ਸੰਤ ਭਗਤ ਸਿੰਘ ਬੰਨ੍ਹ (ਫਰੰਟੀਅਰ) ਨੇ ਤਾਂ ਮੁਸਲਮਾਨਾਂ ਨੂੰ ਵੀ ਆਪਣੇ ਚਰਨਾਂ 'ਤੇ ਝੁਕਣ ਲਈ ਮਜ਼ਬੂਰ ਕਰ ਦਿੱਤਾ ਸੀ। ਅੱਜ ਵੀ ਮੁਸਲਮਾਨ ਉਨ੍ਹਾਂ ਦੇ ਅਸਥਾਨ (ਗੁਰਦਵਾਰਾ) ਜੋ ਬੰਨ੍ਹ ਵਿਚ ਰਹਿ ਗਿਆ ਹੈ, ਸਜਦਾ ਕਰਦੇ ਹਨ।

ਬਾਬਾ ਸਾਹਿਬ ਦਿਆਲ, ਮਹੰਤ ਜਵਾਹਰ ਸਿੰਘ, ਸੰਤ ਭਾਲ ਸਿੰਘ, ਬਾਬਾ ਗੁਰਮੁਖ ਸਿੰਘ ਤੇ ਸੰਤ ਤੇਜਾ ਸਿੰਘ ਆਦਿ ਨੇ ਆਪਣੇ ਵਿਅਕਤੀਗਤ ਪ੍ਰਭਾਵ ਨਾਲ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਨਾਨਕ-ਪੰਥੀ ਬਣਾਇਆ। ਅੱਜ ਹਜ਼ਾਰਾਂ ਗੁਰਦਵਾਰੇ ਹਨ, ਹਜ਼ਾਰਾਂ ਪ੍ਰਬੰਧਕ ਕਮੇਟੀਆਂ, ਪ੍ਰਧਾਨ ਤੇ ਸਕੱਤਰ ਹਨ, ਇਨ੍ਹਾਂ ਦੇ ਅਧੀਨ ਚੱਲਣ ਵਾਲੇ ਹਜ਼ਾਰਾਂ ਪ੍ਰਚਾਰਕ, ਕੋਈ ਇਕ ਵੀ ਇਨ੍ਹਾਂ ਦੀ ਜੀਵਨੀ ਤੋਂ ਪ੍ਰਭਾਵਤ ਹੁੰਦਾ ਨਹੀਂ ਦਿੱਤਾ ਹੈ। ਸਗੋਂ ਇਨ੍ਹਾਂ ਦੀ ਆਪਣੀ ਸੰਤਾਨ ਹੀ ਪਤਿਤ ਹੁੰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤੋਂ ਤਾਂ ਰਾਜਨੀਤਕ ਹੋਣ ਦੀ ਲੋਕੀ ਪੇਰਨਾ ਲੈਂਦੇ ਹਨ। ਧਰਮ ਦੀ ਪਿਆਸ ਰੱਖਣ ਵਾਲੇ ਮਨੁੱਖ ਵੀ ਡਿੰਡੀ ਗੁਰੂਆਂ ਦੇ ਪੱਲੇ ਪੈ ਜਾਂਦੇ ਹਨ। ਇਸ ਤਰ੍ਹਾਂ ਸਿਖ ਭਟਕ ਕੇ ਰਾਧਾ ਸਵਾਮੀ ਤੇ ਅਖੰਤੀ ਨਿਰਕਾਰੀ ਤੇ ਹੋਰ ਮਨਮਤਿ ਦੇ ਦਲਦਲ ਵਿਚ ਫਸ ਜਾਂਦੇ ਹਨ।

## 11. ਰਸਿਕ ਪੁਰਸ਼ਾਂ ਦੇ ਹਵਾਲੇ ਕਰ ਦਿਉ ਸਾਰੇ ਗੁਰਦਵਾਰੇ

ਧਰਮ ਇਕ ਰਸ ਹੈ, ਅਨੰਦ ਹੈ, ਧਰਮ ਪ੍ਰਕਾਸ਼ ਹੈ, ਸਮ-ਦ੍ਰਿਸ਼ਟੀ ਤੇ ਨਿਰਵੈਰ ਭਾਵਨਾ ਹੈ। ਬੇਰਸ ਮਨੁੱਖ, ਰਸਾਂ ਦੀ ਖਾਣ ਪਰਮਾਤਮਾ ਦੇ ਰਸਾਂ ਦੀ ਵਿਚਾਰਧਾਰਾ ਕਦੇ ਨਹੀਂ ਚਲਾ ਸਕਿਆ। ਇਵੇਂ ਹੀ ਵਿਤਕਰੇਬਾਜ਼ੀ ਤੇ ਅਗਿਆਨਤਾ ਦੇ ਘੁੱਪ ਹਨੇਰੇ ਵਿਚ ਰਹਿਣ ਵਾਲਾ, ਸਮਦਿਸ਼ਟੀ ਤੇ ਧਰਮ ਪ੍ਰਕਾਸ਼ ਦਾ ਪ੍ਰਚਾਰ ਨਹੀਂ ਕਰ ਸਕੇਗਾ। 99 ਫੀ ਸਦੀ ਪ੍ਰਬੰਧਕੀ ਢਾਂਚਾ ਤੇ 90 ਫੀ ਸਦੀ ਪ੍ਰਚਾਰਕ ਢਾਂਚਾ ਦੁਨੀਆ ਦੇ ਅੰਧਗੁਬਾਰ ਨੂੰ ਦੂਰ ਨਹੀਂ ਕਰ ਸਕੇਗਾ, ਕਿਉਂਕਿ ਇਹ ਖੁਦ ਅੰਧਗੁਬਾਰ ਵਿਚ ਜੀ ਰਿਹਾ ਹੈ। ਧਰਮ ਜਿਥੇ ਵਿਅਕਤੀਗਤ ਹੈ, ਉਥੇ ਪਖੰਡ ਦਾ ਬਹੁਤ ਵੱਡੀ ਭੀੜ ਵਿਚ ਚੰਗੇ ਮਨੁੱਖ ਦੀ ਇਕ ਮਾਨਸਕ ਕਮਜ਼ੋਗੀ ਹੈ ਕਿ ਇਹ ਭੀੜ ਤੋਂ ਪ੍ਰਭਾਵਤ ਹੁੰਦਾ ਹੈ, ਜਦ ਕਿ ਮਹਾਤਮਾ ਬੁੱਧ ਦੇ ਕਬਨ ਅਨੁਸਾਰ, ਬਹੁਤ ਵੱਡੀ ਭੀੜ ਵਿਚ ਚੰਗੇ ਮਨੁੱਖ ਨਹੀਂ ਹੁੰਦੇ ਅੰਤ ਚੰਗੇ ਮਨੁੱਖਾਂ ਦੀ ਕਤਈ ਭੀੜ ਨਹੀਂ ਹੁੰਦੀ। ਧਾਰਮਿਕ ਕ੍ਰਾਂਤੀ ਹਮੇਸ਼ਾ ਵਿਅਕਤੀਗਤ ਰਹੀ ਹੈ ਅੰਤ ਪਖੰਡ ਹਮੇਸ਼ਾ ਸੰਗਠਤ ਰਿਹਾ ਹੈ, ਇਸ ਵਾਸਤੇ ਇਸ ਦਾ ਹਰ ਮਜ਼ਹਬ, ਹਰ ਦੇਸ਼ ਵਿਚ ਬੋਲ-ਬਾਲਾ ਹੈ। ਅਗਰ ਅਸੀਂ ਧਾਰਮਿਕ ਵਿਅਕਤੀਗਤ ਮਨੁੱਖਾਂ ਨੂੰ ਸੰਗਠਤ ਕਰ ਸਕੀਏ ਜਾਂ ਉਹ ਖੁਦ ਸੰਗਠਤ ਹੋਣ, ਤਾਂ ਹੀ ਪਖੰਡੀਆਂ ਦੇ ਕਬਜ਼ੇ ਤੋਂ ਗੁਰਦਵਾਰੇ ਆਜ਼ਾਦ ਕਰਵਾਏ ਜਾ ਸਕਦੇ ਹਨ। ਧਰਮ ਤਾਂ ਕੋਮਲ ਫੁੱਲ ਦੀ ਤਰ੍ਹਾਂ ਹੈ। ਫੁੱਲ ਨਾਲ ਪਖੰਡ ਦੇ ਲੋਹੇ ਨੂੰ ਕੱਟਣਾ ਕਠਨ ਹੈ। ਧਰਮ ਦਾ ਇਤਿਹਾਸ ਗਵਾਹ ਹੈ ਕਿ ਹਮੇਸ਼ਾ ਪਖੰਡ ਦੇ ਲੋਹੇ ਤੇ ਜਬਰ ਨੇ ਫੁੱਲਾਂ ਦਾ ਕੁਸ਼ਤਾ ਹੀ ਕੀਤਾ ਹੈ। ਕੋਈ ਸੂਲੀ 'ਤੇ ਲਟਕਿਆ ਹੈ, ਕੋਈ ਤੱਤੀ ਤਵੀ ਤੇ ਬੈਠਾ ਹੈ ਅੰਤ ਕਿਧਰੇ ਕੋਈ ਦੀਵਾਰਾਂ ਵਿਚ ਚਿਣ੍ਹ

ਜਾ ਰਹੇ ਹਨ, ਕਿਧਰੇ ਕੋਈ ਭਰੇ ਚੌਂਕ ਭਾਵੇਂ ਚਾਂਦਨੀ ਹੀ ਕਿਉਂ ਨਾ ਹੋਵੇ, ਜੁਲਮ ਦੇ ਅੰਧਕਾਰ ਨਾਲ ਢੱਕੇ ਜਾਂਦੇ ਹਨ, ਚਾਂਦਨੀ ਸ਼ਹਾਦਤ ਦਾ ਜਾਮ ਪੀ ਲੈਂਦੀ ਹੈ। ਇਹ ਮੈਂ ਇਸ ਵਾਸਤੇ ਲਿਖ ਰਿਹਾ ਹਾਂ ਕਿ ਲੋਹਾ ਹਜ਼ਾਰਾਂ ਸਾਲ ਪਹਿਲੇ ਵੀ ਸਖ਼ਤ ਸੀ ਤੇ ਅੱਜ ਵੀ ਸਖ਼ਤ ਹੈ। ਪੱਥਰ ਆਦਿ ਕਾਲ ਤੋਂ ਕਠੋਰ ਹੀ ਚੱਲਿਆ ਆ ਰਿਹਾ ਹੈ, ਪਰ ਛੁੱਲਾਂ ਦੀ ਸੁਹੱਪਣਤਾ ਆਦਿ ਹੈ, ਸੁਭਾਵਕ ਹੈ। ਪਖੰਡ ਹਜ਼ਾਰਾਂ ਸਾਲ ਪਹਿਲੇ ਮਜ਼ਬੂਤ ਸੀ, ਕਠੋਰ ਸੀ; ਉਹ ਅੱਜ ਵੀ ਮਜ਼ਬੂਤ ਹੈ, ਕਠੋਰ ਹੈ। ਸੰਘਰਸ਼ ਲਈ ਵਕਤੀ ਅੰਗ ਉਪਰੋਂ ਕਠੋਰਤਾ ਦਾ ਜਾਮਾ ਪਹਿਨ ਕੇ ਹੀ ਪਖੰਡ ਨੂੰ ਹਟਾਇਆ ਜਾ ਸਕੇਗਾ। ਐਸਾ ਸਿਰਫ਼ ਕੋਮਲਤਾ ਦੀ ਰਕਸ਼ਾ ਕਰਨਾ ਹੈ, ਜਿਵੇਂ ਪ੍ਰਕਿਰਤੀ ਨੇ ਛੁੱਲਾਂ ਨੂੰ ਕੰਢਿਆਂ ਨਾਲ ਰੱਖਿਆ ਹੈ। ਕੰਢਾ ਆਪ ਅੱਗੇ ਹੋ ਕੇ ਕਿਸੇ ਨੂੰ ਨਹੀਂ ਚੁਭਦਾ, ਨਾ ਹੀ ਜਖਮੀ ਕਰਦਾ ਹੈ, ਉਹ ਤਾਂ ਉਸ ਦੇ ਹੱਥਾਂ ਨੂੰ ਚੁਭਦਾ ਹੈ, ਜਖਮੀ ਕਰਦਾ ਹੈ, ਜਿਹੜਾ ਛੁੱਲਾਂ ਨੂੰ ਤੋੜਦਾ ਹੈ। ਪ੍ਰਕਿਰਤੀ ਨੇ ਇਕੋ ਬੂਟੇ ਵਿਚ ਕੰਢੇ ਤੇ ਛੁੱਲ ਨੂੰ ਰੱਖਿਆ ਹੈ। ਪ੍ਰਕਿਰਤੀ ਦੇ ਇਸ ਨਿਯਮ ਤੋਂ ਧਾਰਮਿਕ ਰਸਿਕ ਪੁਰਸ਼ਾਂ ਨੂੰ ਪ੍ਰੇਰਨਾ ਲੈ ਕੇ ਸੁਆਰਬੀ, ਪਖੰਡੀ, ਧਰਮਹੀਣ ਤੇ ਰਾਜਨੀਤਕ ਪੁਰਸ਼ਾਂ ਨੂੰ ਗੁਰਦਵਾਰਿਆਂ ਵਿਚੋਂ ਕੱਢਣਾ ਹੋਵੇਗਾ।

ਅਕਸਰ ਕ੍ਰਾਂਤੀਆਂ ਮੰਜਲੇ ਮਕਸੂਦ ਤਕ ਨਹੀਂ ਪਹੁੰਚਦੀਆਂ। ਉਨ੍ਹਾਂ ਦਾ ਮੂਲ ਕਾਰਨ ਇਹ ਹੈ ਕਿ ਨਿਰਮਲ ਹੱਥਾਂ ਚੋਂ ਨਿਕਲੀਆਂ ਕ੍ਰਾਂਤੀਆਂ ਗਲਤ ਤੋਂ ਅਪਵਿੱਤਰ ਹੱਥਾਂ ਵਿਚ ਆ ਜਾਂਦੀਆਂ ਹਨ ਅਤੇ ਦਿਸ਼ਾਹੀਣ ਹੋ ਜਾਂਦੀਆਂ ਹਨ। ਇਸ ਦੀ ਪੂਰੀ ਸਾਵਧਾਨੀ ਰਸਿਕ ਪੁਰਸ਼ਾਂ ਨੂੰ ਰੱਖਣੀ ਪਵੇਗੀ। ਸੰਗਠਤ ਪਖੰਡ ਨੂੰ ਇਕ ਪਾਸੇ ਕਰਨ ਲਈ ਰਸਿਕ ਪੁਰਸ਼ਾਂ ਨੂੰ ਸੰਗਠਤ ਹੋਣਾ ਪਵੇਗਾ। ਰੋਗ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਏ ਤਾਂ ਉਹ ਲਾ-ਇਲਾਜ ਹੋ ਜਾਂਦਾ ਹੈ। ਇਸ ਵਾਸਤੇ ਅਜੇ ਵੀ ਛੁੱਲੇ ਬੇਰਾਂ ਦਾ ਕੁਛ ਵੀ ਨਹੀਂ ਵਿਗੜਿਆ। ਮੈਂ ਲੇਖਣੀ ਰਾਹੀਂ ਤੇ ਬੋਲਾਂ ਰਾਹੀਂ ਪਹਿਲ ਕਰ ਦਿੱਤੀ ਹੈ, ਤੇ ਹੁਣ ਹੱਥਾਂ ਪੈਰਾਂ ਤੇ ਆਰਥਕ ਸ਼ਕਤੀ ਨੂੰ ਅੱਗੇ ਕਰ ਕੇ ਗੁਰਦਵਾਰਿਆਂ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੀਦਾ ਹੈ ਤਾਂਕਿ ਇਨ੍ਹਾਂ ਸੋਮਿਆਂ ਤੋਂ ਲੋਕਾਈ ਨੂੰ ਨਿਰਮਲ ਨਾਮਧਾਰਾ ਪ੍ਰਾਪਤ ਹੋ ਸਕੇ। ਗੁਰਦਵਾਰੇ ਤਾਂ ਉਹ ਟਕਸਾਲਾਂ ਹਨ, ਜਿਥੇ ਮਨੁੱਖੀ ਜੀਵਨ ਨੂੰ ਘੜਿਆ ਜਾਂਦਾ ਹੈ। ਭਗਤੀ, ਪ੍ਰੇਮ ਰਸ ਤੇ ਗਿਆਨ ਪ੍ਰਕਾਸ਼ ਦੀਆਂ ਮੂਰਤੀਆਂ ਘੜਨ ਦੀ ਟਕਸਾਲ ਹੈ ਗੁਰਦਵਾਰਾ। ਦਰਿਆ ਵਿਚ ਚੁੱਭੀ ਮਾਰ ਕੇ ਜੈਸੇ ਵਿਅਕਤੀ ਤਰੋ-ਤਾਜ਼ਾ ਹੋ ਕੇ ਨਿਕਲਦਾ ਹੈ, ਅਰਦਾਸ ਹੈ ਕਿ ਇਵੇਂ ਹੀ ਗੁਰਦਵਾਰਿਆਂ ਚੋਂ ਨਿਕਲਦੇ ਹੋਏ ਮਨੁੱਖ, ਵਿਸਮਾਦੀ ਰਸ ਪ੍ਰਾਪਤ ਕਰ ਕੇ ਨਿਕਲਣ ਤੇ ਬਾਕੀਆਂ ਲਈ ਗੁਰਦਵਾਰੇ ਆਉਣ ਲਈ ਸੇਤੂ ਬਣਨ। ਧੰਨ ਗੁਰੂ ਨਾਨਕ ਨੇ ਜਿਥੇ ਜਿਥੇ

ਆਪਣੇ ਮੁਬਾਰਕ ਚਰਨ ਪਾਏ, ਉਹ ਥਾਵਾਂ ਪ੍ਰਜਨੀਕ ਹੋਈਆਂ :

ਜਿਥੇ ਬਾਬਾ ਪੈਰੁ ਧਰਿ ਪੂਜਾ ਅਸਣੁ ਥਾਪਣਿ ਸੋਆ ।੨੧੧।

(ਭਾਈ ਗੁਰਦਾਸ ਜੀ)


ਸਮੱਸਤ ਭਾਰਤ, ਅਫਗਾਨਿਸਤਾਨ, ਰੂਸ, ਅਰਬ, ਈਰਾਨ, ਲੰਕਾ, ਸਿਆਮ, ਚੀਨ, ਤਿਬਤ, ਨੇਪਾਲ ਤੇ ਬਰਮਾ ਵਿਚ ਗੁਰੂ ਨਾਨਕ ਦੇਵ ਜੀ ਨੇ ਧਰਮ ਦੇ ਜੋ ਬੀਜ ਬੋਏ ਸਨ, ਹੁਣ ਸੰਗਠਤ ਹੋ ਕੇ ਦੇਸ਼ ਤੇ ਵਿਦੇਸ਼ਾਂ ਵਿਚ ਪੱਸਰੇ ਇਨ੍ਹਾਂ ਬੀਜਾਂ ਨੂੰ ਗੁਲਿਸਤਾਨ ਬਣਾਉਣਾ ਹੈ। ਕਮ-ਅਜ਼-ਕਮ ਹਰ ਸਿਖ ਦਾ ਫਰਜ਼ ਬਣਦਾ ਹੈ ਕਿ ਜਿਥੇ ਮੇਰੇ ਪਾਤਸ਼ਾਹ ਨੇ ਇਹ ਬੀਜ ਬੋਏ ਹਨ, ਉਨ੍ਹਾਂ ਨੂੰ ਪ੍ਰਛੱਲਤ ਕਰਨਾ ਹੈ। ਕਠੋਰਤਾ ਨੂੰ ਸਹਿਨਸ਼ੀਲਤਾ ਨਾਲ ਤੱਤਨਾ ਹੈ, ਵਿਤਕਰਿਆਂ ਨੂੰ ਸਮ-ਦ੍ਰਿਸ਼ਟੀ ਨਾਲ ਮਿਟਾਣਾ ਹੈ। ਵੈਰ-ਵਿਰੋਧ ਤੇ ਘਰਣਾ ਨੂੰ ਪ੍ਰੇਮ ਦੀ ਬਰਖਾ ਨਾਲ ਧੋਣਾ ਹੈ। ਅਗਿਆਨ, ਸੁਆਰਥ ਤੇ ਲੋਭ ਨੂੰ ਗੁਰਬਾਣੀ ਵਿਚਾਰ ਨਾਲ ਸ਼ੁੱਧ ਕਰਨਾ ਹੈ, ਇਸ ਤਰ੍ਹਾਂ ਗੁਰਦਵਾਰਿਆਂ ਦੇ ਅਮਰ ਸਿਧਾਂਤ ਅਸੀਂ ਜਗਤ ਦੀ ਝੋਲੀ ਵਿਚ ਪਾ ਸਕਾਂਗੇ।

## ਬਿਨੈ

ਇਸ ਪੁਸਤਕ ਨੂੰ ਮੈਂ ਜੀਵਨ ਭਰ ਦੇ ਨਿੱਜੀ ਅਨੁਭਵ ਨੂੰ ਆਧਾਰ ਬਣਾ ਕੇ ਲਿਖਿਆ ਹੈ, ਕਿਸੇ ਨਾਲ ਨਿੱਜੀ ਰੰਜਸ਼ ਜਾਂ ਦੁਸ਼ਮਨੀ ਕਰਕੇ ਨਹੀਂ। ਹੋ ਸਕਦਾ ਹੈ ਮੇਰੇ ਪ੍ਰਚਾਰਕ ਜੀਵਨ ਦਾ 40 ਸਾਲ ਦਾ ਅਨੁਭਵ ਕਿਸੇ ਦੇ ਵਿਚਾਰਾਂ ਨਾਲ ਮੇਲ ਨਾ ਖਾਵੇ, ਪਰ ਗੁਰਮਤਿ ਸੁਧਾਰ ਨਾਲ ਜ਼ਰੂਰ ਮੇਲ ਖਾਂਦਾ ਹੈ। ਇਹ ਦਿਨ ਦੇ ਚਾਨਣ ਦੀ ਤਰ੍ਹਾਂ ਸੱਚ ਹੈ ਕਿ 99 ਫੀ ਸਦੀ ਪ੍ਰਬੰਧਕੀ ਢਾਂਚਾ ਰਾਜਨੀਤਕ, ਸੁਆਰਬੀ ਤੇ ਅਹੰਕਾਰੀ ਹੈ; 90 ਫੀ ਸਦੀ ਪ੍ਰਚਾਰਕੀ ਢਾਂਚਾ ਗੁਲਾਮ, ਅਣਖਹੀਣ, ਸੁਆਰਬੀ ਤੇ ਦਿਸ਼ਾਹੀਣ ਹੈ। ਗੁਰਮਤਿ, ਗੁਰਬਾਣੀ ਨਾਮ ਰਸ ਦਾ ਕੋਈ ਅਨੁਭਵ ਨਹੀਂ ਹੈ ਤੇ ਅਨੁਭਵ ਪ੍ਰਾਪਤ ਹੋ ਸਕੇ, ਇਸ ਦੀ ਕੋਈ ਤੱਤਪ ਵੀ ਨਹੀਂ ਹੈ। ਸੰਗਤਾਂ ਗੁਰਮਤਿ ਦੀ ਸੁਧ ਨਾ ਮਿਲਣ ਕਰਕੇ ਕੁਛ ਗੁਰਦਵਾਰਿਆਂ ਤੋਂ ਟੁੱਟ ਗਈਆਂ ਹਨ, ਕੁਛ ਢਿੰਡ, ਪਖੰਡ ਦੇ ਅੱਗੇ ਬਣਾਉਣੀ ਗੁਰੂਆਂ ਦੀ ਝੋਲੀ ਜਾ ਪਈਆਂ ਹਨ। ਕੁਛ ਪੂਰਬਲੇ ਸੰਸਕਾਰਾਂ ਕਰਕੇ ਗੁਰਦਵਾਰਿਆਂ ਨਾਲ ਜੁੜੀਆਂ ਹੋਈਆਂ ਤਾਂ ਹਨ, ਪਰ ਗੁਰਮਤਿ ਦੇ ਛੁੰਘੇ ਅਨੁਭਵੀ ਰਸ ਤੋਂ ਬੇਖਬਰ ਹਨ। ਹੁਣ ਤਾਂ ਅਨੁਭਵੀ, ਰਸਿਕ, ਉਤਸ਼ਾਹੀ ਤੇ ਆਰਥਕ ਤੌਰ 'ਤੇ ਸੰਪੰਨ ਮਹਾਪੁਰਸ਼ ਸੰਗਠਤ ਹੋ ਕੇ, ਵਾਗਡੋਰ ਆਪਣੇ ਹੱਥਾਂ ਵਿਚ ਲੈ ਲੈਣ, ਇਹ ਅਰਦਾਸ ਹੈ।

ਸੈਂਕੜੇ ਸਾਲਾਂ ਦੀ ਭਟਕਣ ਤੇ ਖੂਨੀ ਸੰਘਰਸ਼ ਤੋਂ ਬਾਅਦ ਈਸਾਈਆਂ  
ਨੇ ਜੋ ਧਰਮ ਪ੍ਰਚਾਰ ਦਾ ਸੁਧਾਰਕ ਢਾਂਚਾ ਬਣਾਇਆ ਹੈ, ਉਸ ਦੀ ਸੇਧ ਲੈ  
ਲੈਣੀ ਚਾਹੀਦੀ ਹੈ। ਰੋਮ ਦੇ ਪੋਪ ਦੀ ਜੋ ਧਾਰਮਿਕ ਛਾਪ ਈਸਾਈਆਂ ਦੇ ਮਨ  
ਤੇ ਹੈ ਤੇ ਗੈਰ-ਈਸਾਈ ਵੀ ਜਿਸ ਨੂੰ ਅਹਿਮੀਅਤ ਦਿੰਦੇ ਹਨ, ਉਵੇਂ ਹੀ  
ਗੁਰਮਤਿ ਗੁਰਬਾਣੀ ਪ੍ਰਚਾਰ ਸੰਬੰਧੀ ਨਿਜ਼ਾਮ ਬਣਨਾ ਚਾਹੀਦਾ ਹੈ। ਹਰ ਛੋਟੇ  
ਵੱਡੇ ਸ਼ਹਿਰ ਵਿਚ ਰਸਿਕ ਤੇ ਅਨੁਭਵੀ ਪੁਰਸ਼ ਸੰਗਠਤ ਹੋਵਣ ਅੰਦੇ ਐਸੇ ਪੁਰਸ਼  
ਹਰ ਸ਼ਹਿਰ ਵਿਚ ਇੱਕਾ ਦੁੱਕਾ ਮੌਜੂਦ ਹੁੰਦੇ ਹੀ ਹਨ। ਆਪਣਾ ਫਰਜ਼  
ਜਾਣਦਿਆਂ ਹੋਇਆਂ, ਲਿਖ ਕੇ ਤੇ ਬੋਲ ਕੇ ਮੈਂ ਇਹ ਸੇਵਾ ਕਰ ਦਿੱਤੀ ਹੈ,  
ਬਾਕੀ ਸਾਰਾ ਤਾਮੀਰੀ ਕੰਮ ਉਹ ਆਪਣੇ ਹੱਥ ਸੰਭਾਲ ਲੈਣ, ਜਿਨ੍ਹਾਂ ਦੇ ਹੱਥਾਂ  
ਵਿਚ ਗੁਰੂ ਦਾ ਦਾਮਨ ਹੈ। ਸਤਿਗੁਰੂ ਜੀ ਸਹਾਈ ਹੋਵਣ, ਮੇਰੀ ਅਰਦਾਸ ਹੈ।

ਵਾਹਿਗੁਰੂ ਜੀ ਕਾ ਖਾਲਸਾ ॥  
ਵਾਹਿਗੁਰੂ ਜੀ ਕੀ ਫਤਹਿ ॥



## ਗਿ. ਸੰਤ ਸਿੰਘ ਮਸਕੀਨ ਰਚਨਾਵਲੀ

- ਗੁਰੂ-ਚਿੰਤਨ
  - ਤੀਜਾ ਨੇਤ੍ਰ
  - ਪੰਚ ਪ੍ਰਵਾਨ
  - ਪ੍ਰਭੂ ਸਿਮਰਨ
  - ਰਸ਼ਤਾ
  - ਹਾਰੂ-ਜੱਤੀ
  - ਚੌਬਾ ਪਦੁ
  - ਖਾਟ ਦਰਸ਼ਨ
  - ਰਸ-ਯਾਰਾ
  - ਰਸ਼ਤ ਤੇ ਰਹਿਸ
- ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਾਚਰਕ ਸੈਟੀ
  - ਸਬਦ ਗੁਰੂ ਸੁਰਤਿ ਧੁਨਿ ਚੇਲਾ
  - ਰਤਨਾਗਰ (ਅੰਮ੍ਰਿਤ ਮੰਥਨ)
  - ਪੰਜ ਵਿਕਾਰ ਤੇ ਚਾਰ ਫੁਗਾ
- ਛਪਣ ਯੋਗਾ :
- ਸਪਤ ਦੀਪ
  - ਆਸਟ ਧਾਤ
  - ਨੌ ਰਸ